

بِسْمِ اللَّهِ الرَّحْمَنِ الرَّحِيمِ
تَحْمِدُهُ وَنُصَلِّی عَلَی رَسُولِهِ الْكَرِیمِ

ਬਰਕਾਤਦੁਆ

(ਦੁਆ ਦੀਆਂ ਬਰਕਤਾਂ)

ਸਯੱਦ ਅਹਮਦ ਖਾਨ ਸਾਹਬ ਕੇ.ਸੀ.ਐਸ.ਆਈ.
ਦੇ ਵਿਚਾਰਾਂ ਦੇ ਖੰਡਨ ਵਿੱਚ
ਜਿਸ ਨੂੰ

ਵਰਤਮਾਨ ਯੁੱਗ ਦੇ ਅਵਤਾਰ ਅਤੇ ਮਸੀਹ ਮੌਤਿਦ ਵ ਮਹਾਂਦੀ ਮਾਹੂਦ
ਹਜ਼ਰਤ ਮਿਰਜ਼ਾ ਗੁਲਾਮ ਅਹਮਦ ਅਲੈਹਿ ਸਲਾਮ ਨੇ ਲਿਖਕੇ
ਸਾਧਾਰਣ ਲੋਕਾਂ ਦੇ ਹਿੱਤ ਲਈ ਰਿਆਜ਼ ਹਿੰਦ ਪ੍ਰੈਸ ਕਾਦੀਆਂ ਵਿੱਚ
ਸ਼ੇਖ ਨੂਰ ਅਹਮਦ ਸਾਹਬ ਦੀ ਪ੍ਰਬੰਕੀ ਵਿੱਚ ਛਾਪਕੇ ਪਵਿੱਤਰ
ਰਮਜ਼ਾਨ ਦੇ ਮਹੀਨੀ ਵਿੱਚ ਸਨ 1310 ਹਿਜਰੀ ਵਿੱਚ ਪ੍ਰਕਾਸ਼ਤ
ਕੀਤਾ

برکات الدعا

تصنیف لطیف: حضرت مرزا غلام احمد قادریانی مسیح موعود علیہ السلام ਬਰਕਾਤਦੁਆ

لੇਖਕ :

ਹਜ਼ਰਤ ਮਿਰਜ਼ਾ ਗੁਲਾਮ ਅਹਮਦ ਕਾਦੀਆਨੀ ਮਸੀਹ ਮੌਤਿਦ ਵ ਮਹਦੀ
ਮਾਹੂਦ ਅਲੈਹਿ ਸਲਾਮ ਬਾਨੀ ਵਿਸ਼ਵਵਿਆਪੀ ਅਹਮਦੀਆ ਮੁਸਲਿਮ

ਜਮਾਤ

ਅਨੁਵਾਦਕ : ਗਿਆਨੀ ਸ਼ਮਸ਼ਾਦ ਅਹਮਦ ਅਦਨ

ਪ੍ਰਕਾਸ਼ਕ : ਨਜ਼ਾਰਤ ਨਸ਼ਰੋ ਇਸ਼ਾਅਤ, ਸਦਰ ਅਜੁੰਮਨ ਅਹਮਦੀਆ

ਕਾਦੀਆਂ-143516, ਜ਼ਿਲਾ ਗੁਰਦਾਸਪੁਰ, ਪੰਜਾਬ, ਭਾਰਤ

ਸੰਸਕਰਣ ਪਹਿਲਾ : ਜੂਨ 2017

ਗਿਣਤੀ : 1000

ਛਾਪਕ : ਡਾਕਿਆ ਉਮਰ ਪ੍ਰਿੰਟਿੰਗ ਪ੍ਰੈਸ ਕਾਦੀਆਂ

Name of Book : BARKATUD DUA

Written BY : Hazrat Mirza Ghulam Ahmad Qadiani

Masih maood w Mahdi mahood alaihisslam

Punjabi Translation By : Giani Shamshad Ahmad Eden

Published By : Nazarat Nashro Ishaat

Sadr Anjuman Ahmadiyya Qadian-143516,

District-Gurdaspur, Punjab (INDIA)

Eddition First : OCT. 2017

Copies : 1000

بِسْمِ اللَّهِ الرَّحْمَنِ الرَّحِيمِ

ਮੁੱਖ ਬੰਦ

ਇਸਲਾਮ ਇਕ ਜੀਉਂਦਾ ਧਰਮ ਹੈ ਅਤੇ ਮਨੁਖਾਂ ਦਾ ਜੀਉਂਦੇ ਰੱਬ ਵੱਲ ਮਰਗਦਰਸ਼ਨ ਕਰਦਾ ਹੈ। ਸੰਸਾਰ ਦੇ ਧਰਮਾਂ ਤੋਂ ਦਿਸ਼ਟੀ ਮਾਰਿਆਂ ਇਹ ਗੱਲ ਚੜ੍ਹੇ ਦਿਨ ਵਾਂਗ ਸਪਸ਼ਟ ਹੋ ਜਾਂਦੀ ਹੈ ਕਿ ਉਹਨਾਂ ਨੇ ਆਪਣੇ ਨਵੀਆਂ ਦੀਆਂ ਸਿੱਖਿਆਵਾਂ ਨੂੰ ਭੁਲਾ ਦਿੱਤਾ ਹੈ, ਜਿਸ ਦਾ ਸਿਰਾ ਇਹ ਹੈ ਕਿ ਉਹ ਆਪਣੇ ਹਕੀਕੀ ਮਾਲਕ (ਰੱਬ) ਦੇ ਅਨਾਦਿ ਗੁਣ ਨੂੰ ਬੰਦ ਹੋਇਆ ਵਿਚਾਰ ਕਰਦੇ ਹਨ ਅਤੇ ਵੱਖ ਵੱਖ ਭਰਮਾਂ ਵਿੱਚ ਗਿੱਸੇ ਰੋਏ ਹਨ ਅਤੇ ਗੁਮਰਾਹੀ, ਸ਼ਿਰਕ (ਅਨੇਕ ਈਸ਼ਵਰਵਾਦ) ਤੇ ਬਦੀਆਂ ਦੇ ਸ਼ਿਕਾਰ ਹੋ ਰਹੇ ਹਨ ਅਤੇ ਭਵਿੱਖ ਦੀਆਂ ਨਸਲਾਂ ਨੂੰ ਵੀ ਨਾਸਤਕਤਾ ਦੀਆਂ ਭੂੰਘੀਆ ਖੱਡਾਂ ਵਿੱਚ ਪੱਕ ਰਹੇ ਹਨ।

ਰੱਬ ਦਾ ਸਾਡੇ ਉਪੱਤ ਉਪਕਾਰ ਹੈ ਕਿ ਉਸ ਨੇ ਇਸਲਾਮ ਜਿਹੇ ਸੁਭਾਵਕ ਧਰਮ ਰਾਹੀਂ ਆਪਣੇ ਵਜੂਦ ਦਾ ਪਤਾ ਦਿੱਤਾ ਅਤੇ ਨਵੀ ਕਰੀਮ ਸਲਲਾਹੁ ਅਲੈਹਿ ਵਸਲਮ ਨੇ ਇਸ ਸਰਬ ਸ਼ਕਤੀਮਾਨ ਵਜੂਦ ਨਾਲ ਕਲਾਮ ਕਰਕੇ ਸੰਸਾਰ ਵਿੱਚੋਂ ਨਾਸਤਕਤਾ ਨੂੰ ਕਢੁਕੇ ਜੀਉਂਦੇ ਰੱਬ ਦੇ ਦਰਾਂ ਪਾ ਦਿੱਤਾ।

ਇਸ ਯੁੱਗ ਵਿੱਚ ਲੋਕ ਫਿਰ ਉਸ ਹਕੀਕੀ ਰੱਬ ਤੋਂ ਦੂਰ ਜਾ ਰਹੇ ਹਨ। ਹੋਰਨਾ ਧਰਮਾਂ ਦਾ ਤਾਂ ਕੀ ਵਰਨਣ, ਇਸਲਾਮ ਦੇ ਠੇਕੇਦਾਰ ਵੀ ਰੱਬ ਨੂੰ ਉਸ ਦੀ ਅਨਾਦਿ ਸ਼ਕਤੀ ਤੋਂ ਮਹਿਰੂਮ ਦਸੱਦੇ ਹਨ। ਅਜਿਹੇ ਹੀ ਇਕ ਧਰਮ ਵਿਗਿਆਨੀ ਸਰ ਸਯੱਦ ਅਹਮਦ ਖਾਨ ਦੇ ਅਕੀਦੇ (ਆਸਥਾ) ਕਿ ਦੁਆ ਕੇਵਲ ਇਕ ਇਬਾਦਤ ਹੈ ਅਤੇ ਉਸ ਦੇ ਸਿੱਟੇ ਵਿੱਚ ਕੋਈ ਤਬਦੀਦਲੀ

ਨਹੀਂ ਹੋ ਸਕਦੀ ਦੇ ਸੁਧਾਰ ਲਈ ਅਤੇ ਦੁਆ ਦੀ ਵਾਸਤਵਿਕਤਾ ਨਾਲ ਜਾਣੂ
ਕਰਾਉਣ ਲਈ ਸਮੇਂ ਦੇ ਅਵਤਾਰ ਹਜ਼ਰਤ ਮਿਰਜ਼ਾ ਗੁਲਾਮ ਅਹਮਦ
ਕਾਦੀਆਨੀ ਅਲੈਹਿ ਸਲਾਮ ਨੇ ਇਹ ਕਿਤਾਬ 'ਬਰਕਾਤਦੁਆ' ਲਿਖੀ ਅਤੇ
ਮੁਸਲਮਾਨਾ ਵਿੱਚ ਪੈਦਾ ਹੋ ਰਹੇ ਇਸ ਨਾਸਤਕ ਅਕੀਦੇ ਦਾ ਸੁਧਾਰ ਕੀਤਾ
ਭਾਵ ਰੱਬ ਦੇ ਫੁਜੂਦ ਦੇ ਪ੍ਰਮਾਣ, ਇਲਾਹੀ ਆਦੇਸ਼ (اُਦੂਨੀ اُسਟੱਚِ لَكُمْ)
'ਉਦਉਨੀ ਅਸਤਾਜ਼ਿਬਲਾਕੁਮ' ਦੇ ਚਾਨੂਣੇ ਵਿੱਚ ਆਪਣੇ ਕਰਮ ਰੂਪੀ
ਜੀਵਨ ਰਾਹੀਂ ਪੇਸ਼ ਕੀਤੇ । ਅਤੇ ਸਰ ਸਯੱਦ ਅਹਮਦ ਖਾਨ ਦੇ ਨਕਾਰਾ
ਅਕੀਦਿਆਂ ਦਾ ਠੋਸ ਦਲੀਲਾਂ ਨਾਲ ਖੰਡਨ ਕੀਤਾ ।

ਆਪ ਅਲੈਹਿ ਸਲਾਮ ਨੇ ਦੁਆ ਦੀ ਮਹੱਤਤਾ, ਉਪਯੋਗਤਾ ਤੇ
ਪ੍ਰਾਕ੍ਰਿਤਕ ਲਾਭ ਵਰਨਣ ਕਰਕੇ ਰੱਬ ਦੀ ਹਸੱਤੀ (ਫੁਜੂਦ) ਦੇ ਸਬੂਤ ਪੇਸ਼
ਕੀਤੇ ਅਤੇ ਉਹ ਰੱਬ ਵੇਖਣ ਨੂੰ ਅਸੰਭਵ ਦਿਖਾਈ ਦੇਣ ਵਾਲੇ ਹਾਲਾਤਾਂ ਵਿੱਚ
ਵੀ ਆਪਣੇ ਬੰਦਿਆਂ ਦੀ ਅਜਿਹੀ ਗੈਬੀ ਮਦਦ ਕਰਦਾ ਹੈ ਕਿ ਦੁਨੀਆ
ਦੁਆ ਦੇ ਪ੍ਰਭਾਵ ਨੂੰ ਦੇਖਕੇ ਹੈਰਾਨੀ ਵਿੱਚ ਪੈ ਜਾਂਦੀ ਹੈ । ਨਬੀਆਂ
(ਅਵਤਾਰਾਂ) ਦੇ ਜੀਵਨ ਇਸ ਪ੍ਰਕਾਰ ਦੀਆਂ ਦੁਆਵਾਂ ਦੀਆਂ ਪਰਵਾਨਗੀਆਂ
ਦੀਆਂ ਘਟਨਾਵਾਂ ਨਾਲ ਚਮਤਕਾਰਾਂ ਦਾ ਰੂਪ ਰਖਦੀਆਂ ਹਨ ਅਤੇ ਸਭ ਤੋਂ
ਵਧੱਕੇ ਅਜਿਹੇ ਚਮਤਕਾਰ ਸਾਡੇ ਪਿਆਰੇ ਆਕਾ ਤੇ ਨਬੀ ਕਰੀਮ ਹਜ਼ਰਤ
ਮੁਹੱਮਦ ਮੁਸਤਫ਼ਾ ਸਲਲਾਹੁ ਅਲੈਹਿ ਵਸਲਮ ਦੇ ਜੀਵਨ ਵਿੱਚ ਦੇਖਣ ਨੂੰ
ਮਿਲਦੇ ਹਨ ਕਿ ਕਿਵੇਂ ਆਪ^{ਸਲਲਾਹੁ ਅਲੈਹਿ ਵਸਲਮ} ਨੇ ਇਕਲਿਆਂ ਹੀ ਅਰਬ ਦੇ
ਮਾਰੂਬਲਾਂ ਵਿੱਚ ਤੌਹੀਦ (ਇਕ ਈਸ਼ਵਰ ਵਾਦ) ਦੇ ਗਿਆਨ ਨੂੰ ਬੁਲੰਦ
ਕੀਤਾ ਅਤੇ ਰੱਬ ਨੇ ਦੁਆ ਦੇ ਇਸ ਕਾਰਗਰ ਹੱਥਿਆਰ ਰਾਹੀਂ ਆਪ^{ਸਲਲਾਹੁ}
ਅਲੈਹਿ ਵਸਲਮ^{نੂੰ} ਮਹਾਨਤਮ ਜਿੱਤ ਪ੍ਰਦਾਨ ਕੀਤੀ ।

ਆਪ^{ਸਲਲਾਹੁ ਅਲੈਹਿ ਵਸਲਮ} ਦੇ ਸੱਚੇ ਗੁਲਾਮ ਹਜ਼ਰਤ ਮਿਰਜ਼ਾ ਗੁਲਾਮ
ਅਹਮਦ ਕਾਦੀਆਨੀ ਮਸੀਹ ਮੌਤਿਦ ਅਲੈਹਿ ਸਲਾਮ ਦੇ ਜੀਵਨ ਦਾ
ਅਧਿਐਨ ਕਰਨ ਨਾਲ ਇਹ ਗੱਲ ਪ੍ਰਤਖ ਤੌਰ'ਤੇ ਸਾਹਮਣੇ ਆਉਂਦੀ ਹੈ ਕਿ

ਆਪ ਦਾ ਦਿਨਰਚਾ ਹੀ ਦੁਆ ਸੀ ਅਤੇ ਆਪ ਅਲੈਹਿ ਸਲਾਮ ਦਾ ਸਾਰਾ ਰੱਬ ਰਖਾਓ ਦੁਆ ਉਪੱਤ ਹੀ ਸੀ ਅਤੇ ਆਪ ਦਾ ਸਾਰਾ ਨਿਰਭਰ ਕੇਵਲ ਰੱਬ ਦੇ ਫੁਜੂਦ ਉਪੱਤ ਸੀ । ਸੋ, ਆਪ ਫਰਮਾਉਂਦੇ ਹਨ :

“ਨਾਸਮਝ ਇਹ ਵਿਚਾਰ ਕਰਦਾ ਹੈ ਕਿ ਦੁਆ ਇਕ ਵਿਅਰਥ ਤੇ ਨਕਾਰਾ ਕੰਮ ਹੈ ਪਰ ਉਸ ਨੂੰ ਨਹੀਂ ਪਤਾ ਕਿ ਕੇਵਲ ਦੁਆ ਹੀ ਹੈ ਜਿਸ ਰਾਹੀਂ ਜਲਾਲ ਵਾਲੇ ਰੱਬ ਨੂੰ ਛੁੰਡਣ ਨਾਲ ਉਹ ਉਸ ’ਤੇ ਆਪਣਾ ਤੇਜ਼ ਪ੍ਰਕਟ ਕਰਦਾ ਹੈ ਅਤੇ ‘ਅਨਲ ਕਾਦਰ’ (ਅਰਥਾਤ ਮੈਂ ਹਰ ਚੀਜ਼ ਉਪੱਤ ਕਾਦਰ ਹਾਂ) ਦਾ ਇਲਹਾਮ ਉਹਨਾਂ ਦੇ ਦਿਲਾਂ ਵਿੱਚ ਪਾਉਂਦਾ ਹੈ । ਹਰ ਇਕ ਵਿਸ਼ਵਾਸ ਦਾ ਭੁਖਾਂ ਤੇ ਪਿਆਸਾ ਚੇਤੇ ਰੱਖੇ ਕਿ ਉਸਦੇ ਜੀਵਨ ਵਿੱਚ ਰੂਹਾਨੀ ਗੋਸ਼ਨੀ ਦੇ ਜਾਚਕ ਲਈ ਕੇਵਲ ਦੁਆ ਹੀ ਇਕ ਮਾਤਰ ਸਾਧਨ ਹੈ ਜੋ ਰੱਬ ਦੇ ਫੁਜੂਦ ਉਪੱਤ ਵਿਸ਼ਵਾਸ ਬਖਸ਼ਦਾ ਹੈ ਅਤੇ ਸਾਰੀਆਂ ਸੰਕਾਵਾਂ ਤੇ ਭਰਮਾਂ ਨੂੰ ਢੂਰ ਕਰਦਾ ਹੈ ।” (ਅਯੋਮਿ ਸੁਲਾਹ, ਰੂਹਾਨੀ ਖਜ਼ਾਇਨ ਭਾਗ 14, ਪੰਨਾ 239)

ਸਯੱਦਨਾ ਹਜ਼ਰਤ ਅਮੀਰੁਲ ਮੌਮਿਨੀਨ ਖਲੀਫਾਤੁਲ ਮਸੀਹ ਖਾਮਿਸ ਅਯੱਦਾਹੁਲੱਹ ਤਾਲਾ ਬਿਨਸਰਿਹਿਲ ਅਜ਼ੀਜ਼ ਦੀ ਆਗਿਆ ਨਾਲ ਇਹ ਅਦੁੱਤੀ ਕਿਤਾਬ ਨਜ਼ਾਰਤ ਨਸ਼ਰੋ ਇਸ਼ਾਅਤ ਕਾਦੀਆਂ ਜਨਹਿੱਤ ਲਈ ਪ੍ਰਕਾਸ਼ਤ ਕਰ ਰਹੀ ਹੈ ।

ਅਲੱਹ ਤਾਲਾ ਤੋਂ ਦੁਆਂ ਹੈ ਕਿ ਉਹ ਸਾਨੂੰ ਇਸਲਾਮ ਦੀਆਂ ਅਤਿ ਸੁੰਦਰ ਸਿੱਖਿਆਵਾਂ ਨੂੰ ਸਮਝਣ ਅਤੇ ਆਪਣੇ ਜੀਵਨ ਨੂੰ ਉਸ ਅਨੁਸਾਰ ਢਾਲੁਣ ਅਤੇ ਦੁਆ ਦੀ ਵਾਸਤਵਿਕਤਾ ਨੂੰ ਸਮਝਕੇ ਰੱਬ ਦੇ ਫੈਜ਼ ਤੋਂ ਲਾਭ ਪ੍ਰਾਪਤ ਕਰਨਾ ਦਾ ਸੰਜੋਗ ਪ੍ਰਦਾਨ ਕਰੇ । ਆਮੀਨ ।

ਵਿਨਮ੍

**ਨਾਜ਼ਿਰ ਨਸ਼ਰੋ ਇਸ਼ਾਅਤ
ਕਾਦੀਆਂ**

ਪਰਵਾਨ ਹੋਈ ਦੁਆ ਦੀ ਉਧਾਰਣ¹

‘ਅਨੀਸ ਹਿੰਦ’ ਮੇਰਠ ਅਤੇ ਸਾਡੀ

ਭਵਿੱਖਬਾਣੀ ’ਤੇ ਇਤਰਾਜ਼

ਇਸ ਅਖਬਾਰ ਦਾ ਪਰਚਾ ਛਾਪਾ 25 ਮਾਰਚ, ਸਨ 1893 ਈ। ਜਿਸ ਵਿੱਚ ਮੇਰੀ ਉਸ ਭਵਿੱਖਬਾਣੀ ਬਾਰੇ ਜੋ ਮੈਂ ਲੇਖਰਾਮ ਪੇਸ਼ਾਵਰੀ ਬਾਰੇ ਪ੍ਰਕਾਸ਼ਤ ਕੀਤੀ ਸੀ ਕੁਝ ਨੁਕਤਾਚੀਨੀ ਹੈ ਮੈਨੂੰ ਪਾਪਤ ਹੋਇਆ, ਜਿਸ ਤੋਂ ਪਤਾ ਲੱਗਿਆ ਹੈ ਕਿ ਕੁਝ ਹੋਰ ਅਖਬਾਰਾਂ ਨੂੰ ਵੀ ਇਹ ਸੱਚੀ ਗੱਲ ਬੁਰੀ ਲੱਗੀ ਹੈ ਪਰ ਹਕੀਕਤ ਵਿੱਚ ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਇਉਂ ਆਪ ਵਿਰੋਧੀਆਂ ਵੱਲੋਂ ਇਸ ਦੀ ਪ੍ਰਸਿੱਧੀ ਅਤੇ ਪ੍ਰਕਾਸ਼ਨ ਹੋ ਰਿਹਾ ਹੈ। ਸੋ, ਇਸ ਸਮੇਂ ਮੈਂ ਕੇਵਲ ਇਸ ਖੰਡਨ ਦੇ ਉਤੱਰ ਵਿੱਚ ਕੇਵਲ ਇੰਨਾ ਲਿਖੱਣਾ ਬਹੁਤ ਸਮਝਦਾ ਹਾਂ ਕਿ ਜਿਸ ਢੰਗ ਰਾਹੀਂ ਰੱਬ ਦੀ ਇੱਛਾ ਸੀ ਉਸੇ ਪ੍ਰਕਾਰ ਕੀਤਾ, ਉਸ ਵਿੱਚ ਮੇਰਾ ਕੋਈ ਦਖਲ ਨਹੀਂ। ਹਾਂ, ਇਹ ਪ੍ਰਸ਼ਨ ਕਿ ਅਜਿਹੀ ਭਵਿੱਖਬਾਣੀ ਲਾਹੌਰੰਦ ਨਹੀਂ ਹੋਵੇਗੀ ਅਤੇ ਉਸ ਵਿੱਚ ਸੰਕਾਵਾਂ ਰਹਿ ਜਾਣਗੀਆਂ। ਇਸ ਖੰਡਨ ਬਾਰੇ ਮੈਂ ਚੰਗੀ ਤਰ੍ਹਾਂ ਸਮਝਦਾ ਹਾਂ ਕਿ ਇਹ ਸਮੇਂ ਤੋਂ ਪਹਿਲਾਂ ਹੈ, ਮੈਂ ਇਸ ਗੱਲ ਦਾ ਆਪ ਇਕਰਾਰੀ ਹਾਂ ਅਤੇ ਹੁਣ ਫਿਰ ਇਕਰਾਰ ਕਰਦਾ ਹਾਂ ਕਿ ਜੇਕਰ ਜਿਵੇਂ ਕਿ ਖੰਡਨਕਾਰੀਆਂ ਨੇ ਖਿਆਲਿਆ ਹੈ ਕਿ ਭਵਿੱਖਬਾਣੀ ਦਾ ਸਿੱਟਾ ਅੰਤ ਨੂੰ ਇਹੋ ਨਿਕਲਿਆ ਕਿ ਕੋਈ ਮਮੂਲੀ ਤਾਪ ਚੜ੍ਹਿਆ ਜਾਂ ਮਮੂਲੀ ਪੀੜ੍ਹੀ ਹੋਈ ਜਾਂ ਹੈਜ਼ਾ ਹੋਇਆ ਅਤੇ ਫਿਰ ਅਸਲੀ ਅਵਸਥਾ ਵਿੱਚ ਠੀਕ ਹੋ ਗਿਆ ਤਾਂ ਉਹ ਭਵਿੱਖਬਾਣੀ ਨਹੀਂ ਅਖਵਾਏਗੀ ਅਤੇ ਨਿਰਸੰਦੇਹ ਉਹ ਇਕ ਮਕਰ, ਝਰੋਬ ਜਾਂ ਧੋਖਾ ਹੋਵੇਗਾ ਕਿਉਂਕਿ

¹ ਇਹ ਦੁਆ ਦੀ ਪਰਵਾਨਗੀ ਦੀ ਉਧਾਰਣ ਪਹਿਲੇ ਐਡੀਸ਼ਨ ਵਿੱਚ ਪੰਨਾ 2-3-4 ਵਿੱਚ ਪ੍ਰਕਾਸ਼ਤ ਹੋਇਆ ਹੈ। ਸ਼ਮਾਸ

ਅਜਿਹੇ ਰੋਗਾਂ ਤੋਂ ਤਾਂ ਕੋਈ ਵੀ ਖਾਲੀ ਨਹੀਂ । ਅਸੀਂ ਸਾਰੇ ਹੀ ਕਦੇ ਨ ਕਦੇ ਬਿਮਾਰ ਹੋ ਜਾਂਦੇ ਹਾਂ । ਸੋ, ਅਜਿਹੀ ਅਵਸਥਾ ਵਿੱਚ ਮੈਂ ਬੇਸ਼ਕ ਇਸ ਦੰਡ ਦਾ ਭਾਗੀ ਹੋਵਾਂਗਾ ਜਿਸਦਾ ਵਰਨਣ ਮੈਂ ਕੀਤਾ ਹੈ, ਪਰ ਜੇਕਰ ਭਵਿੱਖਬਾਣੀ ਦਾ ਪ੍ਰਗਟਾਵਾ ਇਸ ਢੰਗ ਨਾਲ ਹੋਇਆ ਕਿ ਜਿਸ ਵਿੱਚ ਇਲਾਹੀ ਪ੍ਰਕੋਪ ਦੇ ਨਿਸ਼ਾਨ ਪ੍ਰਤਿ ਹੋਣ ਅਤੇ ਖੁੱਲ੍ਹੇ ਤੌਰ ਤੇ ਸਪਸ਼ਟ ਦਿਖਾਈ ਦੇਣ ਤਾਂ ਫਿਰ ਸਮੇਂ ਕਿ ਰੱਬ ਵੱਲੋਂ ਹੈ । ਅਸਲ ਹਕੀਕਤ ਇਹ ਹੈ ਕਿ ਭਵਿੱਖਬਾਣੀ ਦੀ ਆਪਣੀ ਵੱਡਿਆਈ ਅਤੇ ਖੋੜ ਦਿਨ ਤੇ ਸਮਾਂ ਨਿਯੁਕਤ ਕਰਨ ਦੀ ਮੁਖਾਜ਼ ਨਹੀਂ । ਇਸ ਬਾਰੇ ਤਾਂ ਪ੍ਰਕੋਪ ਦੇ ਪ੍ਰਗਟ ਹੋਣ ਦੇ ਸਮੇਂ ਦੀ ਹੱਦ ਨੀਯਤ ਕਰ ਦੇਣਾ ਹੀ ਬਹੁਤ ਹੈ, ਫਿਰ ਜੇਕਰ ਭਵਿੱਖਬਾਣੀ ਆਪਣੇ ਆਪ ਵਿੱਚ ਇਕ ਮਹਾਨਤਾ ਦੇ ਨਾਲ ਪ੍ਰਗਟ ਹੋਵੇ ਤਾਂ ਉਹ ਆਪਣੇ ਆਪ ਦਿਲਾਂ ਨੂੰ ਅਪਣੇ ਵੱਲ ਮੋਹ ਲੈਂਦੀ ਹੈ । ਇਹ ਸਾਰੇ ਵਿਰਾਰ ਅਤੇ ਖੰਡਨ ਜੋ ਸਮੇਂ ਤੋਂ ਪਹਿਲਾਂ ਮਨ ਵਿੱਚ ਪੈਦਾ ਹੁੰਦੇ ਹਨ ਅਜਿਹੇ ਲੁਪਤ ਹੋ ਜਾਂਦੇ ਹਨ ਕਿ ਸੂਝਵਾਨ ਤੇ ਸਲਾਹ ਯੋਗ ਲੋਕ ਆਪ ਹੀ ਇਕ ਪਸ਼ਚਾਤਾਪ ਕਰਦਿਆਂ ਆਪਣੇ ਨਿਰਣਿਆਂ ਤੋਂ ਪਰਤਕੇ ਇਸ ਵੱਲ ਧਿਆਨ ਕਰਦੇ ਹਨ, ਸਿਵਾਏ ਇਸਦੇ ਇਹ ਨਿਮਾਲਾ ਵੀ ਤਾਂ ਕੁਦਰਤ ਦੇ ਕਾਨੂੰਨ ਹੇਠ ਆਉਂਦਾ ਹੈ । ਜੇਕਰ ਮੇਰੇ ਵੱਲੋਂ ਇਸ ਭਵਿੱਖਬਾਣੀ ਦੀ ਨੀਂਹ ਕੇਵਲ ਇੰਨੀ ਹੈ ਕਿ ਮੈਂ ਕੇਵਲ ਮਿੱਥ ਰੂਪ ਵਿੱਚ ਕੁਝ ਸੰਦੇਹਕ ਰੋਗਾਂ ਨੂੰ ਧਿਆਨ ਵਿੱਚ ਰੱਖਕੇ ਅਟਕਲਾਂ ਰਾਹੀਂ ਕੰਮ ਲੈਂਦਿਆਂ ਹੋਇਆਂ ਇਹ ਭਵਿੱਖਬਾਣੀ ਛਾਪ ਦਿੱਤੀ ਹੈ ਤਾਂ ਜਿਸ ਮਨੁੱਖ ਬਾਰੇ ਇਹ ਭਵਿੱਖਬਾਣੀ ਹੈ ਉਹ ਵੀ ਤਾਂ ਅਜਿਹਾ ਕਰ ਸਕਦਾ ਹੈ ਉਹਨਾਂ ਹੀ ਅਟਕਲਾਂ 'ਤੇ ਅਧਾਰਤ ਮੇਰੇ ਬਾਰੇ ਕੋਈ ਭਵਿੱਖਬਾਣੀ ਕਰ ਦੇਵੇ ਸਗੋਂ ਮੈਂ ਇਸ ਗੱਲ 'ਤੇ ਰਾਜ਼ੀ ਹਾਂ ਕਿ ਛੇ (6) ਵਰਿਆਂ ਦੀ ਥਾਂ ਜੋ ਮੈਂ ਉਸਦੇ ਹੱਕ ਵਿੱਚ ਮਿਆਦ ਨਿਰਧਾਰਤ ਕੀਤੀ ਹੈ ਉਹ ਮੇਰੇ ਲਈ ਦਸ ਵਰ੍ਹੇ ਲਿੱਖ ਦੇਵੇ । ਲੇਖਰਾਮ ਦੀ ਉਮਰ ਇਸ ਵੇਲੇ ਸੰਭਵਤਾ ਵੱਧ ਤੋਂ ਵੱਧ ਤੀਹ ਵਰ੍ਹੇ ਹੋਵੇਗੀ ਅਤੇ ਉਹ ਇਕ ਗਭਰੂ, ਸਵਸਥ ਤੇ ਚੰਗੇ ਸ਼ਰੀਰ ਦਾ ਮਨੁੱਖ ਹੈ ਅਤੇ ਇਸ

ਨਿਮਾਣੇ ਦੀ ਉਮਰ ਇਸ ਸਮੇਂ ਪੰਜਾਹ ਵਰਿਆਂ ਤੋਂ ਕੁਝ ਉਪੱਤ ਹੋਵੇਗੀ, ਜੋ ਕਮਜ਼ੋਰ, ਰੋਗ ਗ੍ਰਸਤ ਅਤੇ ਵੱਖ ਵੱਖ ਰੋਗਾਂ ਚ ਜਕੜਿਆ ਹੋਇਆ ਹੈ। ਫਿਰ ਇਸ ਦੇ ਹੁੰਦਿਆਂ ਹੋਇਆਂ ਟਾਕਰੇ ਵਿੱਚ ਆਪ ਪਤਾ ਲਗ ਜਾਵੇਗਾ ਕਿ ਕਿਹੜੀ ਗੱਲ ਮਨੁਖ ਵੱਲੋਂ ਹੈ ਅਤੇ ਕਿਹੜੀ ਗੱਲ ਰੱਬ ਵੱਲੋਂ ਹੈ। ਖੰਡਨ ਕਾਰੀਆਂ ਦਾ ਇਹ ਕਹਿਣਾ ਕਿ ਅਜਿਹੀ ਭਵਿੱਖਬਾਣੀਆਂ ਦਾ ਹੁਣ ਸਮਾਂ ਨਹੀਂ ਹੈ, ਇਹ ਇਕ ਮਮੂਲੀ ਗੱਲ ਹੈ। ਜੋ ਆਮ ਕਰਕੇ ਲੋਕ ਮੂਰੋਂ ਬੋਲ ਦਿੰਦੇ ਹਨ, ਜਦ ਕਿ ਮੇਰੀ ਸੂਝ ਅਨੁਸਾਰ ਤਾਂ ਠੇਸ ਤੇ ਪੂਰਨ ਸਰਾਈਆਂ ਦੇ ਕਬੂਲ ਕਰਨ ਲਈ ਇਹ ਇਕ ਅਜਿਹਾ ਸਮਾਂ ਹੈ ਕਿ ਸੰਭਵਤਾ ਇਸ ਦੀ ਉਦਾਹਰਣ ਪਹਿਲੇ ਸਮਿਆਂ ਵਿੱਚ ਵੀ ਕੋਈ ਨ ਮਿਲ ਸਕੇ। ਹਾਂ, ਇਸ ਜੁਗ ਤੋਂ ਕੋਈ ਝੂਠ ਤੇ ਧੋਖਾ ਲੁਕਿਆ ਨਹੀਂ ਰਹਿ ਸਕਦਾ, ਪਰ ਇਹ ਤਾਂ ਸੱਤਵਾਦੀਆਂ ਲਈ ਹੋਰ ਵੀ ਖੁਸ਼ੀ ਦੀ ਗੱਲ ਹੈ ਕਿਉਂਕਿ ਜੋ ਮਨੁਖ ਝੂਠ ਤੇ ਸੱਚ ਵਿੱਚ ਅੰਤਰ ਕਰਨਾ ਜਾਣਦਾ ਹੈ ਉਹੋ ਹੀ ਸਰਾਈ ਦੀ ਦਿਲੋਂ ਕਦਰ ਕਰਦਾ ਹੈ ਅਤੇ ਖੁਸ਼ੀ ਨਾਲ ਦੌੜਕੇ ਸਰਾਈ ਨੂੰ ਕਬੂਲ ਕਰ ਲੈਂਦਾ ਹੈ। ਸਰਾਈ ਵਿੱਚ ਕੁਝ ਅਜਿਹੀ ਖਿੱਚ ਹੁੰਦੀ ਹੈ ਕਿ ਉਹ ਆਪ ਕਬੂਲ ਕਰਾ ਲੈਂਦੀ ਹੈ। ਸਪਸ਼ਟ ਹੈ ਕਿ ਜ਼ਮਾਨਾ ਸੈਂਕੜਿਆਂ ਅਜੀਹੀਆਂ ਗਲੋਂ ਨੂੰ ਮਨਦਾ ਜਾਂਦਾ ਹੈ ਜੋ ਲੋਕਾਂ ਦੇ ਬਾਪ ਦਾਇਆਂ ਨੇ ਨਹੀਂ ਕਬੂਲ ਕੀਤੀਆਂ ਸਨ। ਜੇਕਰ ਸਮਾਂ ਸਰਾਈ ਦਾ ਤਿਹਾਇਆ ਨਹੀਂ ਤਾਂ ਫਿਰ ਕਿਉਂ ਇਕ ਮਹਾਨ ਇਨਕਲਾਬ ਉਸ ਵਿੱਚ ਵਰਤ ਰਿਹਾ ਹੈ। ਸਮਾਂ ਭਾਵੇਂ ਵਾਸਤਵਿਕ ਸਰਾਈਆਂ ਦਾ ਮਿਤੱਰ ਹੈ ਨ ਵੈਰੀ। ਇਹ ਆਖਣਾ ਕਿ ਸਮਾਂ ਸੂਝਵਾਨ ਹੈ ਅਤੇ ਸਿੱਧੇ ਸਾਦੇ ਲੋਕਾਂ ਦਾ ਸਮਾਂ ਲੰਘ ਗਿਆ ਹੈ, ਇਹ ਦੂਜੇ ਸ਼ਬਦਾਂ ਵਿੱਚ ਸਮੇਂ ਦੀ ਅਲੋਚਨਾ ਹੈ। ਸੰਭਵਤਾ ਇਹ ਜ਼ਮਾਨਾ ਇਕ ਅਜਿਹਾ ਭੈੜਾ ਸਮਾਂ ਹੈ ਕਿ ਸਰਾਈ ਨੂੰ ਵਾਸਤਵਿਕ ਰੂਪ ਵਿੱਚ ਸਰਾਈ ਵੇਖਕੇ, ਫਿਰ ਵੀ ਉਸ ਨੂੰ ਪ੍ਰਵਾਨ ਨਹੀਂ ਕਰਦਾ। ਪਰੰਤੂ ਮੈਂ ਉਸ ਨੂੰ ਕਦੇ ਵੀ ਕਬੂਲ ਨਹੀਂ ਕਰਾਂਗਾ ਕਿ ਹਕੀਕਤ ਵਿੱਚ ਅਜਿਹਾ ਹੀ ਹੈ ਕਿਉਂਕਿ ਮੈਂ ਦੇਖਦਾ ਹਾਂ ਕਿ ਅਧਿਕਤਰ ਮੇਰੇ

ਵੱਲ ਆਉਣ ਵਾਲੇ ਤੇ ਮੈਥਿਲ ਲਾਭ ਉਠਾਉਣ ਵਾਲੇ ਉਹੋ ਲੋਕ ਹਨ ਜਿੰਨਾ ਨੇ
ਆਪੁਨਿਕ ਵਿੱਦਿਆ ਪ੍ਰਾਪਤ ਕੀਤੀ ਹੋਈ ਹੈ ਜਿੰਨਾ ਵਿੱਚ ਕੁਝ ਸੀ.ਬੀ.ਏ.
ਅਤੇ ਐਮ.ਏ. ਤੱਕ ਹਨ । ਮੈਂ ਇਹ ਵੀ ਦੇਖਦਾ ਹਾਂ ਕਿ ਇਹ ਆਪੁਨਿਕ
ਵਿੱਦਿਆ ਪ੍ਰਾਪਤ ਲੋਕਾਂ ਦਾ ਦਲ ਸਰੋਈ ਨੂੰ ਬਹੁਤ ਚਾਹ ਨਾਲ ਪ੍ਰਵਾਨ
ਕਰਦਾ ਹੈ ਅਤੇ ਕੇਵਲ ਇੰਨ੍ਹਾਂ ਹੀ ਨਹੀਂ ਸੱਗੋਂ ਇਕ ਨਵ ਮੁਸਲਿਮ ਆਪੁਨਿਕ
ਵਿੱਦਿਆ ਪ੍ਰਾਪਤ ਯੁਰੇਸੀਅਨ ਅੰਗ੍ਰੇਜ਼ਾਂ ਦਾ ਜਥੋਂ ਜਿੰਨਾ ਦਾ ਟਿਕਾਣਾ
(ਵਾਸਾ) ਮਦਰਾਸ (ਚੈਨਈ) ਦੇ ਖੇਤਰ ਵਿੱਚ ਹੈ ਸਾਡੀ ਜਮਾਤ ਵਿੱਚ ਸ਼ਾਮਲ
ਹੈ ਅਤੇ ਸਾਰੀਆਂ ਸਰੋਈਆਂ ਉਪੱਤ ਵਿਸ਼ਵਾਸ ਰੱਖਦੇ ਹਨ । ਹੁਣ ਮੇਰੇ
ਵਿਚਾਰ ਅਨੁਸਾਰ ਮੈਂ ਉਹ ਸਾਰੀਆਂ ਗਲੋਂ ਲਿਖ ਦਿੱਤੀਆਂ ਹਨ ਜੋ ਇਕ
ਰੱਬ ਦਾ ਖੋਡ ਰਖੋਣ ਵਾਲੇ ਮਨੁੱਖ ਲਈ ਬਹੁਤ ਹਨ । ਹਿੰਦੂ ਆਰਿਆਂ ਦਾ
ਅਧਿਕਾਰ ਹੈ ਕਿ ਮੇਰੇ ਇਸ ਲੇਖ² ਤੇ ਵੀ ਆਪਣੇ ਵੱਲੋਂ ਜਿਵੇਂ ਚਾਹੁਣ ਹਾਸ਼ਿਏ
ਚੜ੍ਹਾਉਣ, ਮੇਰਾ ਇਸ ਗੱਲ² ਤੇ ਕੋਈ ਧਿਆਨ ਨਹੀਂ ਕਿਉਂਕਿ ਮੈਂ ਜਾਣਦਾ
ਹਾਂ ਕਿ ਇਸ ਸਮੇਂ ਇਸ ਭਵਿੱਖਬਾਣੀ ਦੀ ਉਸਤਤੀ ਕਰਨੀ ਜਾਂ ਖੰਡਨ
ਕਰਨਾ ਦੋਵੇਂ ਬਰਾਬਰ ਹਨ । ਜੇਕਰ ਇਹ ਰੱਬ ਵੱਲੋਂ ਹੈ ਅਤੇ ਮੈਂ ਚੰਗੀ ਤਰ੍ਹਾਂ
ਜਾਣਦਾ ਹਾਂ ਕਿ ਇਹ ਉਸੇ ਵੱਲੋਂ ਹੈ ਤਾਂ ਅਵਸ਼ ਹੀ ਖੋਡਨਾਕ ਸਿੱਟਿਆਂ ਨਾਲ
ਇਸ ਦਾ ਪ੍ਰਗਟਾਵਾ ਹੋਵੇਗਾ ਅਤੇ ਦਿਲਾਂ ਨੂੰ ਹਲੂਣ ਦੇਵੇਗਾ ਅਤੇ ਜੇਕਰ ਉਸ
ਵੱਲੋਂ ਨਹੀਂ ਤਾਂ ਫਿਰ ਮੇਰੀ ਜ਼ਿਲੱਤ (ਰੁਸਵਾਈ) ਪ੍ਰਗਟ ਹੋਵੇਗੀ ਅਤੇ ਜੇਕਰ
ਮੈਂ ਇਸ ਸਮੇਂ ਕੁਝ ਘੱਟੀਆ ਅਰਥ ਕਢੋਂਗਾ ਤਾਂ ਇਹ ਹੋਰ ਵੀ ਅਪਮਾਨ ਦਾ
ਕਾਰਨ ਹੋਵੇਗਾ । ਉਹ ਹਸਤੀ ਜੋ ਆਦਿ ਤੋਂ ਸਵਛ ਤੇ ਪਾਕ ਹੈ ਅਤੇ ਸਾਰੇ
ਅਖਤਿਆਰ ਆਪਣੇ ਹੱਥ ਵਿੱਚ ਰੱਖਦਾ ਹੈ ਉਹ ਝੂਠੇ ਨੂੰ ਕਦੇ ਵੀ ਮਾਣ ਨਹੀਂ
ਬਖਸ਼ਦਾ । ਇਹ ਉਕੱਤਾ ਹੀ ਗਲਤ ਗੱਲ ਹੈ ਕਿ ਲੇਖਰਾਮ² ਨਾਲ ਮੈਨੂੰ ਕੋਈ

² ਲੇਖਰਾਮ ਪਿਸ਼ੇਰੀ ਬਾਰੇ ਇਕ ਹੋਰ ਖਬਰ :- ਅੱਜ 2 ਅਪ੍ਰੈਲ ਸੰਨ
1893 ਈ. ਬ ਮੁਤਾਬਕ 14 ਮਾਰੇ ਰਮਜ਼ਾਨ 1310 ਹਿਜਰੀ ਸ਼ਮਸੀ ਹੈ ਸਵੇਰ ਦੇ ਸਮੇਂ

ਜਾਤੀ ਦੁਸ਼ਮਣੀ ਹੈ। ਮੈਨੂੰ ਜਾਤੀ ਤੌਰ ਤੇ ਕਿਸੇ ਤੋਂ ਵੀ ਕੋਈ ਦੁਸ਼ਮਣੀ ਨਹੀਂ ਸਗੋਂ ਉਸ ਵਿਅਕਤੀ ਨੇ ਸਚਾਈ ਨਾਲ ਦੁਸ਼ਮਣੀ ਕੀਤੀ ਹੈ ਅਤੇ ਇਕ ਅਜਿਹੇ ਕਾਮਲ, ਸੰਪੂਰਨ ਅਤੇ ਪਵਿਤ੍ਰ ਨੂੰ ਜੋ ਸਾਰੀਆਂ ਸਚਾਈਆਂ ਦਾ ਸੋਮਾ ਹੈ ਅਨਾਦਰ ਕੀਤਾ, ਇਸ ਲਈ ਰੱਬ ਦੀ ਇਛਾ ਹੋਈ ਕਿ ਆਪਣੇ ਇਕ ਪਿਆਰੇ ਦਾ ਸਨਮਾਨ ਦੁਨੀਆ ਵਿੱਚ ਪ੍ਰਗਟ ਕਰੇ।

وَالسَّلَامُ عَلَىٰ مَنِ اتَّبَعَ الْهُدًى

ਵਸੱਲਾਮ ਅਲਾ ਮਨਿਤਾ ਬਾਅਲ ਹੁਦਾ ॥

(ਅਰਥ : ਉਸ ਉਪਰ ਸਲਾਮਤੀ ਹੋਵੇ ਜੋ ਹਿਦਾਇਤ ਦਾ ਅਨੁਸਰਨ ਕਰਦਾ ਹੈ। ਅਨੁਵਾਦਕ)

ਬੋਜੀ ਜਿਹੀ ਅਰਧ ਨਿੰਦਾ ਦੀ ਅਵਸਥਾ ਵਿੱਚ ਮੈਂ ਦੇਖਿਆ ਕਿ ਮੈਂ ਇਕ ਵੱਡੇ ਮਕਾਨ (ਘਰ) ਵਿੱਚ ਬੈਠਾ ਹੋਇਆ ਹਾਂ ਅਤੇ ਕੁਝ ਮਿਤੱਰ ਵੀ ਮੇਰੇ ਪਾਸ ਹਾਜ਼ਰ ਹਨ, ਇਨ੍ਹਾਂ ਵਿੱਚ ਇਕ ਤਗਜ਼ੇ ਤੇ ਡਰਾਉਣੇ ਸ਼ਰੀਰ ਦਾ ਵਿਅਕਤੀ ਜਿਸਦੇ ਮੁੱਖ ਤੋਂ ਖੂਨ ਰਪਕਦਾ ਹੈ ਮੇਰੇ ਸਾਹਮਣੇ ਆਣ ਖੜਾ ਹੋਇਆ। ਮੈਂ ਨਜ਼ਰ ਚੁੱਕ ਕੇ ਦੇਖਿਆ ਤਾਂ ਮੈਨੂੰ ਪਤਾ ਲੱਗਾ ਕਿ ਉਹ ਇਕ ਨਵੀਂ ਖਲਕਤ ਤੇ ਰੂਪ ਦਾ ਵਿਅਕਤੀ ਹੈ ਸੰਭਵਤਾ ਮਨੁੱਖ ਨਹੀਂ ਸਗੋਂ ਕੋਠਰ, ਕ੍ਰੋਪਤ ਤੇ ਮਲੀਨਤਾ ਦੇ ਝਰਿਸ਼ਤਿਆਂ ਵਿੱਚੋਂ ਹੈ ਅਤੇ ਉਸਦਾ ਡਰ ਮਨਾਂ ਉਪਰ ਛਾਇਆ ਹੋਇਆ ਸੀ, ਅਜੇ ਮੈਂ ਉਸ ਨੂੰ ਦੇਖਦਾ ਹੀ ਪਿਆ ਸੀ ਕਿ ਉਸਨੇ ਮੈਨੂੰ ਪੁੱਛਿਆ ਕਿ ਲੇਖ ਰਾਮ ਕਿੱਥੇ ਹੈ ਅਤੇ ਇਕ ਹੋਰ ਵਿਅਕਤੀ ਦਾ ਨਾਂ ਲਿਆ ਕਿ ਉਹ ਕਿੱਥੇ ਹੈ। ਤੱਦ ਮੈਂ ਉਸ ਸਮੇਂ ਸਮਝਿਆ ਕਿ ਇਹ ਵਿਅਕਤੀ ਲੇਖ ਰਾਮ ਅਤੇ ਦੂਸਰੇ ਵਿਅਕਤੀ ਦੇ ਦੰਡ ਲਈ ਨਿਯੁਕਤ ਕੀਤਾ ਗਿਆ ਹੈ ਪਰ ਮੈਨੂੰ ਚੇਤੇ ਨਹੀਂ ਰਿਹਾ ਕਿ ਉਹ ਦੂਸਰਾ ਵਿਅਕਤੀ ਕੋਣ ਹੈ। ਹਾਂ ਇਹ ਯਕੀਨੀ ਤੌਰ 'ਤੇ ਚੇਤੇ ਹੈ ਕਿ ਉਹ ਦੂਸਰਾ ਵਿਅਕਤੀ ਇਹਨਾਂ ਹੀ ਕੁਝ ਵਿਅਕਤੀਆਂ ਵਿੱਚੋਂ ਸੀ ਜਿੰਨਾ ਬਾਰੇ ਮੈਂ ਇਸ਼ਤਿਹਾਰ ਦੇ ਚੁਕਿਆਂ ਹਾਂ। ਇਹ ਸੋਮਵਾਰ ਦਾ ਦਿਨ ਸੀ ਅਤੇ ਸਵੇਰ ਦੇ ਰਾਰ ਵਜੇ ਦਾ ਸਮਾਂ ਸੀ। ਫਲਹਮਦੁਲਿੱਹੇ ਅਲਾ ਜਾਲਿਕ। (ਅਰਥਾਤ : ਇਸ ਗੱਲ ਲਈ ਰੱਬ ਦੀ ਵੱਡਿਆਈ ਹੈ।)

بِسْمِ اللَّهِ الرَّحْمَنِ الرَّحِيمِ
نَحْمَدُهُ وَنُصَلِّي عَلَى رَسُولِهِ الْكَرِيمِ

ਸਯੱਦ ਅਹਮਦ ਖਾਨ ਸਾਹਬ ਕੇ.ਸੀ.ਐਸ.ਆਈ. ਦੇ ਰਸਾਲੇ
‘ਦੁਆ ਅਤੇ ਉਸਦੀ ਪ੍ਰਵਾਨਗੀ’ ਅਤੇ ਰਸਾਲਾ
‘ਵਿਆਖਿਆ ਲਿਖੱਣ ਦੇ ਉਸ਼ਲ’ ਉਪਰ ਇਕ ਨਜ਼ਰ ।

اے اسیر عقل خود برہستی خود کم بناز کین سپہر بولجای بچ چون تو بسیار آورد
 غیر را ہرگز نمی باشد گزر در کوئی حق ہر کہ آیدی ز آسمان اور راز آن یار آورد
 خود بخود فہیمندِ قرآن گمان باطل است ہر کہ از خود آورد او بخس و مردار آورد
 ائے امساری اکلے بُعد بصر ہمساری ای بُعد کم بنا جا ۱
 کیں میپھر-ے -بُلما جا ای بُعد تُ بُعد جا ر آوارد ۲
 گلر را ہرگی جا ننمی بُعد جا گُلر دار کُلے ہُنک ۳
 ہر کی ایتی جا آسماں ٹی راجے آں جا ر آوارد ۴
 بُعد بُعد ڈھامی دنے کُر آن گُمانے بُغاتیل امسار ۵
 ہر کی اجے بُعد آوارد ٹی نجس و مرجدار آوارد ۶

(ਅਰਥ : ਹੇ ! ਮੂਰਖ !! ਆਪਣੇ ਵਜੂਦ ਦਾ ਮਾਣ ਨ ਕਰ ਕਿਉਂਕਿ ਇਸ ਅਕਾਸ਼ ਨੇ ਤੇਰੇ ਜਿਹੇ ਅਸੰਖ ਲੋਕਾਂ ਨੂੰ ਪੈਦਾ ਕੀਤਾ ਹੈ । ਸੱਚਾਈ ਦੇ ਮਾਰਗ ਉਪਰੋਂ ਕਿਸੇ ਹੋਰ ਲਈ ਲੰਘਣਾ ਅਸੰਭਵ ਹੈ, ਕਿਉਂਕਿ ਜੋ ਵੀ ਇਸ ਮਾਰਗ ਵਿੱਚ ਆਉਂਦਾ ਹੈ ਉਹ ਅਕਾਸ਼ ਰਾਹੀਂ ਆਪਣੇ ਮਹਬੂਬੇ ਹਕੀਕੀ ਅਰਥਾਤ ਰੱਬ ਵੱਲੋਂ ਪਛਾਣ ਲੈਕੇ ਆਉਂਦਾ ਹੈ । ਆਪਣੇ ਆਪ ਹੀ ਕੁਰਆਨ ਕਰੀਮ ਦੇ ਬਿਬੇਕ ਦਾ ਦਾਵਾ ਕਰਨਾ ਕੇਵਲ ਇਕ ਝੂਠੀ ਕਲਪਨਾ

ਹੈ ਕਿਉਂਕਿ ਜੋ ਵੀ ਅਜਿਹੀ ਤਡਸੀਰ ਜਾਂ ਵਿਆਖਿਆ ਕਰਦਾ ਹੈ ਮਾਨੋ ਉਹ
ਗੰਦੀ ਤੇ ਅਪਵਿਤਰ ਗੱਲਾਂ ਵਰਨਣ ਕਰਦਾ ਹੈ । ਅਨਵਾਦਕ ।)

ਸਯੱਦ ਸਾਹਬ ਆਪਣੇ ਉਪਰੋਕਤ ਸਿਰਲੇਖ ਦੇ ਰਸਾਲੇ ਵਿੱਚ ਦੁਆ
ਬਚੇ ਆਪਣਾ ਇਹ ਅਕੀਦਾ (ਆਸਥਾ) ਪ੍ਰਗਟ ਕਰਦੇ ਹਨ ਕਿ ਦੁਆ ਦੀ
ਪਰਵਾਨਗੀ ਦੇ ਇਹ ਅਰਥ ਨਹੀਂ ਕਿ ਜੋ ਕੁਝ ਦੁਆ ਵਿੱਚ ਮੰਗਿਆ ਗਿਆ
ਹੈ ਉਹ ਦਿਤੋਂ ਜਾਵੇ ਕਿਉਂਕਿ ਜੇਕਰ ਦੁਆ ਦੀ ਪ੍ਰਵਾਨਗੀ ਦੇ ਇਹੋ ਅਰਥ
ਹੋਣ ਕਿ ਉਹ ਸਵਾਲ ਪੂਰਾ ਕਰ ਦਿਤੋਂ ਜਾਵੇ ਤਾਂ ਦੋ ਔਕੜਾਂ ਆਉਂਦੀਆਂ
ਹਨ ਪਹਿਲੀ ਇਹ ਕਿ ਹਜ਼ਾਰਾਂ ਹੀ ਦੁਆਵਾਂ ਬਹੁਤ ਨਮ੍ਰਤਾ ਤੇ ਦੀਨਤਾ ਨਾਲ
ਕੀਤੀਆਂ ਜਾਂਦੀਆਂ ਹਨ, ਪਰ ਸਵਾਲ ਪੂਰਾ ਨਹੀਂ ਹੁੰਦਾ ਜਿਸਦੇ ਇਹ ਅਰਥ
ਹੁੰਦੇ ਹਨ ਕਿ ਦੁਆ ਕਬੂਲ ਨਹੀਂ ਹੋਈ । ਜੱਦ ਕਿ ਰੱਬ ਨੇ ਦੁਆ ਕਬੂਲ
ਕਰਨ ਦਾ ਵਾਦਾ ਕੀਤਾ ਹੈ । ਦੂਜੀ ਇਹ ਕਿ ਜੋ ਕਾਰਜ ਹੋਣ ਵਾਲੇ ਹਨ ਉਹ
ਮੁਕਦੱਰ ਹਨ ਅਤੇ ਜੋ ਨਹੀਂ ਹੋਣ ਵਾਲੇ ਉਹ ਵੀ ਮੁਕਦੱਰ ਹਨ । ਉਹਨਾਂ
ਮੁਕਦੱਰ ਗੱਲਾਂ ਦੇ ਖਿਲਾਫ਼ ਉਕੱਕਾ ਹੀ ਨਹੀਂ ਹੋ ਸਕਦਾ । ਸੋ ਜੇਕਰ ਦੁਆ ਦੀ
ਪ੍ਰਵਾਨਗੀ ਦੇ ਅਰਥ ਸਵਾਲ ਦਾ ਪੂਰਾ ਕਰਨਾ ਮੰਨਿਆ ਜਾਵੇ ਤਾਂ ਰੱਬ ਦਾ
ਇਹ ਵਾਦਾ ਕਿ

ਉਦਉਣੀ ਅਸਤਾਜਿਬਲਾ ਕੁਮ (ਮੌਮਿਨ-61)

(أُذْعُونِي أَسْتَجِبْ لِكُمْ)

ਉਹਨਾਂ ਪ੍ਰਸ਼ਨਾ ਉਪੱਤ ਜਿੰਨ੍ਹਾ ਦਾ ਹੋਣਾ ਮੁਕਦੱਰ ਨਹੀਂ ਹੈ ਸਾਦਕ
ਨਹੀਂ ਆ ਸਕਦਾ ਅਰਥਾਤ ਇਹਨਾ ਅਰਥਾਂ ਦੇ ਪੱਖਿਂ ਇਹ ਆਮ ਦੁਆ ਦੀ
ਪ੍ਰਵਾਨਗੀ ਦਾ ਵਾਦਾ ਛੁਠਾ ਠਹਿਰੇਗਾ ਕਿਉਂਕਿ ਪ੍ਰਸ਼ਨਾਂ ਦਾ ਕੇਵਲ ਉਹੋ ਭਾਗ
ਪੂਰਾ ਕੀਤਾ ਜਾਂਦਾ ਹੈ ਜਿਸ ਦਾ ਪੂਰਾ ਕੀਤਾ ਜਾਣਾ ਮੁਕਦੱਰ ਹੈ । ਪਰ ਦੁਆ
ਦੀ ਪ੍ਰਵਾਨਗੀ ਦਾ ਆਮ ਵਾਦਾ ਹੈ ਜਿਸ ਵਿੱਚ ਕੁਝ ਵੀ ਅਪਵਾਦ (ਵਿਰੋਧ)
ਨਹੀਂ । ਫਿਰ ਜਿਸ ਅਵਸਥਾ ਵਿੱਚ ਕੁਝ ਆਇਤਾਂ ਪ੍ਰਗਟ ਕਰ ਰਹੀਆਂ ਹਨ
ਕਿ ਜਿੰਨ੍ਹਾ ਚੀਜ਼ਾਂ ਦਾ ਦਿਤੋਂ ਜਾਣਾ ਮੁਕਦੱਰ ਨਹੀਂ ਉਹ ਉਕੱਕਾ ਹੀ ਨਹੀਂ

ਦਿੱਤੀਆਂ ਜਾਂਦੀਆਂ ਅਤੇ ਕੁਝ ਆਇਤਾਂ ਤੋਂ ਇਹ ਸਿਧੁੰਦਾ ਹੈ ਕਿ ਕੋਈ ਦੁਆ ਰੱਦ ਨਹੀਂ ਹੁੰਦੀ ਅਤੇ ਸਾਰੀਆਂ ਕਬੂਲ ਕੀਤੀਆਂ ਜਾਂਦੀਆਂ ਹਨ ਅਤੇ ਨ ਕੇਵਲ ਇੰਨ੍ਹਾਂ ਹੀ ਸੱਗੋਂ ਇਹ ਵੀ ਸਿੱਧੁੰਦਾ ਹੈ ਕਿ ਖੁਦਾ ਤਾਅਲਾ ਨੇ ਸਾਰੀਆਂ ਦੁਆਵਾਂ ਕਬੂਲ ਕਰਨ ਦਾ ਵਾਦਾ ਕਰ ਲਿਆ ਹੈ । ਜਿਵੇਂ ਕਿ ਆਇਤ ‘ਉਦਉਣੀ ਅਸਤਾਜਿਬਲਾਕੁਮ’ ਤੋਂ ਸਪਸ਼ਟ ਰੂਪ ਵਿੱਚ ਪ੍ਰਤਖ ਹੈ, ਫਿਰ ਇਸ ਰੋਕ ਟੋਕ ਅਤੇ ਵਿਲੋਮ ਆਇਤਾਂ ਤੋਂ ਸਿਵਾਏ ਇਸ ਦੇ ਕਿਵੇਂ ਮੁਕਤੀ ਪ੍ਰਾਪਤ ਹੋਵੇ ਕਿ ਦੁਆ ਦੀ ਪ੍ਰਵਾਨਗੀ ਤੋਂ ਭਾਵ ਬੰਦਰੀ ਦਾ ਕਬੂਲ ਕਰਨਾ ਮੁਰਾਦ (ਅਭਿਪ੍ਰਾਯ, ਮੌਨਰਥ) ਲਿਆ ਜਾਏ ਅਰਥਾਤ ਇਹ ਅਰਥ ਕੀਤੇ ਜਾਣ ਕਿ ਦੁਆ ਇਕ ਬੰਦਰੀ ਹੈ । ਜੱਦ ਉਹ ਦਿਲ 'ਚੋਂ ਅਤੇ ਨਮ੍ਰਤਾ ਤੇ ਦੀਨਤਾ ਨਾਲ ਕੀਤੀ ਜਾਵੇ ਤਾਂ ਉਸ ਦੇ ਕਬੂਲ ਕਰਨ ਦਾ ਰੱਬ ਨੇ ਵਾਦਾ ਕੀਤਾ ਹੈ । ਇਸ ਲਈ ਦੁਆ ਦੀ ਪ੍ਰਵਾਨਗੀ ਦੀ ਹਕੀਕਤ ਸਿਵਾਏ ਇਸ ਦੇ ਕੁਝ ਨਹੀਂ ਕਿ ਉਹ ਦੁਆ ਇਕ ਬੰਦਰੀ ਬਣਕੇ ਉਸ ਤੋਂ ਪੁੰਨ ਪ੍ਰਾਪਤ ਹੁੰਦਾ ਹੈ । ਹਾਂ, ਜੇਕਰ ਮੁਕਦੱਰ ਵਿੱਚ ਕਿਸੇ ਚੀਜ਼ ਦਾ ਮਿਲਣਾ ਲਿੱਖਿਆ ਹੈ ਅਤੇ ਸੁਭਾਵਕ ਉਸ ਲਈ ਦੁਆ ਵੀ ਕੀਤੀ ਗਈ ਤਾਂ ਉਹ ਰੀਜ਼ ਮਿਲ ਜਾਂਦੀ ਹੈ ਪਰ ਦੁਆ ਨਾਲ ਨਹੀਂ ਸੱਗੋਂ ਉਸ ਦਾ ਮੁਕਦੱਰ ਵਿੱਚ ਮਿਲਣਾ ਲਿੱਖਿਆ ਸੀ, ਅਤੇ ਦੁਆ ਵਿੱਚ ਵੱਡਾ ਲਾਭ ਇਹ ਹੈ ਕਿ ਜੱਦ ਦੁਆ ਕਰਨ ਸਮੇਂ ਰੱਬ ਦੀ ਵੱਡਿਆਈ, ਮਹਾਨਤਾ ਅਤੇ ਅਤਿਅੰਤ ਕੁਦਰਤਾਂ ਦਾ ਵਿਚਾਰ ਅਪਣੇ ਮਨ ਵਿੱਚ ਲਿਆਂਦਾ ਜਾਂਦਾ ਹੈ ਤਾਂ ਉਹ ਵਿਚਾਰ ਹਰਕਤ ਵਿੱਚ ਆਣ ਕਰਕੇ ਉਹਨਾਂ ਸਾਰਿਆਂ ਵਿਚਾਰਾਂ 'ਤੇ ਜਿੰਨ੍ਹਾਂ ਨਾਲ ਚਿੰਤਾ ਪੈਦਾ ਹੋਈ ਹੈ ਵਿਜੇਈ ਹੋ ਜਾਂਦਾ ਹੈ, ਅਤੇ ਇਸ ਪ੍ਰਕਾਰ ਮਨੁੱਖ ਨੂੰ ਸਬਰ ਤੇ ਸੰਤੋਖ ਪ੍ਰਾਪਤ ਹੁੰਦਾ ਹੈ । ਅਜਿਹੀ ਅਵਸਥਾ ਦਾ ਮਨ ਵਿੱਚ ਪੈਦਾ ਹੋ ਜਾਣਾ ਅਵਸ਼ ਹੀ ਬੰਦਰੀ ਹੈ ਅਤੇ ਇਹੋ ਹੀ ਦੁਆ ਦਾ ਪ੍ਰਵਾਨ ਹੋਣਾ ਹੈ । ਫਿਰ ਸਥਾਨ ਸਾਹਬ ਆਪਣੇ ਰਸਾਲੇ ਦੇ ਅੰਤ ਵਿੱਚ ਲਿਖਦੇ ਹਨ ਕਿ ਜੋ ਲੋਕ ਦੁਆ ਦੀ ਹਕੀਕਤ ਤੋਂ ਅਲਜਾਣ ਅਤੇ ਜੋ ਹਿਕਮਤ ਤੇ ਬੋਧ ਇਸ ਵਿੱਚ ਹੈ, ਉਸ ਤੋਂ ਬੇਖਬਰ ਹਨ

ਉਹ ਕਹਿ ਸਕਦੇ ਹਨ ਕਿ ਜੱਦ ਇਹ ਗੱਲ ਪ੍ਰਮਾਣਤ ਹੈ ਕਿ ਜੋ ਗੱਲ ਮੁਕਦੱਰ ਵਿੱਚ ਨਹੀਂ, ਉਹ ਹੋਣ ਵਾਲੀ ਨਹੀਂ ਤਾਂ ਦੁਆ ਦਾ ਕੀ ਲਾਭ ਹੈ । ਅਰਥਾਤ ਜੱਦ ਮੁਕਦੱਰ ਮਿਲ ਕੇ ਰਹੇਗਾ ਭਾਵੇਂ ਦੁਆ ਕਰੋ ਜਾਂ ਨ ਕਰੋ ਅਤੇ ਜਿਸ ਦਾ ਮਿਲਣਾ ਮੁਕਦੱਰ ਨਹੀਂ ਉਸ ਲਈ ਹਜ਼ਾਰਾਂ ਦੁਆਵਾਂ ਕਰਦੇ ਜਾਓ ਕੋਈ ਲਾਭ ਨਹੀਂ ਤਾਂ ਫਿਰ ਦੁਆ ਕਰਨਾ ਇਕ ਵਿਅਰਥ ਕਾਰਜ ਹੈ । ਇਸ ਦੇ ਉਤੱਤ ਵਿੱਚ ਸਥਾਨ ਸਾਹਬ ਫਰਮਾਉਂਦੇ ਹਨ ਕਿ ਚਿੰਤਾ ਸਮੇਂ ਮਦਦ ਦੀ ਇਛਾ ਗੱਖਣਾ ਮਨੁਖ ਦਾ ਸੁਭਾਵਕ ਗੁਣ ਹੈ । ਮਨੁਖ ਆਪਣੇ ਸੁਭਾਵਕ ਗੁਣਾਂ ਕਰਕੇ ਦੁਆ ਕਰਦਾ ਹੈ, ਇਹ ਵਿਚਾਰੇ ਬਿਨਾ ਕਿ ਉਹ ਹੋਵੇਗਾ ਕਿ ਨਹੀਂ । ਕਿਉਂਕਿ ਉਸ ਦੀਆਂ ਭਾਵਨਾਵਾਂ ਤੇ ਸੁਭਾਵ ਅਨੁਸਾਰ ਉਸ ਨੂੰ ਕਿਹਾ ਗਿਆ ਹੈ ਕਿ ਰੱਬ ਤੋਂ ਹੀ ਮੰਗੋ ਜੋ ਮੰਗਿਆ ਕਰੋ ।

ਇਸ ਸਾਰੀ ਲਿਖਤ ਦੇ ਜਿਸ ਨੂੰ ਅਸੀਂ ਉਪਰ ਸਾਰ ਵੱਜੋਂ ਲਿਖ ਦਿਤੋਂ ਹੈ ਪ੍ਰਮਾਣਤ ਹੋਇਆ ਕਿ ਸੱਯਦ ਸਾਹਬ ਦੀ ਇਹ ਆਸਥਾ ਹੈ ਕਿ ਦੁਆ ਉਦੇਸ਼ਿਆਂ ਦੀ ਪ੍ਰਾਪਤੀ ਦਾ ਸਾਧਨ ਨਹੀਂ ਹੋ ਸਕਦੀ ਅਤੇ ਨ ਹੀ ਉਦੇਸ਼ਿਆਂ ਦੀ ਪ੍ਰਾਪਤੀ ਲਈ ਉਸਦਾ ਕੋਈ ਪ੍ਰਭਾਵ ਹੈ । ਜੇਕਰ ਦੁਆ ਕਰਨ ਨਾਲ ਕਿਸੇ ਦੁਆ ਕਰਨ ਵਾਲੇ ਦਾ ਉਦੇਸ਼ ਕੇਵਲ ਇਹੋ ਹੋਵੇ ਕਿ ਦੁਆ ਕਰਨ ਨਾਲ ਉਸ ਦਾ ਪ੍ਰਸ਼ਨ ਪੂਰਾ ਹੋ ਜਾਵੇਗਾ ਤਾਂ ਇਹ ਵਿਚਾਰ ਵਿਅਰਥ ਹੈ ਕਿਉਂਕਿ ਜਿਸ ਕਾਰਜ ਦਾ ਹੋਣਾ ਮੁਕਦੱਰ ਹੈ ਉਸ ਲਈ ਦੁਆ ਦੀ ਲੋੜ ਨਹੀਂ ਅਤੇ ਜਿਸ ਦਾ ਹੋਣਾ ਮੁਕਦੱਰ ਨਹੀਂ ਉਸਦੇ ਲਈ ਗਿੜਗੜਾਉਣਾ ਜਾਂ ਅਰਜੋਈਆਂ ਕਰਨੀਆਂ ਅਜਾਈਂ ਹਨ । ਸਿਟਾ ਇਹ ਕਿ ਇਸ ਭਾਸ਼ਣ ਰਾਹੀਂ ਪੂਰੀ ਤਰ੍ਹਾਂ ਸਪਸ਼ਟ ਹੋ ਗਿਆ ਕਿ ਸੱਯਦ ਸਾਹਬ ਦੀ ਇਹੋ ਆਸਥਾ ਹੈ ਕਿ ਦੁਆ ਕੇਵਲ ਬੰਦਗੀ ਲਈ ਉਚਿਤ ਹੈ ਅਤੇ ਇਸ ਨੂੰ ਕਿਸੇ ਸੰਸਾਰਕ ਲਾਭ ਦੇ ਪ੍ਰਾਪਤੀ ਲਈ ਸਾਧਨ ਬਨਾਉਣਾ ਭਰਮ ਹੈ ।

ਹੁਣ ਸਪਸ਼ਟ ਹੈ ਕਿ ਸੱਯਦ ਸਾਹਬ ਨੂੰ ਕੁਰਆਨ ਕਰੀਮ ਦੀਆਂ ਅਇਤਾਂ ਨੂੰ ਸਮਝਣ ਵਿੱਚ ਭੁਲੇਖਾ ਲਗ੍ਹਾ ਹੈ । ਪਰ ਇੰਸਾਅਲੱਹ ਤਾਲਾ

(ਜੇਕਰ ਰੱਬ ਦੀ ਅਪਾਰ ਕਿਰਪਾ ਹੋਈ) ਅਸੀਂ ਇਸ ਭੁਲੇਖੇ ਦੀ ਅਵਸਥਾ ਨੂੰ ਲੇਖ ਦੇ ਅੰਤ ਵਿੱਚ ਵਰਨਣ ਕਰਾਂਗੇ । ਇਸ ਸਮੇਂ ਅਸੀਂ ਬਹੁਤ ਦੁੱਖ ਨਾਲ ਪ੍ਰਗਟ ਕਰਦੇ ਹਾਂ ਕਿ ਜੇਕਰ ਸਯੱਦ ਸਾਹਬ ਕੁਰਆਨ ਕਰੀਮ ਦੇ ਸਮਝਣ ਦਾ ਉਹ ਬੋਧ ਨਹੀਂ ਰਖਦੇ ਸਨ ਤਾਂ ਕੀ ਉਹ ਪ੍ਰਕਿਰਤੀ ਦੇ ਨਿਯੋਮਾਂ ਦਾ ਵੀ ਜਿਸ ਦੀ ਪੈਰੂਵੀ ਦਾ ਉਹ ਦਮ ਭਰਦੇ ਹਨ ਅਤੇ ਜਿਸ ਨੂੰ ਉਹ ਰੱਬ ਦੇ ਕਰਮ ਰੂਪੀ ਨਿਰਦੇਸ਼ ਅਤੇ ਕੁਰਆਨ ਕਰੀਮ ਦੇ ਸੂਖਮ ਗਿਆਨ ਦੀ ਵਿਆਖਿਆ ਕਰਨ ਵਾਲਾ ਦਸਦੇ ਹਨ । ਇਸ ਲੇਖ ਦੇ ਲਿਖਣ ਸਮੇਂ ਉਹਨਾਂ ਦੀਆਂ ਅਖੋਂ ਤੋਂ ਓਹਲੇ ਸੀ ? ਕੀ ਸਯੱਦ ਸਾਹਬ ਨੂੰ ਪਤਾ ਨਹੀਂ (ਸੀ) ਕਿ ਜੇਕਰ ਦੁਨੀਆ ਦੀ ਕੋਈ ਚੰਗਿਆਈ ਜਾਂ ਬੁਰਾਈ ਮੁਕਦੱਰ ਤੋਂ ਖਾਲੀ ਨਹੀਂ ਫਿਰ ਵੀ ਕੁਦਰਤ ਨੇ ਉਸ ਦੀ ਪ੍ਰਾਪਤੀ ਲਈ ਅਜਿਹੇ ਸਬਬ ਬਣਾ ਰੱਖੇ ਹਨ ਜਿੰਨਾ ਦੇ ਸਹੀ ਅਤੇ ਸੌਚ ਪ੍ਰਭਾਵ ਵਿੱਚ ਕਿਸੇ ਬੁਧੀਮਾਨ ਨੂੰ ਗੱਲ ਨਹੀਂ । ਉਦਾਹਰਣ ਵੱਜੋਂ ਜੇਕਰ ਮੁਕਦੱਰ ਉਪੱਤ ਭਰੋਸਾ ਕਰਕੇ ਦਵਾਈ ਦਾ ਲੈਣਾ ਜਾਂ ਨ ਲੈਣਾ ਵਾਸਤਵ ਵਿੱਚ ਅਜਿਹਾ ਹੀ ਹੈ ਜਿਵੇਂ ਕਿ ਦੁਆ ਕਰਨਾ ਜਾਂ ਦੁਆ ਨ ਕਰਨਾ । ਪਰ ਕੀ ਸਯੱਦ ਸਾਹਬ ਇਹ ਰਾਏ ਪ੍ਰਗਟ ਕਰ ਸਕਦੇ ਹਨ ਕਿ ਔਸ਼ਧ ਗਿਆਨ ਨਿਰਾ ਝੂਠ ਹੈ ਅਤੇ ਹਕੀਕੀ ਹਕੀਮ (ਰੱਬ) ਨੇ ਦਵਾਈਆਂ (ਐਸ਼ਧੀਆਂ) ਵਿੱਚ ਕੋਈ ਪ੍ਰਭਾਵ ਨਹੀਂ ਰੱਖਿਆ । ਫਿਰ ਜੇਕਰ ਸਯੱਦ ਸਾਹਬ ਤਕਦੀਰ ਉਪੱਤ ਭਰੋਸਾ ਰੱਖਦਿਆਂ ਹੋਇਆਂ ਵੀ ਇਸ ਗਲ ਦੇ ਵੀ ਸਮਰਥਕ ਹਨ ਕਿ ਦਵਾਈਆਂ ਵੀ ਪ੍ਰਭਾਵ ਤੋਂ ਖਾਲੀ ਨਹੀਂ ਤਾਂ ਫਿਰ ਕਿਉਂ ਰੱਬ ਦੇ ਇੱਕੋ ਜਿਹੇ ਅਤੇ ਰਲਦੇ ਮਿਲਦੇ ਨਿਯੋਮਾਂ ਵਿੱਚ ਉਪਦੱਰ ਤੇ ਅੰਤਰ ਪਾਉਂਦੇ ਹਨ । ਕੀ ਸਯੱਦ ਸਾਹਬ ਦਾ ਇਹ ਧਰਮ ਹੈ ਕਿ ਰੱਬ ਇਸ ਗਲ ਤੇ ਤਾਂ ਕਾਦਰ ਸੀ ਕਿ ਤੁਰਬੁਦ (ਤਿਓਫ਼ੀ), ਸੁਕਮੇਨੀਆ (ਇਕ ਪ੍ਰਕਾਰ ਦੀ ਗੱਦ), ਸਨਾ ਅਤੇ ਹੁਬੁਲ ਮੁਲੂਕ (ਜਮਾਲਗੋਟਾ) ਵਿੱਚ ਤਾਂ ਅਜਿਹਾ ਪ੍ਰਭਾਵ ਰੱਖ ਦੇਵੇ ਕਿ ਉਹਨਾਂ ਦੀ ਇਕ ਖੁਰਾਕ ਖਾਂਦਿਆਂ ਹੀ ਦਸਤ ਛੁੱਟ ਜਾਣ, ਜਾਂ ਉਦਾਹਰਣ ਵੱਜੋਂ ਸਮੁਲੜਾਰ (ਸੰਖਿਆ) ਅਤੇ ਬੇਸ਼ (ਸਿੰਖਿਆ, ਸਿੱਧਾ ਤੇ-

ਲੀਆ) ਅਤੇ ਹੋਰ ਘਾਤਕ ਜ਼ਹਿਰਾਂ ਵਿੱਚ ਉਹ ਤਿਖਾ ਪ੍ਰਭਾਵ ਪਾ ਦਿੱਤਾ ਕਿ ਉਹਨਾਂ ਦੀ ਇਕ ਮਿਕਦਾਰ ਕੁਝ ਹੀ ਮਿੰਟਾਂ ਵਿੱਚ ਇਸ ਲੋਕ'ਚੋਂ ਛੁਟੀ ਕਰ ਦੇਵੇ । ਪਰ ਆਪਣੇ ਮਹਾਪੁਰਖਾਂ ਦੀਆਂ ਬੁਲੰਦ ਹਿਮੱਤਾਂ, ਤਵਜੁੱਹ ਅਤੇ ਗਿੜਗੜਾਹਟ ਭਰੀਆਂ ਦੁਆਵਾਂ (ਅਰਦਾਸਾਂ) ਨੂੰ ਕੇਵਲ ਮੁਰਦਿਆਂ ਵਾਂਗ ਰਹਿਣ ਦੇਵੇ, ਜਿੰਨ੍ਹਾਂ ਵਿੱਚ ਇਕ ਰੱਤੀ ਵੀ ਪ੍ਰਭਾਵ ਨ ਹੋਵੇ । ਕੀ ਇਹ ਸੰਭਵ ਹੈ ਕਿ ਇਲਾਹੀ ਵਿਵਸਥਾ ਵਿੱਚ ਅੰਤਰ ਹੋਵੇ ਅਤੇ ਉਹ ਨਿਸ਼ਚਾ, ਜੋ ਰੱਬ ਨੇ ਦਵਾਈਆਂ (ਔਸ਼ਧ) ਵਿੱਚ ਆਪਣੇ ਬੰਦਿਆਂ ਦੀ ਭਲਾਈ ਲਈ ਕੀਤਾ ਸੀ ਉਹ ਦੁਆਵਾਂ ਵਿੱਚ ਨ ਲਾਗੂ ਹੋਵੇ । ਨਹੀਂ, ਨਹੀਂ ਕਦੇ ਨਹੀਂ, ਸਗੋਂ ਸਯੱਦ ਸਾਹਬ ਆਪ ਦੁਆਵਾਂ ਦੀ ਹਕੀਕੀ ਡਲਾਸ਼ਡੀ ਤੋਂ ਅਲਜਾਣ ਹਨ ਅਤੇ ਉਹਨਾਂ ਦੇ ਮਹਾਨ ਪ੍ਰਭਾਵਾਂ'ਤੇ ਨਿੱਜੀ ਤਜਰਬਾ ਨਹੀਂ ਰਖਦੇ । ਉਹਨਾਂ ਦੀ ਉਦਾਹਰਣ ਅਜਿਹੀ ਹੈ ਜਿਵੇਂ ਕੋਈ ਇਕ ਲੰਮੇ ਸਮੇਂ ਤੱਕ ਪਈ ਕਈ ਵਰਿਆਂ ਪੁਰਾਣੀ ਸ਼ਕਤੀਹੀਨ ਤੇ ਪ੍ਰਭਾਵਹੀਨ ਔਸ਼ਧ ਦੀ ਵਰਤੋਂ ਕਰੇ ਅਤੇ ਫਿਰ ਉਸਨੂੰ ਪ੍ਰਭਾਵਹੀਨ ਵੇਖਕੇ ਉਸ ਔਸ਼ਧ ਤੇ ਹੁਕੂਮ ਮਜ਼ੂ ਦੇਵੇ ਕਿ ਇਸ ਵਿੱਚ ਕੋਈ ਵੀ ਪ੍ਰਭਾਵ ਨਹੀਂ । ਅਫਸੋਸ ਸੈਂਕੜੇ ਅਫਸੋਸ ਕਿ ਸਯੱਦ ਸਾਹਬ ਬੁਢਾਪੇ ਨੂੰ ਪਹੁੰਚ ਗਏ ਪਰ ਹੁਣ ਤੱਕ ਉਹਨਾਂ ਉੱਤੇ ਕੁਦਰਤ ਦਾ ਇਹ ਨਿਜ਼ਾਮ (ਪ੍ਰਬੰਧ) ਗੁਪਤ ਰਿਹਾ, ਕਿ ਕਜ਼ਾ ਵ ਕਦਰ (ਤਕਦੀਰ ਤੇ ਫਰਮਾਨ ਇਲਾਜੀ) ਨੂੰ ਅਸਬਾਬ (ਸਾਧਨਾ) ਨਾਲ ਸੰਬੰਧਤ ਕਰ ਦਿੱਤਾ ਅਤੇ ਕਿਨ੍ਹਾਂ ਇਹ ਸਿਲਸਿਲਾ ਅਸਬਾਬ ਅਤੇ ਅਸਬਾਬ ਦੇ ਪੈਦਾ ਕਰਨ ਵਾਲੇ ਵਿੱਚਕਾਰ ਭੁੰਘਾ ਤੇ ਲਾਜ਼ਮੀ ਸੰਬੰਧ ਰਖਦਾ ਹੈ । ਇਹੋ ਕਾਰਨ ਹੈ ਕਿ ਇਸ ਧੋਖੇ ਵਿੱਚ ਫਸ ਗਏ ਕਿ ਉਹਨਾਂ ਵਿਰਾਰ ਬਣਾ ਲਿਆ ਕਿ ਸੰਭਵਤਾ ਬਿਨਾਂ ਅਸਬਾਬ ਦੇ ਜੋ ਕੁਦਰਤ ਨੇ ਰੂਹਾਨੀ (ਆਤਮਕ) ਅਤੇ ਸ਼ਰੀਰਕ ਰੂਪ ਵਿੱਚ ਨਿਰਧਾਰਤ ਕਰ ਰੱਖੇ ਹਨ ਕੋਈ ਚੀਜ਼ ਪ੍ਰਗਟ ਹੋ ਸਕਦੀ ਹੈ । ਉੱਝ ਤਾਂ ਦੁਨੀਆ ਵਿੱਚ ਕੋਈ ਚੀਜ਼ ਵੀ ਮੁਕਦੱਰ ਤੋਂ ਖਾਲੀ ਨਹੀਂ । ਜਿਵੇਂ ਕੋਈ ਮਨੁਖ ਅੱਗ, ਪਾਣੀ, ਹਵਾ, ਮਿੱਟੀ, ਅਨਾਜ, ਸਾਗ ਸਬਜ਼ੀਆਂ, ਪਸੂਆਂ ਅਤੇ ਖਨਿਜ ਪਦਾਰਥਾਂ

ਆਦਿ ਤੋਂ ਲਾਭ ਉਠਾਉਂਦਾ ਹੈ ਉਹ ਸਾਰੇ ਮੁਕਦੱਰ ਹੀ ਹਨ, ਪਰ ਜੇਕਰ ਕੋਈ ਮੂਰਖ ਅਜਿਹਾ ਵਿਚਾਰ ਕਰੇ ਕਿ ਉਹਨਾਂ ਸਾਰਿਆਂ ਸਬਬਾਂ ਤੋਂ ਬਿਨਾ ਜੋ ਰੱਬ ਨੇ ਨਿਸ਼ਚਿਤ ਕਰ ਦਿੱਤੇ ਹਨ ਇਕ ਚੀਜ਼ ਵੀ ਬਿਨਾ ਸ਼ਰੀਰਕ ਸਾਧਨ ਦੇ ਜਾਂ ਰੂਹਾਨੀ (ਆਤਮਕ) ਸਾਧਨ ਦੇ ਪ੍ਰਾਪਤ ਹੋ ਸਕਦੀ ਹੈ, ਅਜਿਹਾ ਮਨੁਖ ਸੰਭਵਤਾ ਰੱਬ ਦੀ ਪ੍ਰਬੰਧਕੀ ਵਿਵਸਥਾ ਨੂੰ ਝੁਠਲਾਉਣਾ ਚਾਹੁੰਦਾ ਹੈ । ਮੈਂ ਨਹੀਂ ਦੇਖਦਾ ਕਿ ਸਯੰਦ ਸਾਹਬ ਦੇ ਭਾਸ਼ਣ ਦਾ ਇਸ ਤੋਂ ਬਿਨਾਂ ਕੋਈ ਹੋਰ ਸਾਰ ਹੈ ਕਿ ਉਹ ਦੁਆ ਨੂੰ ਉਹਨਾਂ ਸਾਰਿਆਂ ਪ੍ਰਭਾਵਤ ਕਰਨ ਵਾਲੇ ਸਾਧਨਾਂ ਬਰਾਬਰ ਨਹੀਂ ਸਮਝਦੇ ਜਿੰਨ੍ਹਾ ਨੂੰ ਉਹਨਾਂ ਨੇ ਬਹੁਤ ਮਜ਼ਬੂਤੀ ਨਾਲ ਮੰਨਿਆ ਹੋਇਆ ਹੈ, ਸਗੋਂ ਇਸ ਮਾਰਗ ਵਿੱਚ ਹੱਦ ਤੋਂ ਵਧੇ ਹੋਏ ਹਨ । ਉਦਾਹਰਣ ਵੱਜੋਂ ਜੇਕਰ ਸਯੰਦ ਸਾਹਬ ਅੱਗੇ ਅੱਗ ਦੇ ਗੁਣਾ ਨੂੰ ਵਰਨਣ ਕੀਤਾ ਜਾਵੇ ਤਾਂ ਉਹ ਕਦੇ ਵੀ ਉਸ ਦੇ ਗੁਣਾ ਤੋਂ ਇਨਕਾਰੀ ਨਹੀਂ ਹੋਣਗੇ ਅਤੇ ਕਦੇ ਨਹੀਂ ਆਖਣਗੇ ਕਿ ਜੇਕਰ ਕਿਸੇ ਦਾ ਬਲੁੱਣਾ ਮੁਕਦੱਰ ਹੈ ਤਾਂ ਉਹ ਬਿਨਾ ਅੱਗ ਦੇ ਵੀ ਸੜ ਜਾਏਗਾ । ਇਸੇ ਕਰਕੇ ਮੈਂ ਹੈਰਾਨ ਹਾਂ ਕਿ ਉਹ ਮੁਸਲਮਾਨ ਹੁੰਦਿਆਂ ਹੋਇਆਂ ਵੀ ਦੁਆ ਦੇ ਪ੍ਰਭਾਵ ਤੋਂ ਜੋ ਅੱਗ ਵਾਂਗ ਹਨੌਰੇ ਨੂੰ ਰਾਨੂਣ ਕਰ ਦਿੰਦੀ ਹੈ ਅਤੇ ਕਦੇ ਹੱਥ ਵਧਾਉਣ ਵਾਲੇ ਗੁਸਤਾਖ ਦਾ ਹੱਥ ਸਾਜ਼ ਦਿੰਦੀ ਹੈ, ਕਿਉਂ ਇਨਕਾਰੀ ਹਨ, ਕੀ ਉਹਨਾਂ ਨੂੰ ਦੁਆਵਾਂ ਦੇ ਸਮੇਂ ਤਕਦੀਰ ਚੇਤੇ ਆ ਜਾਂਦੀ ਹੈ ? ਅਤੇ ਜੱਦ ਅੱਗ ਦਾ ਵਰਨਣ ਕਰੀਏ ਤਾਂ ਫਿਰ ਤਕਦੀਰ ਭੁਲ ਜਾਂਦੀ ਹੈ । ਕੀ ਇਹਨਾਂ ਦੋਹਾਂ ਰੀਜਾਂ ਉਪੱਤ ਇਕ ਹੀ ਤਕਦੀਰ ਹਾਵੀ ਨਹੀਂ ਹੈ । ਫਿਰ ਜਿਸ ਹਾਲਤ ਵਿੱਚ ਤਕਦੀਰ ਨੂੰ ਮਨਦਿਆਂ ਹੋਇਆਂ ਵੀ ਪ੍ਰਭਾਵਤ ਕਰਨ ਵਾਲੇ ਸਬਬਾਂ ਨੂੰ ਇੰਨੀ ਦ੍ਰਿੜਤਾ ਨਾਲ ਮਨਦੇ ਹਨ ਕਿ ਉਸਨੂੰ ਵਧਾ ਚੜ੍ਹਾ ਕੇ ਦਸੱਣ ਵਿੱਚ ਉਹ ਬਦਨਾਮ ਹੋ ਚੁਕੇ ਹਨ । ਤਾਂ ਫਿਰ ਇਸਦਾ ਕੀ ਕਾਰਣ ਹੈ ਕਿ ਉਹ ਕੁਦਰਤ ਦੇ ਨਿਜ਼ਾਮ (ਪ੍ਰਬੰਧ) ਜਿਸਨੂੰ ਉਹ ਮੰਨ ਚੁਕੇ ਹਨ ਦੁਆ ਸਮੇਂ ਚੇਤੇ ਨਹੀਂ ਰਿਹਾ ਇੱਥੋਂ ਤੱਕ ਕਿ ਮੱਖੀ

ਵਿੱਚ ਤਾਂ ਕੁਝ ਨ ਕੁਝ ਪ੍ਰਭਾਵ ਹੈ ਪਰ ਦੁਆ ਵਿੱਚ ਇੰਨੀ ਵੀ ਨਹੀਂ । ਸੋ, ਅਸਲ ਹਕੀਕਤ ਇਹ ਹੈ ਕਿ ਉਹ ਇਸ ਮਾਰਗ ਤੋਂ ਬੇ ਖਬਰ ਹਨ ਅਤੇ ਨ ਹੀ ਕੋਈ ਜਾਤੀ ਤਜਰਬਾ ਹੈ ਅਤੇ ਨ ਹੀ ਤਜਰਬੇਕਾਰਾਂ ਦੀ ਸੰਗਤ ਪ੍ਰਾਪਤ ਹੈ ।

ਹੁਣ ਆਸੀਂ ਹਰ ਇਕ ਦੇ ਲਾਭ ਲਈ ਦੁਆ ਦੀ ਪਰਵਾਨਗੀ ਦੀ ਹਕੀਕਤ ਜਾਹਰ ਕਰਦੇ ਹਾਂ । ਸੋ, ਸਪਸ਼ਟ ਰਹੇ ਕਿ ਦੁਆ ਦੀ ਪਰਵਾਨਗੀ ਦਾ ਮਸਲਾ ਅਸਲ ਵਿੱਚ ਦੁਆ ਦੇ ਮਸਲੇ ਦੀ ਇਕ ਸ਼ਾਖਾ ਹੈ ਅਤੇ ਇਹ ਕਾਇਦੇ ਦੀ ਗੱਲ ਹੈ ਕਿ ਜਿਸਨੇ ਅਸਲ (ਮੁੱਢ) ਨੂੰ ਨਹੀਂ ਸਮਝਿਆ ਹੁੰਦਾ ਉਸਨੂੰ ਸ਼ਾਖਾਵਾਂ ਨੂੰ ਸਮਝਣ ਵਿੱਚ ਔਕੜਾਂ ਆਉਂਦੀਆਂ ਹਨ ਅਤੇ ਧੋਖੇ ਲਗਦੇ ਹਨ । ਸੋ, ਇਹੋ ਸਬਬ ਸਯੱਦ ਸਾਹਬ ਦੀ ਗਲਤ ਫ਼ਹਮੀ ਦਾ ਹੈ । ਦੁਆ ਦੀ ਵਾਸਤਵਿਕਤਾ ਇਹ ਹੈ ਕਿ ਇਹ ਇਕ ਨੇਕ ਬੰਦੇ ਅਤੇ ਉਸਦੇ ਰੱਬ ਵਿੱਚ ਇਕ ਸੰਬੰਧ ਬਨਾਉਣ ਵਾਲਾ ਜਜਬਾ ਹੈ ਅਰਥਾਤ ਪਹਿਲਾਂ ਰੱਬ ਦੀ ਗਹਿਮਾਨੀਯਤ ਬੰਦੇ ਨੂੰ ਆਪਣੇ ਵੱਲ ਖਿੱਚਦੀ ਹੈ ਫਿਰ ਬੰਦੇ ਦੇ ਸੱਚੇ ਜਤਨਾਂ ਰਾਹੀਂ ਰੱਬ ਉਸਦੇ ਨੇੜੇ ਹੋ ਜਾਂਦਾ ਹੈ ਅਤੇ ਦੁਆ ਦੀ ਹਾਲਤ ਵਿੱਚ ਉਹ ਸੰਬੰਧ ਇਕ ਵਿਸ਼ੇਸ਼ ਥਾਂ ਉਪਰ ਪਹੁੰਚ ਕੇ ਆਪਣੇ ਵਿਸ਼ੇਸ਼ ਗੁਣ ਪੈਦਾ ਕਰਦਾ ਹੈ । ਸੋ, ਜਿਸ ਸਮੇਂ ਬੰਦਾ ਕਿਸੇ ਵੱਡੀ ਮੁਸ਼ਕਲ ਵਿੱਚ ਪੈਕੇ ਰੱਬ ਵੱਲ ਕਾਮਲ ਯਕੀਨ, ਭਰੋਸੇ, ਆਸ, ਪ੍ਰੇਮ, ਵਫ਼ਾਦਾਰੀ, ਅਤੇ ਕਾਮਲ ਹਿੱਮਤ ਨਾਲ ਛੁਕਦਾ ਹੈ ਅਤੇ ਅਤਿਅੰਤ ਚੁਕੰਨਾ ਹੋਕੇ ਗਫ਼ਲਤ ਦੇ ਪਰਦਿਆਂ ਨੂੰ ਚੀਰਦਿਆਂ ਹੋਇਆਂ ਫ਼ਨਾ (ਆਪਣੇ ਆਪੇ ਨੂੰ ਮਾਰ ਮੁਕਾਉਣ) ਦੇ ਮੈਦਾਨਾਂ ਵਿੱਚ ਅੱਗੇ ਤੋਂ ਅੱਗੇ ਨਿਕਲ ਜਾਂਦਾ ਹੈ ਤਾਂ ਫਿਰ ਅੱਗੇ ਕੀ ਦੇਖਦਾ ਹੈ ਕਿ ਰੱਬ ਦਾ ਦਰਬਾਰ ਹੈ ਅਤੇ ਉਸਦੇ ਨਾਲ ਉਸਦਾ ਕੋਈ ਸ਼ਰੀਕ ਨਹੀਂ ਤੱਦ ਉਸਦੀ ਬੂਹ (ਆਤਮਾ) ਉਸਦੇ ਦਰ'ਤੇ ਆਪਣਾ ਸਿਰ ਰੱਖ ਦਿੰਦੀ ਹੈ ਅਤੇ ਅਕਰਸ਼ਣ ਬਲ ਜੋ ਉਸ ਵਿੱਚ ਰੱਖਿਆ ਗਿਆ ਹੈ ਉਹ ਰੱਬ ਦੀਆਂ ਮਿਹਰਾਂ ਨੂੰ ਆਪਣੇ ਵੱਲ ਖਿੱਚਦੀ ਹੈ ਤੱਦ ਉਹ ਜਲਾਲ ਵਾਲਾ ਰੱਬ ਉਸ ਕੰਮ ਨੂੰ ਪੂਰਾ ਕਰਨ

ਲਈ ਧਿਆਨ ਦਿੰਦਾ ਹੈ ਅਤੇ ਉਸ ਦੁਆ ਦਾ ਪ੍ਰਭਾਵ ਉਹਨਾ ਸਾਰਿਆਂ ਮੁੱਢਲੇ ਸਬਬਾਂ ਉਪਰ ਪਾਉਂਦਾ ਹੈ ਜਿਨ੍ਹਾਂ ਤੋਂ ਅਜਿਹੇ ਕਾਰਣ ਬਣਦੇ ਹਨ ਜੋ ਉਸ ਮਤਲਬ ਨੂੰ ਪ੍ਰਾਪਤ ਕਰਨ ਲਈ ਜ਼ਰੂਰੀ ਹਨ। ਉਦਾਹਰਣ ਲਈ ਜੇਕਰ ਵਰਖਾ ਲਈ ਦੁਆ ਹੈ ਤਾਂ ਦੁਆ ਦੀ ਪਰਵਾਨਗੀ ਮਗਰੋਂ ਉਹ ਕੁਦਰਤੀ ਸਬਬ ਜੋ ਵਰਖਾ ਲਈ ਜ਼ਰੂਰੀ ਹੁੰਦੇ ਹਨ ਇਸ ਦੁਆ ਦੇ ਪ੍ਰਭਾਵ ਹੇਠ ਪੈਦਾ ਕੀਤੇ ਜਾਂਦੇ ਹਨ। ਅਤੇ ਜੇਕਰ ਅਕਾਲ (ਕਹਿਤ) ਲਈ ਬਦ ਦੁਆ ਹੈ ਤਾਂ ਉਹ ਸਰਬ ਸ਼ਾਕਤੀਮਾਨ ਵਿਰੋਧੀ ਸਬਬ ਪੈਦਾ ਕਰ ਦਿੰਦਾ ਹੈ। ਇਹਨਾ ਹੀ ਕਾਰਨਾ ਕਰਕੇ ਇਹ ਗੱਲ ਅਹਿਲੇ ਕਸ਼ਫ ਤੇ ਕਮਾਲ ਰੱਖਣ ਵਾਲੇ ਮਹਾਤਮਾਵਾਂ ਰਾਹੀਂ ਵੱਡੇ ਵੱਡੇ ਤਜਰਬਿਆਂ ਨਾਲ ਸਾਬਤ ਹੋ ਚੁਕੀ ਹੈ ਕਿ ਕਮਾਲ (ਮਹਾਪੁਰਸ਼) ਦੀ ਦੁਆ ਵਿੱਚ ਇਕ ਵਿਸ਼ੇਸ਼ ਬਲ ਪੈਦਾ ਹੋ ਜਾਂਦਾ ਹੈ। ਅਰਥਾਤ ਰੱਬ ਦੇ ਹੁਕਮ ਅਨੁਸਾਰ ਉਹ ਦੁਆ ਧਰਤੀ ਤੇ ਅਕਾਸ਼ ਵਿੱਚ ਤਬਦੀਲੀ ਪੈਦਾ ਕਰਦੀ ਹੈ ਅਤੇ ਮੂਲ ਮੁੱਦਿਆਂ, ਸੌਰ ਮੰਡਲ ਅਤੇ ਮਨੁੱਖਾਂ ਦੇ ਮਨ ਨੂੰ ਇਸ ਪਾਸੇ ਲੈ ਆਉਂਦੀ ਹੈ, ਜੋ ਉਦੇਸ਼ ਦੀ ਪੂਰਤੀ ਲਈ ਜ਼ਰੂਰੀ ਹੈ। ਰੱਬ ਦੀਆਂ ਪਾਕ ਕਿਤਾਬਾਂ ਵਿੱਚ ਇਸ ਦੀਆਂ ਉਧਾਰਣਾਂ ਕੁਝ ਕਿਸਮਾਂ ਦੀ ਹਕੀਕਤ ਵੀ ਵਾਸਤਵ ਵਿੱਚ ਦੁਆ ਦੀਆਂ ਪਰਵਾਨਗੀਆਂ ਹੀ ਹਨ ਅਤੇ ਜਿੰਨ੍ਹੀਂ ਵੀ ਹਜ਼ਾਰਾਂ ਹੀ ਕਰਿਸ਼ਮੇ ਤੇ ਚਮਤਕਾਰ ਨਈਆਂ ਰਾਹੀਂ ਪ੍ਰਕਟ ਹੋਏ ਹਨ ਜਾਂ ਔਲੀਆਂ (ਮਹਾਪੁਰਖ) ਹੁਣ ਤੱਕ ਚਮਤਕਾਰ ਦਿਖਾਉਂਦੇ ਰਹੇ ਹਨ ਉਸਦਾ ਮੁੱਢ ਤੇ ਸੋਮਾ ਇਹੋ ਦੁਆ ਹੀ ਹੈ। ਅਧਿਕਤਰ ਦੁਆਵਾਂ ਦੇ ਪ੍ਰਭਾਵ ਨਾਲ ਹੀ ਵੱਖ ਵੱਖ ਪ੍ਰਕਾਰ ਦੇ ਕੁਦਰਤ ਦੇ ਚਮਤਕਾਰ ਉਸ ਕਾਦਰ ਰੱਬ ਦੇ ਤਮਾਸੇ ਦਿਖਾ ਰਹੇ ਹਨ। ਉਹ ਜੋ ਅਰਥ ਦੇ ਮਾਰੁਸਥਲੀ ਦੇਸ਼ ਵਿੱਚ ਇਕ ਅਦਭੁਤ ਘਟਨਾ ਵਾਪਰੀ ਕਿ ਲੱਖਾਂ ਹੀ ਮੁਰਦੇ ਦਿਨਾਂ ਵਿੱਚ ਜੀਉਂਦੇ ਹੋ ਗਏ ਅਤੇ ਪੁਸ਼ਤਾਂ ਤੋਂ ਵਿਗੜੇ ਹੋਏ ਇਲਾਹੀ ਰੰਗ ਵਿੱਚ ਰੰਗੇ ਗਏ, ਅੱਖਾਂ ਦੇ ਅੰਨ੍ਹੇ ਸੁਜਾਖੇ ਹੋ ਗਏ, ਗੁੰਗਿਆਂ ਦੇ ਮੁੱਖਾਂ ਇਲਾਹੀ ਗਿਆਨ ਪ੍ਰਗਟ ਹੋਣ ਲੱਗਾ। ਦੁਨੀਆ ਵਿੱਚ

ਪਹਿਲੀ ਵਾਰ ਅਜਿਹਾ ਇੰਕਲਾਬ ਪੈਦਾ ਹੋਇਆ ਕਿ ਨ ਉਸਤੋਂ ਪਹਿਲਾਂ ਕਿਸੇ ਅੱਖ ਨੇ ਦੇਖਿਆ ਅਤੇ ਨ ਕਿਸੇ ਕੰਨ ਨੇ ਸੁਣਿਆ । ਕੁਝ ਜਾਣਦੇ ਹੋ ਕਿ ਉਹ ਕੀ ਸੀ ? ਉਹ ਇਕ ਛਾਨੀ ਫਿੱਲਾਹ (ਰੱਬ ਵਿੱਚ ਲੀਨ) ਦੀਆਂ ਹਨ੍ਹੇਰੀ ਰਾਤਾਂ ਦੀਆਂ ਦੁਆਵਾਂ ਹੀ ਸਨ ਜਿਨ੍ਹਾਂ ਨੇ ਦੁਨੀਆ ਵਿੱਚ ਸ਼ੋਰ ਮਰਾ ਦਿੱਤਾ ਅਤੇ ਉਹ ਅਦਭੁਤ ਗੱਲਾਂ ਦਿਖਾਈਆਂ ਜੋ ਉਸ ਉੱਮੀ (ਅਨਪੜ੍ਹ) ਤੇ ਨਿਹਸਹਾਏ ਕੋਲੋਂ ਅਸੰਭਵ ਦਿਸਦੀਆਂ ਸਨ

اللهم صل وسلم وبارك عليه واله بعده همه وحزنه لهن الامة وانزل عليه انوار
رحمتك الى الابد.

(ਅਰਥ :- ਹੋ! ਅਲੱਹ !! ਤੂੰ ਉਸਤੇ ਅਰਥਾਤ ਮੁਹਮੱਦ ਸਲਲਾਹੁ ਅਲੈਹਿ ਵਸਲੁਮ' ਤੇ ਦਰੂਦ, ਸਲਾਮਤੀ ਅਤੇ ਬਰਕਤਾਂ ਉਤਾਰ ਅਤੇ ਆਪਦੀ ਆਲ ਤੇ ਕੌਮ ਉਪਰ ਵੀ, ਜਿਨ੍ਹਾਂ ਕਿ ਇਸ ਉਸਤੋਂ ਲਈ ਆਪ ਨੂੰ ਦੁੱਖ, ਗਮ ਤੇ ਸ਼ੋਕ ਸੀ ਅਤੇ ਉਸਤੇ ਜੱਦ ਤੱਕ ਇਹ ਦੁਨੀਆ ਹੈ ਆਪਣੀ ਰਹਿਮਤ ਤੇ ਨੂਰ ਜਾਰੀ ਰੱਖ । ਅਨੁਵਾਦਕ ।) ਮੈਂ ਆਪਣੇ ਨਿਜੀ ਤਜਰਬੇ ਰਾਹੀਂ ਵੀ ਦੇਖ ਰਿਹਾ ਹਾਂ ਕਿ ਦੁਆਵਾਂ ਦਾ ਪ੍ਰਭਾਵ ਪਾਣੀ ਤੇ ਅੱਗ ਦੇ ਪ੍ਰਭਾਵ ਨਾਲੋਂ ਕਿਤੇ ਵਧੁੱਕੇ ਹੈ ਸਗੋਂ ਪਾਕ ਅਸਬਾਬਾਂ ਦੇ ਸੰਬੰਧ ਵਿੱਚ ਅਜਿਹੀ ਕੋਈ ਚੀਜ਼ ਮਹਾਪ੍ਰਭਾਵੀ ਨਹੀਂ ਜਿਵੇਂ ਕਿ ਦੁਆ ਹੈ ।

ਅਤੇ ਜੇਕਰ ਇਹ ਸ਼ੱਕ ਹੋਵੇ ਕਿ ਕੁਝ ਦੁਆਵਾਂ ਖਾਲੀ ਜਾਂਦੀਆਂ ਹਨ ਅਤੇ ਉਹਨਾਂ ਦੇ ਪ੍ਰਭਾਵ ਦਾ ਕੁਝ ਪਤਾ ਨਹੀਂ ਲਗਦਾ ਤਾਂ ਮੈਂ ਕਹਿੰਦਾ ਹਾਂ ਕਿ ਇਹੋ ਹਾਲ ਦਵਾਈਆਂ ਦਾ ਵੀ ਹੈ । ਕੀ ਦਵਾਈਆਂ ਨੇ ਮੌਤ ਦਾ ਦਰਵਾਜ਼ਾ ਬੰਦ ਕਰ ਦਿੱਤਾ ਹੈ? ਜਾਂ ਉਹਨਾਂ ਦਾ ਖਾਲੀ ਜਾਣਾ ਅਸੰਭਵ ਹੈ ? ਪਰ ਫਿਰ ਵੀ ਕੀ ਕੋਈ ਇਹਨਾਂ ਦੇ ਪ੍ਰਭਾਵ ਤੋਂ ਇਨਕਾਰ ਕਰ ਸਕਦਾ ਹੈ ? ਇਹ ਸੱਚ ਹੈ ਕਿ ਹਰ ਇਕ ਗੱਲ' ਤੇ ਤਕਦੀਰ (ਭਾਗ) ਛਾਈ ਹੋਈ ਹੈ ਪਰ ਤਕਦੀਰ ਨੇ ਗਿਆਨ ਨੂੰ ਨਸ਼ਟ ਤੇ ਅਪਮਾਨਤ ਨਹੀਂ ਕੀਤਾ ਅਤੇ ਨ ਅਸਬਾਬ ਨੂੰ ਭਰੋਸੇਗੀਨ ਕਰਕੇ ਦਿਖਾਇਆ ਸਗੋਂ ਜੇਕਰ ਗੈਰ ਕਰਕੇ

ਪਿਆਨ ਨਾਲ ਦੇਖੀਏ ਤਾਂ ਇਹ ਸ਼ਰੀਰਕ ਤੇ ਰੂਹਾਨੀ ਸਬਬ ਵੀ ਤਕਦੀਰ 'ਚੋਂ ਬਾਹਰ ਨਹੀਂ । ਉਦਾਹਰਣ ਵੱਜ਼ ਜੇਕਰ ਕਿਸੇ ਰੋਗੀ ਦੀ ਤਕਦੀਰ ਚੰਗੀ ਹੋਵੇ ਤਾਂ ਇਲਾਜ ਦੇ ਸਾਰੇ ਸਬਬ ਆਪੇ ਪੂਰੇ ਹੁੰਦੇ ਜਾਂਦੇ ਹਨ ਅਤੇ ਸ਼ਰੀਰ ਦੀ ਹਾਲਤ ਵੀ ਇਸੇ ਪ੍ਰਕਾਰ ਹੁੰਦੀ ਹੈ ਕਿ ਉਹ ਉਹਨਾਂ ਸਬਬਾਂ ਤੋਂ ਲਾਭ ਲੈਣ ਲਈ ਤਿਆਰ ਬਰ ਤਿਆਰ ਹੁੰਦਾ ਹੈ ਤੱਦ ਦਵਾਈ ਨਿਸ਼ਾਨੇਂ ਤੇ ਜਾ ਲਗਦੀ ਹੈ ਤੇ ਉਸਦਾ ਪ੍ਰਭਾਵ ਦਿਖਾਈ ਦਿੰਦਾ ਹੈ । ਇਹੋ ਨਿਯਮ ਦੁਆਂ ਦਾ ਵੀ ਹੈ ਅਰਥਾਤ ਦੁਆਂ ਲਈ ਵੀ ਸਾਰੀਆਂ ਸ਼ਰਤਾਂ ਤੇ ਸਬਬ ਉਸੇ ਥਾਂ ਜਮਾ ਹੁੰਦੇ ਹਨ ਜਿੱਥੇ ਰੱਬ ਦਾ ਇਰਾਦਾ ਉਸਨੂੰ ਪ੍ਰਵਾਨ ਕਰਨ ਦਾ ਹੈ । ਰੱਬ ਨੇ ਆਪਣੀ ਸਾਰੀ ਵਿਵਸਥਾ ਨੂੰ ਭਾਵ ਸ਼ਰੀਰਕ ਤੇ ਰੂਹਾਨੀ ਪ੍ਰਬੰਧ ਨੂੰ ਇਕ ਪ੍ਰਭਾਵ ਅਤੇ ਪ੍ਰਭਾਵ ਅਧੀਨ ਲੜੀ ਵਿੱਚ ਬੰਨ੍ਹ ਕੇ ਰੱਖਿਆ ਹੈ । ਸੋ, ਸਯੱਦ ਸਾਹਬ ਦੀ ਵੱਡੀ ਗਲਤੀ ਹੈ ਕਿ ਉਹ ਸ਼ਰੀਰਕ ਪ੍ਰਬੰਧ ਨੂੰ ਤਾਂ ਮਨਦੇ ਹਨ ਪਰ ਰੂਹਾਨੀ ਪ੍ਰਬੰਧ ਦੇ ਇਨਕਾਰੀ ਹੋਏ ਬੈਠੇ ਹਨ ।

ਅੰਤ ਵਿੱਚ ਇਹ ਆਖਣਾ ਜ਼ਰੂਰੀ ਸਮਝਦਾ ਹਾਂ ਕਿ ਜੇਕਰ ਸਯੱਦ ਸਾਹਬ ਆਪਣੇ ਇਸ ਗਲਤ ਖਿਆਲ ਤੋਂ ਤੌਬਾ ਨ ਕਰਨ ਅਤੇ ਆਖਣ ਕਿ ਦੁਆਵਾਂ ਦੇ ਪ੍ਰਭਾਵ ਦਾ ਕੀ ਪ੍ਰਮਾਣ ਹੈ ਤਾਂ ਮੈਂ ਅਜਿਹੀਆਂ ਗਲਤੀਆਂ ਦੂਰ ਕਰਨ ਲਈ ਹੀ ਮਾਮੂਰ (ਨਿਯੁਕਤ) ਹੋਇਆਂ ਹਾਂ । ਮੈਂ ਪ੍ਰਣ ਕਰਦਾ ਹਾਂ ਕਿ ਆਪਣੀਆਂ ਕੁਝ ਦੁਆਵਾਂ ਦੀ ਪਰਵਾਨਗੀ ਤੋਂ ਪਹਿਲਾਂ ਸਯੱਦ ਸਾਹਬ ਨੂੰ ਸੂਚਿਤ ਕਰ ਦਿਆਂ ਅਤੇ ਨ ਕੇਵਲ ਸੂਚਿਤ ਕਰਾਂ ਸਗੋਂ ਛਪਵਾ ਵੀ ਦਿਆਂਗਾ, ਪਰ ਸਯੱਦ ਸਾਹਬ ਨਾਲ ਹੀ ਇਹ ਇਕਰਾਰ ਵੀ ਕਰਨ ਕਿ ਉਹ ਦੁਆਂ ਦੀ ਕੁਬੂਲੀਯਤ ਸਾਬਤ ਹੋ ਜਾਣ ਮਗਰੋਂ ਆਪਣੇ ਇਸ ਖਿਆਲ ਨੂੰ ਛੱਡ ਦੇਣਗੇ । ਸਯੱਦ ਸਾਹਬ ਦਾ ਇਹ ਕਥਨ ਕਿ ਮਾਨੋ ਕੁਰਆਨ ਮਜ਼ੀਦ ਵਿੱਚ ਰੱਬ ਨੇ ਸਾਰੀਆਂ ਦੁਆਵਾਂ ਕੁਬੂਲ ਕਰਨ ਦਾ ਵਾਦਾ ਕੀਤਾ ਹੈ ਜੱਦਕਿ ਸਾਰੀਆਂ ਦੁਆਵਾਂ ਕੁਬੂਲ ਨਹੀਂ ਹੁੰਦੀਆਂ । ਇਹ ਉਹਨਾਂ ਦੀ ਵੱਡੀ ਗਲਤ ਛਹਿਮੀ ਹੈ ਅਤੇ ਇਹ ਆਇਤ 'ਉਦਉਨੀ ਅਸਤਾਜਿਬਲਾਕੁਮ' (اُذْعُونِي أَسْتَجِبْ لِكُمْ)

ਉਹਨਾ ਦੇ ਉਦੇਸ਼ ਨੂੰ ਕੁਝ ਵੀ ਲਾਭ ਨਹੀਂ ਦੇ ਸਕਦੀ ਕਿਉਂਕਿ ਇਹ ਦੁਆ ਜੋ ਆਇਤ ‘ਉਦਉਣੀ ਅਸਤਿਥਿਤਾਕੁਮ’ (﴿عُوْنَىٰ سَتِّجَبَ لَكُمْ﴾) ਵਿੱਚ ਆਏਸ਼ ਰੂਪ ਵਿੱਚ ਕਰਨ ਲਈ ਆਖਿਆ ਗਿਆ ਹੈ ਇਸ ਤੋਂ ਭਾਵ ਸਧਾਰਣ ਦੁਆਵਾਂ ਨਹੀਂ ਹਨ ਸਗੋਂ ਉਹ ਇਬਾਦਤ ਹੈ ਜੋ ਮਨੁਖ ਲਈ ਫਰਜ਼ ਕੀਤੀ ਗਈ ਹੈ । ਕਿਉਂਕਿ (ਸ਼ਬਦ ‘ਉਦਉਣੀ’ ਅਰਥਾਤ ਮੈਥੋਂ ਦੁਆ ਮੰਗੋ-ਅਨਵਾਦਕ) ਇਸ ਵਿੱਚ ਆਗਿਆ ਤੇ ਹੁਕਮ ਹੈ ਜੋ ਤੁਹਾਡੇ ਲਈ ਫਰਜ਼ ਨੂੰ ਦਰਸ਼ਾਉਂਦਾ ਹੈ ਅਤੇ ਸਪਸ਼ਟ ਹੈ ਕਿ ਸਾਰੀਆਂ ਦੁਆਵਾਂ ਫਰਜ਼ ਵਿੱਚ ਨਹੀਂ ਆਉਂਦੀਆਂ ਸਗੋਂ ਕਈ ਥਾਈਂ ਰੱਬ ਨੇ ਸਬਰ ਕਰਨ ਵਾਲਿਆਂ (ਸਹਿਨਸ਼ੀਲਾਂ) ਦੀ ਉਸਤਤੀ ਕੀਤੀ ਹੈ ਜੋ ‘ਇਨ੍ਹਾਂ ਲਿੱਲਾਹ’ (ਅਰਥਾਤ ਜੋ ਕੁਝ ਹੈ ਅਲੱਹ ਲਈ ਹੀ ਹੈ) ਉਪਰ ਸੰਜਮ ਵਰਤਦੇ ਹਨ । ਇਸ ਦੁਆ ਦੇ ਫਰਜ਼ ਹੋਣ ਦਾ ਵੱਡਾ ਕਾਰਣ ਇਹ ਹੈ ਕਿ ਕੇਵਲ ਆਗਿਆ ਉਪਰ ਹੀ ਸੰਜਮ ਨਹੀਂ ਕੀਤਾ ਗਿਆ ਸਗੋਂ ਇਸ ਨੂੰ ਇਬਾਦਤ ਦੇ ਸ਼ਬਦ ਨਾਲ ਯਾਦ ਕਰਕੇ ਅਵਗਿਆ ਦੀ ਅਵਸਥਾ ਵਿੱਚ ਨਰਕ ਦੇ ਕਸ਼ਟ ਝਲੱਣ ਦੀ ਚਿਤਾਵਨੀ ਇਸ ਨਾਲ ਲਗਾ ਦਿੱਤੀ ਗਈ ਹੈ । ਸਪਸ਼ਟ ਹੈ ਕਿ ਹੋਰਨਾ ਦੁਆਵਾਂ ਵਿੱਚ ਇਹ ਚਿਤਾਵਨੀ ਨਹੀਂ । ਸਗੋਂ ਕਈ ਵਾਰ ਨਬੀਆਂ (ਅਲੈਹਿ ਸਲਾਮ) ਨੂੰ ਦੁਆ ਮੰਗਣ ’ਤੇ ਤਾਜ਼ਨਾ ਕੀਤੀ ਗਈ ਹੈ । ਸੋ, ਆਇਤ

إِنَّ أَعْظَمَ أَنْ تَكُونَ مِنْ أَجْاہِلِيْنَ (ہود 47)

‘ਇੰਨੀ ਆਇਜ਼ੁਕਾ ਅਨ ਤਕੁਨਾ ਮਿਨਲ ਜਾਹਿਲੀਨ’ (ਹੁਦ 47) (ਅਰਥ :- ਮੈਂ ਤੈਨੂੰ ਉਪਦੇਸ਼ ਕਰਦਾ ਹਾਂ ਕਿ ਤੂੰ ਅਗਿਆਨੀਆਂ ਵਾਂਗ ਕਦੇ ਕੋਈ ਕੰਮ ਨ ਕਰਨਾ ।) ਇਸ ’ਤੇ ਗਵਾਹ ਹੈ । ਇਸ ਤੋਂ ਸਪਸ਼ਟ ਹੈ ਕਿ ਜੇਕਰ ਹਰ ਇਕ ਦੁਆ ਇਬਾਦਤ ਹੁੰਦੀ ਤਾਂ ਹਜ਼ਰਤ ਨੂਹ ਅਲੈਹਿ ਸਲਾਮ ਨੂੰ ‘ਲਾ ਤਸਅਲਨਾ’ ਦਾ ਕੋੜਾ ਕਿਉਂ ਲਾਇਆ ਜਾਂਦਾ ਅਤੇ ਕਈ ਵਾਰ ਤਾਂ ਐਲੀਆ ਤੇ ਨਬੀ ਦੁਆ ਕਰਨ ਨੂੰ ਅਦਬ ਦੇ ਵਿਪਰੀਤ ਸਮਝਦੇ ਰਹੇ ।

ਸੁਲਹਾ (ਸਦਾਚਾਰੀਆਂ) ਨੇ ਅਜਿਹੀਆਂ ਦੁਆਵਾਂ ਵਿੱਚ ਦਿਲ ਦੀ ਅਵਾਜ਼ ਉਪਰ ਅਮਲ ਕੀਤਾ । ਅਰਥਾਤ ਜੇਕਰ ਔਕੜ ਸਮੇਂ ਦਿਲ ਨੇ ਡਤਵਾ ਦਿੱਤਾ ਤਾਂ ਦੁਆ ਵੱਲ ਧਿਆਨ ਦਿੱਤਾ ਅਤੇ ਜੇਕਰ ਸਬਰ ਲਈ ਡਤਵਾ ਦਿੱਤਾ ਤਾਂ ਫਿਰ ਸਬਰ ਕੀਤਾ ਅਤੇ ਦੁਆ ਤੋਂ ਮੁੱਖ ਮੋੜ ਲਿਆ । ਇਸ ਤੋਂ ਬਿਨਾਂ ਰੱਬ ਨੇ ਹੋਰਨਾਂ ਦੁਆਵਾਂ ਵਿੱਚ ਕੁਝੂਲ ਕਰਨ ਦਾ ਵਾਦਾ ਨਹੀਂ ਕੀਤਾ ਸਗੋਂ ਸਾਡਾ ਆਖ ਦਿੱਤਾ ਕਿ ਚਾਹਾਂ ਤਾਂ ਕੁਝੂਲ ਕਰਾਂ ਚਾਹਾਂ ਤਾਂ ਰੱਦ ਕਰ ਦਿਆਂ ਜਿਵੇਂ ਕਿ ਕੁਰਆਨ ਕਰੀਮ ਦੀ ਇਹ ਆਇਤ ਸਾਡਾ ਸਾਡਾ ਦੱਸ ਰਹੀ ਹੈ ਅਤੇ ਉਹ ਇਹ ਹੈ : (بِلِّيٰكَذَّابُونَ فَيَكُشْفُ مَا تَدْعُونَ إِلَيْكُمْ إِنْ شَاءَ (الأنعام 42)

ਬਲ ਇਹੋਹੁ ਤਦਉਨਾ ਡ-ਯਕਸ਼ਿਫ਼ੁ ਮਾ ਤਦਉਨਾ ਇਲੈਹਿ ਇਨਸ਼ਾਆ । (ਅਰਥ : ਸਗੋਂ, ਤੁਸੀਂ ਉਸੇ ਨੂੰ ਪੁਕਾਰਦੇ ਹੋ ਅਤੇ ਜੇਕਰ ਉਹ ਚਾਹੇਗਾ ਤਾਂ ਉਹ ਉਸ ਔਕੜ ਨੂੰ ਢੂਰ ਕਰ ਦੇਵੇਗਾ ਜਿਸ ਕਰਕੇ ਤੁਸੀਂ ਮਦਦ ਲਈ ਬੁਲਾਉਂਦੇ ਹੋ । ਸੂਰਤ ਅਨਾਅਮ-42) ਜੇਕਰ ਅਸੀਂ ਮਨ ਲਈਏ ਕਿ ਇਸ ਥਾਂ ਸ਼ਬਦ ‘ਉਦਉ’ ਤੋਂ ਆਮ ਕਰਕੇ ਦੁਆ ਹੀ ਭਾਵ ਹੈ ਤਾਂ ਸਾਡੇ ਕੋਲ ਇਹ ਗੱਲ ਮਨਣ ਤੋਂ ਬਿਨਾਂ ਹੋਰ ਕੋਈ ਮਾਰਗ ਨਹੀਂ ਰਹਿੰਦਾ ਕਿ ਇੱਥੇ ਦੁਆ ਤੋਂ ਭਾਵ ਉਹ ਦੁਆ ਹੈ ਜਿਸ ਵਿੱਚ ਸਾਰੀਆਂ ਸ਼ਰਤਾਂ ਜਮਾ ਹੋਣ, ਜੱਦ ਕਿ ਸਾਰੀਆਂ ਸ਼ਰਤਾਂ ਨੂੰ ਜਮਾ ਕਰ ਲੈਣਾ ਮਨੁੱਖ ਦੇ ਵੱਸ ਵਿੱਚ ਨਹੀਂ, ਜੱਦ ਤੱਕ ਰੱਬ ਵੱਲੋਂ ਸਮਰਥਨ ਪ੍ਰਾਪਤ ਨ ਹੋਵੇ । ਇਹ ਵੀ ਚੇਤੇ ਰਹੇ ਕਿ ਦੁਆ ਕਰਨ ਵਿੱਚ ਕੇਵਲ ਡਰਿਆਦ ਬਹੁਤ ਨਹੀਂ ਹੈ ਸਗੋਂ ਤਕਵਾ (ਸੰਜਮਤਾ), ਪਵਿਤਰਤਾ, ਸਰਾਈ, ਨਿਮਰਤਾ, ਕਾਮਲ ਯਕੀਨ, ਪੂਰਨ ਪ੍ਰੇਮ, ਦਿੜ੍ਹ ਸੰਕਲਪ, ਭਰੋਸਾ ਅਤੇ ਪੂਰਨ ਧਿਆਨ ਦੀ ਲੋੜ ਹੈ । ਇਹ ਕਿ ਜੋ ਮਨੁੱਖ ਆਪਣੇ ਲਈ ਦੁਆ ਕਰਦਾ ਹੈ ਜਾਂ ਜਿਸਦੇ ਲਈ ਦੁਆ ਕਰਦਾ ਹੈ ਉਸਦੀ ਦੁਨੀਆ ਅਤੇ ਅੰਤ ਲਈ ਇਸ ਗੱਲ ਦਾ ਹਾਸਲ ਹੋਣਾ ਇਲਾਹੀ ਮਸਲੇਹਤ (ਸਲਾਹ) ਦੇ ਖਿਲਾਫ਼ ਨ ਹੋਵੇ ਕਿਉਂਕਿ ਕਈ ਵਾਰ ਦੁਆ ਵਿੱਚ ਸਾਰੀਆਂ ਸ਼ਰਤਾਂ ਜਮਾ ਹੋ ਜਾਂਦੀਆਂ ਹਨ ਪਰ ਜਿਸ ਚੀਜ਼ ਨੂੰ ਮੰਗਿਆ ਗਿਆ ਹੈ

ਊਹ ਰੱਬ ਨੇੜੇ ਮੰਗਣ ਵਾਲੇ ਲਈ ਇਲਾਹੀ ਮਸਲੇਹਤ ਦੇ ਖਿਲਾਫ਼ ਹੁੰਦੀ ਹੈ ਅਤੇ ਉਸਦੇ ਪੂਰਾ ਕਰਨ ਵਿੱਚ ਬੈਰ (ਭਲਾਈ) ਨਹੀਂ ਹੁੰਦੀ । ਉਦਾਹਰਣ ਲਈ ਜੇਕਰ ਕਿਸੇ ਮਾਂ ਦਾ ਪਿਆਰਾ ਬੱਚਾ ਬਹੁਤ ਹੀ ਰੋ ਧੋ ਕੇ ਇਹ ਚਾਹੇ ਕਿ ਅੱਗ ਦਾ ਅੰਗਿਆਰਾ ਜਾਂ ਸੱਪ ਦਾ ਸਪੋਲਾ ਉਸਦੇ ਹੱਥ ਵਿੱਚ ਫੜਾ ਦੇਵੇ ਜਾਂ ਕੋਈ ਜ਼ਹਰੀਲੀ ਚੀਜ਼ ਜੋ ਵੇਖਣ ਨੂੰ ਸੋਹਣੀ ਹੋਵੇ ਉਸਨੂੰ ਖੁਆ ਦੇਵੇ । ਉਸ ਬੱਚੇ ਦੀ ਮਾਂ ਕਦੇ ਵੀ ਉਸਦੀ ਇਹ ਮੰਗ ਪੂਰੀ ਨਹੀਂ ਕਰੇਗੀ । ਜੇਕਰ ਪੂਰੀ ਕਰ ਦੇਵੇ ਅਤੇ ਸਬਬੀ ਬੱਚੇ ਦੀ ਜਾਨ ਬੱਚ ਵੀ ਜਾਵੇ ਪਰ ਉਸਦਾ ਕੋਈ ਅੰਗ ਮਾਰਿਆ ਜਾਵੇ ਤਾਂ ਉਸ ਬੱਚੇ ਨੂੰ ਜੁਆਨ ਹੋਣ ਮਗਰੋਂ ਆਪਣੀ ਉਸ ਮੂਰਖ ਮਾਂ ਨਾਲ ਹਮੇਸ਼ਾ ਸ਼ਿਕਾਇਤ ਰਹੇਗੀ । ਇਸ ਤੋਂ ਬਿਨਾ ਹੋਰ ਵੀ ਕਈ ਸ਼ਰਤਾਂ ਹਨ, ਜੱਦ ਤੱਕ ਉਹ ਸਰੀਆਂ ਜਮਾ ਨ ਹੋਣ ਉਸ ਸਮੇਂ ਤੱਕ ਦੁਆ ਨੂੰ ਦੁਆ ਨਹੀਂ ਆਖ ਸਕਦੇ ਅਤੇ ਜੱਦ ਤੱਕ ਕਿਸੇ ਦੁਆ ਵਿੱਚ ਪੂਰੀ ਰੂਹਾਨੀਯੱਤ ਦਾਖਲ ਨ ਹੋਵੇ ਅਤੇ ਜਿਸਦੇ ਲਈ ਦੁਆ ਕੀਤੀ ਗਈ ਹੈ ਅਤੇ ਜੋ ਦੁਆ ਕਰਦਾ ਹੈ ਉਹਨਾਂ ਵਿੱਚ ਨੇੜਤਾ ਦੀ ਯੋਗਤਾ ਨ ਪੈਦਾ ਹੋਵੇ ਉਦੋਂ ਤੱਕ ਦੁਆ ਦੇ ਪ੍ਰਭਾਵ ਦੀ ਆਸ਼ਾ ਕਰਨਾ ਕਲਪਨਾ ਹੈ । ਜੱਦ ਤੱਕ ਰੱਬ ਦਾ ਦੁਆ ਦੀ ਪਰਵਾਨਗੀ ਦਾ ਇਰਾਦਾ ਨਹੀਂ ਹੁੰਦਾ ਉਦੋਂ ਤੱਕ ਇਹ ਸਾਰੀਆਂ ਸ਼ਰਤਾਂ ਜਮਾ ਨਹੀਂ ਹੁੰਦੀਆਂ ਅਤੇ ਹਿੰਮਤਾਂ ਵੀ ਪੂਰੇ ਧਿਆਨ ਤੋਂ ਖਾਲੀ ਰਹਿੰਦੀਆਂ ਹਨ । ਸਯੱਦ ਸਾਹਬ ਇਸ ਗੱਲ ਨੂੰ ਵੀ ਮਨਦੇ ਹਨ ਕਿ ਆਖਰਤ (ਪਰਲੋਕ) ਦੀਆਂ ਨੇਮਤਾਂ, ਸੁਭਾਗ, ਆਨੰਦ, ਰਾਹਤ ਅਤੇ ਸੁੱਖ ਜਿਨ੍ਹਾਂ ਦਾ ਵਿਵਰਣ ਮੁਕਤੀ ਨਾਲ ਕੀਤਾ ਗਿਆ ਹੈ । ਈਮਾਨ ਅਤੇ ਈਮਾਨੀ ਦੁਆਵਾਂ ਦਾ ਹੀ ਸਿੱਟਾ ਹਨ ਫਿਰ ਜੱਦ ਕਿ ਇਹ ਹਾਲ ਹੈ ਤਾਂ ਸਯੱਦ ਸਾਹਬ ਨੂੰ ਮਨਣਾ ਪਿਆ ਕਿ ਬੇਸ਼ਕ ਇਕ ਮੌਮਨ ਦੀਆਂ ਦੁਆਵਾਂ ਆਪਣੇ ਅੰਦਰ ਪ੍ਰਭਾਵ ਰਖਦੀਆਂ ਹਨ ਅਤੇ ਮੁਸੀਬਤਾਂ ਦੇ ਦੂਰ ਹੋਣ ਤੇ ਮੁਰਾਦਾਂ ਪਾਉਣ ਦਾ ਸਬਬ ਬਣ ਜਾਂਦੀਆਂ ਹਨ ਕਿਉਂਕਿ ਜੇਕਰ ਸਬਬ ਨਹੀਂ ਬਣਦੀਆਂ ਤਾਂ ਫਿਰ ਕੀ ਕਾਰਣ ਹੈ ਕਿ ਕਿਧਾਮਤ ਵੇਲੇ ਸਬਬ ਬਣਨਗੀਆਂ, ਸੋਚੋ, ਅਤੇ ਚੰਗੀ ਤਰ੍ਹਾਂ

ਸੋਚੋ ਕਿ ਜੇਕਰ ਹਕੀਕਤ ਵਿੱਚ ਦੁਆ ਇਕ ਬੇਕਾਰ ਤੇ ਬੇਅਸਰ ਰੀਜ਼ ਹੈ ਅਤੇ ਦੁਨੀਆ ਵਿੱਚ ਕਿਸੇ ਮੁਸੀਬਤ ਦੇ ਦੂਰ ਹੋਣ ਦਾ ਸਬਥ ਨਹੀਂ ਹੋ ਸਕਦੀ ਤਾਂ ਕੀ ਕਾਰਣ ਹੈ ਕਿ ਕਿਯਾਮਤ ਨੂੰ ਸਬਥ ਬਣ ਜਾਵੇਗੀ । ਇਹ ਗੱਲ ਤਾਂ ਬਹੁਤ ਹੀ ਸਾਡਾ ਹੈ ਕਿ ਜੇਕਰ ਸਾਡੀਆਂ ਦੁਆਵਾਂ ਵਿੱਚ ਮੁਸੀਬਤਾਂ ਤੋਂ ਬਚਣ ਲਈ ਹਕੀਕਤ ਵਿੱਚ ਕੋਈ ਪ੍ਰਭਾਵ ਹੈ ਤਾਂ ਉਹ ਪ੍ਰਭਾਵ ਇਸ ਦੁਨੀਆ ਵਿੱਚ ਵੀ ਪ੍ਰਗਟ ਹੋਣਾ ਚਾਹੀਦਾ ਹੈ ਤਾਂ ਜੋ ਸਾਡਾ ਵਿਸ਼ਵਾਸ ਵਧੇ ਅਤੇ ਉਮੀਦਾਂ (ਆਸ਼ਾਵਾਂ) ਵਧਣ ਅਤੇ ਆਖਰਤ ਦੀ ਮੁਕਤੀ ਲਈ ਅਸੀਂ ਵਧੇਰੇ ਜੋਸ਼ ਨਾਲ ਦੁਆਵਾਂ ਕਰੀਏ । ਸੋ, ਜੇਕਰ ਦੁਆ ਹਕੀਕਤ ਵਿੱਚ ਕੁਝ ਨਹੀਂ ਕੇਵਲ ਮੱਥੇ ਦਾ ਲਿੱਖਿਆ ਭਾਵ ਤਕਦੀਰ' ਚ ਲਿੱਖਿਆ ਮਿਲਣਾ ਹੈ ਤਾਂ ਦੁਨੀਆ ਦੀਆਂ ਮੁਸੀਬਤਾਂ ਲਈ ਸਯੱਦ ਸਾਹਬ ਅਨੁਸਾਰ ਦੁਆ ਬੇਕਾਰ ਹੈ ਇਸੇ ਪ੍ਰਕਾਰ ਆਖਰਤ (ਪਰਲੋਕ) ਲਈ ਵੀ ਬੇਕਾਰ ਹੋਵੇਗੀ ਅਤੇ ਉਸ ਉਪਰ ਆਸ ਰੱਖਣੀ ਨਿਰੀ ਫੋਕੀ ਗੱਲ ਹੈ । ਹੁਣ ਮੈਂ ਇਸ ਬਾਰੇ ਹੋਰ ਕੁਝ ਨਹੀਂ ਲਿਖੁੱਣਾ ਚਾਹੁੰਦਾ ਕਿਉਂਕਿ ਨਿਆਏ ਪੂਰਵਕ ਪਾਠਕ ਮੇਰੇ ਇਸ ਬਿਆਨ ਨੂੰ ਭੌਰ ਨਾਲ ਪੜ੍ਹ ਕੇ ਸਮਝ ਸਕਦੇ ਹਨ ਕਿ ਮੈਂ ਸਯੱਦ ਸਾਹਬ ਦੀ ਗਲਤ ਡਹਿਜੀ (ਭੁਲੇਖੇ) ਦਾ ਸਬੂਤ ਦੇ ਦਿੱਤਾ ਹੈ ਸਿਵਾਏ ਇਸਦੇ ਕਿ ਸਯੱਦ ਸਾਹਬ ਹੁਣ ਵੀ ਆਪਣੀ ਹੱਠ ਧਰਮੀ ਤੋਂ ਨ ਮੁੜਨ ਤਾਂ ਇਕ ਹੋਰ ਢੰਗ ਵੀ ਉਹਨਾਂ ਤੇ ਤਰਕ ਪੂਰਨ ਕਰਨ ਲਈ ਲਿੱਖਿਆ ਗਿਆ ਹੈ । ਜੇਕਰ ਉਹ ਸਰੋਈ ਦੇ ਚਾਹਵਾਨ ਹੋਣਗੇ ਤਾਂ ਮੂੰਹ ਨਹੀਂ ਮੋਜ਼ਨਗੇ ।

ਅਤੇ ਸਯੱਦ ਸਾਹਬ ਦੀ ਦੂਸਰੀ ਕਿਤਾਬ ਜਿਸਦਾ ਨਾਂ 'ਤਹਰੀਰ ਫੌਜੀ ਉਸੂਲੁਤ ਤਫਸੀਰ' (ਵਿਆਖਿਆ ਲਿਖੁੱਣ ਦੇ ਉਸੂਲ) ਹੈ, ਉਹਨਾਂ ਦੀ ਇਹ ਕਿਤਾਬ ਇਸ ਕਿਤਾਬ ਦੇ ਬਿਲਕੁਲ ਵਿਪਰੀਤ ਤੇ ਮੁਖਾਲਫ਼ ਹੈ । ਇਉਂ ਲਗਦਾ ਹੈ ਸਯੱਦ ਸਾਹਬ ਨੇ ਇਹ ਦੋਵੇਂ ਰਸਾਲੇ ਕਿਸੇ ਮਦਹੋਸ਼ੀ ਵਿੱਚ ਲਿਖੇ ਹਨ ਕਿਉਂਕਿ ਸਯੱਦ ਸਾਹਬ ਨੇ ਇਸਤਿਜਾਬਤੇ ਦੁਆ (ਦੁਆ ਦੀ ਪਰਵਾਨਗੀ) ਦੇ ਰਸਾਲੇ ਵਿੱਚ ਤਾਂ ਤਕਦੀਰ ਨੂੰ ਪਹਿਲ ਦਿੰਦੇ ਹਨ ਅਤੇ

ਦੁਆ ਦੇ ਸਬਬਾਂ ਨੂੰ ਵਿਅਰਥ ਮਨੁਦੇ ਹਨ ਅਤੇ ਇਸੇ ਕਰਕੇ ਹੀ ਦੁਆ ਦੀ ਪਰਵਾਨਗੀ ਤੋਂ ਇਨਕਾਰੀ ਵੀ ਹਨ ਕਿਉਂਕਿ ਦੁਆ ਉਹਨਾਂ ਸਾਰਿਆਂ ਸਿੱਧਾਂਤਾਂ ਨਾਲ ਹੈ ਜਿਸ ਉਪਰ ਇਕ ਲੱਖ ਤੋਂ ਵੱਧ ਨਭੀ ਅਤੇ ਕਈ ਕਰੋੜ ਵਲੀ ਔਲੀਆ ਗਵਾਹੀ ਦਿੰਦੇ ਰਲੇ ਆਏ ਹਨ ।³ ਨਭੀਆਂ ਦੇ ਹੱਥਾਂ ਵਿੱਚ

³ ਹਾਜ਼ੀਆ : ਕੁਝ ਰਬੋਨੀ ਵ ਜੋਸ ਸੁਖਹਾਨੀ ਸਯੱਦ ਅਬਦੁਲ ਕਾਦਿਰ ਜੀਲਾਨੀ ਰਜ਼ੀ ਅਲੱਹ ਅਨਹੁ ਨੇ ਆਪਣੀ ਕਿਤਾਬ ‘ਛੁਹੁਲ ਗੈਬ’ ਵਿੱਚ ਕਾਮਲ ਦੇ ਧਿਆਨ ਅਤੇ ਦੁਆ ਦਾ ਪ੍ਰਭਾਵ ਆਪਣੇ ਤਜਰਬੇ ਦੇ ਪੱਖਾਂ ਲਿੱਖਿਆ ਹੈ । ਹੁਣ ਅਸੀਂ ਆਮ ਲੋਕਾਂ ਦੇ ਲਾਭ ਲਈ ਉਹ ਪੰਕਤੀਆਂ ਅਨੁਵਾਦ ਸਹਿਤ ਹੇਠਾਂ ਲਿਖਦੇ ਹਾਂ । ਇਸ ਲੇਖਨੀ ਦਾ ਭਾਵ ਇਹ ਹੈ ਕਿ ਹਰ ਇਕ ਫਨ (ਕਿੱਤੇ) ਵਿੱਚ ਉਸੇ ਮਨੁੱਖ ਦੀ ਗਵਾਹੀ ਮੁਹਤਬਰ ਹੁੰਦੀ ਹੈ ਜੋ ਉਸ ਕਿੱਤੇ ਦਾ ਮਾਹਰ ਤੇ ਅਣਵੇਸ਼ਕ ਹੁੰਦਾ ਹੈ । ਸੋ, ਇਹਨਾਂ ਕਾਰਣਾ ਕਰਕੇ ਹੀ ਦੁਆ ਦੀ ਕੁਬੂਲੀਯਤ ਦੀ ਫਿਲਾਸਫੀ ਉਸ ਵਿਅਕਤੀ ਨੂੰ ਹੀ ਸੱਚੇ ਤੌਰ 'ਤੇ ਮਲੂਮ ਹੋ ਸਕਦੀ ਹੈ ਜਿਸਦੇ ਰੱਬ ਨਾਲ ਸੱਚੇ ਤੇ ਪਿਆਰ ਭਰੇ ਸੰਬੰਧ ਹੋਣ । ਇਸ ਲਈ ਸਯੱਦ ਅਹਮਦ ਖਾਨ ਸਾਹਬ ਤੋਂ ਇਸ ਦੀ ਫਿਲਾਸਫੀ ਦਾ ਪੁਛਣਾ ਅਜਿਹਾ ਹੀ ਹੈ ਜਿਵੇਂ ਇਕ ਤੰਗ ਆਏ ਰੋਗੀ ਕੋਲੋਂ ਕਿਸੇ ਰੋਗੀ ਦਾ ਇਲਾਜ ਪੁਛਣਾ । ਸਯੱਦ ਸਾਹਬ ਜੇਕਰ ਕਿਸੇ ਰਾਜਨੀਤਿਕ ਸਰਕਾਰ ਤੇ ਜਨਤਾ ਦੇ ਸੰਬੰਧਾਂ ਬਾਰੇ ਬਿਆਨ ਕਰਨ ਤਾਂ ਬੇਸ਼ਕ ਉਹ ਇਸ ਗੱਲ ਦੇ ਯੋਗ ਹਨ । ਪਰ ਰੱਬ ਦੀਆਂ ਗੱਲਾਂ ਰੱਬੀ ਲੋਕ ਹੀ ਜਾਣਦੇ ਹਨ । ਉਹ ਪੰਕਤੀਆਂ ਇਹ ਹਨ :-

فاجعل انت اجمل تك واجزاءك اصناماً مع سائر الخلق ولا تطع شئياً من ذلك
ولا تتبعه جملة فتقون كبريتاً أحمر فلاتقاد ترى فخيند تكون وارث كل نبي و
رسول وبك تختتم الولاية وتنكشف الكروب وبك تستقى الغيوث وبك
تبته الزروع وبك تدفع البلايا والمحن عن الخاص والعامر واهل
الشغور وتقلب بـ القدرة ويدعوك لسان الازل وتنزل منازل من سلف من
أولى العلم ويردع عليك التكوان وخرق العادات وتوء من على الاسرار والعلوم
اللّذنيّة وعرائجها .

ਅਨੁਵਾਦ:- ਅਰਥਾਤ ਜੇਕਰ ਤੂੰ ਰੱਬ ਦਾ ਮਕਬੂਲ ਬਣਨਾ ਚਾਹੁੰਦਾ ਹੈਂ ਤਾਂ ਤੂੰ ਇਸ ਗੱਲ'ਤੇ ਯਕੀਨ ਕਰ ਲੈ ਅਤੇ ਅਜਿਹਾ ਸਮਝ ਕਿ ਤੇਰੇ ਹੱਥ ਤੇਰੇ ਪ੍ਰੈਰੀ ਜੁਬਾਨ ਤੇਰੀਆਂ ਅੱਖਾਂ ਅਤੇ ਤੇਰਾ ਸਾਰਾ ਵਜੂਦ ਤੇਰੇ ਸਾਰੇ ਅੰਗ ਤੇਰੇ ਮਾਰਗ ਵਿੱਚ ਬੁੱਤ ਹਨ, ਅਤੇ ਮਖਲੂਕ ਵਿੱਚੋਂ ਦੁਸਰੀਆਂ ਸਾਰੀਆਂ ਰੀਜ਼ਾਂ ਵੀ ਤੇਰੇ ਮਾਰਗ ਵਿੱਚ ਬੁੱਤ ਹਨ, ਤੇਰੇ ਬੱਚੇ ਤੇਰੀ ਪਤਨੀ ਅਤੇ ਹਰ ਇਕ ਸੰਸਾਰਕ ਮੁਰਾਦ ਜੋ ਤੂੰ ਚਾਹੁੰਦਾਂ ਹੈਂ, ਦੁਨੀਆ ਦਾ ਮਾਲ-ਦੋਲਤ, ਮਾਨ ਸਨਮਾਨ, ਦਬਦਬਾ ਤੇ ਪ੍ਰਭਾਵ, ਜੈਦ ਵ ਬਕਰ'ਤੇ ਭਰੋਸਾ, ਜਾਂ ਖਾਲਿਦ ਵ ਵਲੀਦ ਦੇ ਦੁੱਖ ਪਹੁੰਚਾਉਣ ਦਾ ਡਰ, ਇਹ ਸਭ ਕੁਝ ਤੇਰੇ ਮਾਰਗ ਵਿੱਚ ਬੁੱਤ ਹਨ। ਇਸ ਲਈ ਤੂੰ ਇਹਨਾਂ ਬੁੱਤਾਂ ਵਿੱਚੋਂ ਕਿਸੇ ਦਾ ਆਗਿਆਕਾਰੀ ਨ ਬਣ ਅਤੇ ਸਾਰੇ ਦਾ ਸਾਰਾ ਉਹਨਾਂ ਦੀ ਪੈਨ੍ਹਵੀ ਵਿੱਚ ਗਰਕ ਨ ਹੋ, ਅਰਥਾਤ ਕੇਵਲ ਉਨ੍ਹਾਂ ਹੀ ਜਿੰਨਾ ਸ਼ਰੀਅਤ ਨੇ ਹੱਕ ਰੱਖਿਆ ਹੈ ਅਤੇ ਸੁਨਤੇ ਸਾਲੇਚੀਨ (ਨਿਕ ਅਤੇ ਮਹਾਪੁਰੁਸ਼ਾਂ ਦੇ ਆਦਰਸ਼) ਨੇ ਰਿਆਇਤ ਰੱਖੀ ਹੈ। ਸੌ ਜੇਕਰ ਤੂੰ ਅਜਿਹਾ ਕਰ ਲਿਆ ਤਾਂ ਤੂੰ ਕਿਬਰੀਯਤੇ ਅਹਮਰ (ਸੁਰਖ ਮਲੀ, ਪਾਰਸ, ਅਰਥਾਤ ਅਮੁੱਲ ਗੁਣਾ ਵਾਲਾ) ਬਣ ਜਾਏਂਗਾ ਅਤੇ ਤੇਰਾ ਮੁਕਾਮ ਬਹੁਤ ਬੁਲੰਦ ਹੋਵੇਗਾ ਇੱਥੋਂ ਤੱਕ ਕਿ ਤੂੰ ਨਜ਼ਰ ਨਹੀਂ ਆਏਂਗਾ ਅਤੇ ਰੱਬ ਤੈਨੂੰ ਆਪਣੇ ਨਬੀਆਂ ਤੇ ਰਸੂਲਾਂ ਦਾ ਵਾਰਸ ਬਣਾ ਦੇਵੇਗਾ ਅਰਥਾਤ ਉਹਨਾਂ ਦੇ ਇਲਮ ਤੇ ਮੁਆਰਫ਼ (ਗਿਆਨ ਦੀਆਂ ਗੱਲਾਂ) ਅਤੇ ਬਰਕਤਾਂ ਜੋ ਗੁਪਤ ਤੇ ਲੁਪਤ ਹੋ ਚੁਕੀਆਂ ਸਨ ਉਹ ਨਵੇਂ ਸਿਰਿਓ ਤੈਨੂੰ ਦਿੱਤੇ ਜਾਣਗੇ ਅਤੇ ਵਿਲਾਇਤ (ਵਲੀਆਂ, ਮਰਾਂਪੁਰਖਾਂ) ਦਾ ਦਰਜਾ ਤੇਰੇ ਉਪਰੋਕਤ ਖਤਮ ਹੋਵੇਗਾ ਅਰਥਾਤ ਤੇਰੇ ਮਗਰੋਂ ਕੋਈ ਨਹੀਂ ਉਠਗਾ ਜੋ ਤੈਥੋਂ ਵੱਡਾ ਹੋਵੇ ਅਤੇ ਤੇਰੀਆਂ ਦੁਆਵਾਂ ਤੇ ਬੁਲੰਦ ਹੋਂਸਲੇ ਦੇ ਪ੍ਰਣ ਅਤੇ ਤੇਰੀ ਬਰਕਤਾਂ ਨਾਲ ਲੋਕਾਂ ਦੇ ਕਰਜ਼ੇ ਦੁੱਖ ਦੂਰ ਕੀਤੇ ਜਾਣਗੇ। ਅਕਾਲ ਪੀੜ੍ਹੀਤਾਂ ਲਈ ਮੀਂਹ ਵਰ੍ਹਾਏ ਜਾਣਗੇ। ਖੇਤੀਆਂ ਉਗਣਗੀਆਂ, ਬਲਾਵਾਂ ਤੇ ਦੁੱਖ ਹਰ ਇਕ ਖਾਸ ਵ ਆਮ ਇਥੋਂ ਤੱਕ ਕਿ ਬਾਦਸ਼ਾਹਾਂ ਦੀਆਂ ਮੁਸੀਬਤਾਂ ਵੀ ਤੇਰੇ ਧਿਆਨ ਅਤੇ ਦੁਆਵਾਂ ਨਾਲ ਦੂਰ ਕੀਤੇ ਜਾਣਗੇ। ਅਤੇ ਕੁਦਰਤ ਦਾ ਹੱਥ ਤੇਰੇ ਨਾਲ ਹੋਵੇਗਾ ਜਿਸ ਵੱਲ ਉਹ ਫਿਰੇ ਉਸੇ ਵੱਲ ਤੂੰ ਫਿਰੇਗਾ ਅਤੇ ਰੱਬ ਦੀ ਜੁਬਾਨ ਤੈਨੂੰ ਆਪਣੇ ਵੱਲ ਬੁਲਾਏ ਗੀ ਅਰਥਾਤ ਜੋ ਕੁਝ ਤੇਰੀ ਜੁਬਾਨ'ਰੋਂ ਉਚਾਰਣ ਹੋਵੇਗਾ ਉਹ ਰੱਬ ਵੱਲੋਂ ਹੋਵੇਗਾ ਅਤੇ ਉਸ ਵਿੱਚ ਬਰਕਤ ਰੱਖੀ ਜਾਵੇਗੀ ਅਤੇ ਤੂੰ ਉਹਨਾਂ ਸਾਰਿਆਂ ਰਾਸਤਬਾਜ਼ਾਂ (ਸਰੋਈ ਦੇ ਮਾਰਗ ਉਪਰੋਕਤ ਚਲਣ ਵਾਲਿਆਂ) ਦਾ ਪ੍ਰਤਿਨਿਧ ਹੋਵੇਗਾ। ਜਿੰਨਾ ਨੂੰ ਤੈਥੋਂ ਪਹਿਲਾਂ

ਸਿਵਾਏ ਦੁਆ ਦੇ ਹੋਰ ਕੀ ਸੀ । ਦੂਜੇ ਰਸਾਲੇ ਵਿੱਚ ਤਾਂ ਸਯੱਦ ਸਾਹਬ ਤਕਦੀਰ ਨੂੰ ਕੁਝ ਚੀਜ਼ ਸਮਝਦੇ ਹੀ ਨਹੀਂ ਕਿਉਂਕਿ ਉਹਨਾਂ ਨੇ ਸਾਰੀਆਂ ਚੀਜ਼ਾਂ ਨੂੰ ਇਕ ਸਥਾਈ ਵਜੂਦ ਕਰਾਰ ਦੇ ਦਿੱਤਾ ਹੈ ਭਾਵ ਉਹ ਸਾਰੀਆਂ ਚੀਜ਼ਾਂ ਰੱਬ ਦੇ ਹੱਥਾਂ ਨਿਕਲ ਗਈਆਂ ਹਨ ਹੁਣ ਉਸਨੂੰ ਉਹਨਾਂ ਦੀ ਤਬਦੀਲੀ ਤੇ ਪਰਿਵਰਤਨ ਦਾ ਕੁਝ ਵੀ ਅਧਿਕਾਰ ਨਹੀਂ । ਸੰਭਵਤਾ ਉਸਦੀ ਖੁਦਾਈ ਇਕ ਤੰਗ ਦਾਇਰੇ ਵਿੱਚ ਸੀਮਤ ਹੈ ਅਤੇ ਉਸਦੇ ਕਾਦਰ (ਸਰਬ ਸ਼ਕਤੀਮਾਨ) ਹੋਣ ਦੇ ਅਧਿਕਾਰ ਅੱਗੇ ਨਹੀਂ ਸਗੋਂ ਪਿੱਛੇ ਰਹਿ ਗਏ ਹਨ ਅਤੇ ਜੋ ਚੀਜ਼ਾਂ ਉਪਰ ਅਵਸਥਾ ਲਾਗੂ ਹੈ ਉਹ ਉਸਦੀ ਤਕਦੀਰ ਨਹੀਂ ਸਗੋਂ ਹੁਣ ਉਹ ਮਖਲੂਕ ਦੀ ਇਕ ਨਿੱਜੀ ਵਿਸ਼ੇਸ਼ਤਾ ਹੈ ਜੋ ਹੁਣ ਤਬਦੀਲੀ ਤੇ ਪਰਿਵਰਤਨ ਯੋਗ ਨਹੀਂ ਕਿਉਂਕਿ ਤਕਦੀਰ ਦੇ ਅਰਥਾਂ ਨੂੰ ਮੁਕਦੱਰ ਦੇ ਅਖਤਿਆਰ (ਅਧਿਕਾਰ) ਦਾ ਲਾਜ਼ਮ ਹੋਣਾ ਪਿਆ ਹੋਇਆ ਹੈ । ਇਸ ਲਈ ਸਪਸ਼ਟ ਹੈ ਕਿ ਜਿੰਨਾ ਗਲੋਂ ਉਪਰ ਰੱਬ ਦਾ ਕੋਈ ਅਖਤਿਆਰ ਬਾਕੀ ਨਹੀਂ ਰਿਹਾ ਤਾਂ ਫਿਰ ਉਹਨਾਂ ਗਲੋਂ ਨੂੰ ਉਸਦੀ ਤਕਦੀਰ ਕਿਉਂ ਆਖਣਾ ਚਾਹੀਦਾ ਹੈ, ਅਤੇ ਜੇਕਰ ਅਖਤਿਆਰ ਹੈ ਤਾਂ ਫਿਰ ਤਬਦੀਲੀ ਦੀ ਸੰਭਾਵਨਾ ਵੀ ਬਾਕੀ ਹੈ । ਭਾਵ ਸਯੱਦ ਸਾਹਬ ਨੇ ਇਸ ਦੂਸਰੇ ਰਸਾਲੇ ਵਿੱਚ ਮੁਕਦੱਰੇ ਹਕੀਕੀ (ਰੱਬ) ਦੀ ਹਕੂਮਤ ਸਾਰੀਆਂ ਚੀਜ਼ਾਂ ਉਪਰੋਂ ਇੰਝ ਚੁੱਕ ਦਿੱਤੀ ਹੈ ਕਿ ਉਹ ਆਪਣੀਆਂ ਗਲੋਂ ਵਿੱਚ (ਸਯੱਦ ਸਾਹਬ ਅਨੁਸਾਰ) ਮਾਲਕ ਦੀ ਮਰਜ਼ੀ ਹੇਠ ਨਹੀਂ ਰਹੇ ਸਗੋਂ ਅੰਗ੍ਰੇਜ਼ਾਂ ਰਾਹੀਂ ਮੁਜ਼ਾਰਿਆਂ ਲਈ ਲਾਗੂ ਕੀਤੇ

ਗਿਆਨ ਦਿੱਤਾ ਗਿਆ, ਪੂਰਨਤਾ ਤੇਰੇ ਉਪਰ ਕੀਤੀ ਜਾਏਗੀ ਅਰਥਾਤ ਤੇਰੀ ਦੁਆ ਅਤੇ ਤੇਰਾ ਧਿਆਨ ਦੁਨੀਆ ਵਿੱਚ ਫੈਲ ਜਾਏਗਾ, ਫਿਰ ਜੇਕਰ ਤੂੰ ਗੁਪਤ ਨੂੰ ਪ੍ਰਗਟ ਕਰਨਾ ਜਾਂ ਪ੍ਰਗਟ ਨੂੰ ਗੁਪਤ ਕਰਨਾ ਚਾਹੇਗਾ ਤਾਂ ਉਹੋ ਹੋ ਜਾਏਗਾ । ਅਜੀਬ ਅਜੀਬ ਕਾਰਜ ਤੈਥੋਂ ਪ੍ਰਗਟ ਹੋਣਗੇ ਅਤੇ ਤੈਨੂੰ ਗੁੜੇ ਭੇਦ ਅਤੇ ਰੱਬ ਵੱਲੋਂ ਗਿਆਨ ਤੇ ਮੁਆਰਡੇ ਜਾਰੀਬੀਅਹ (ਅਰਥਾਤ ਰੱਬ ਦੇ ਪਛਾਣ ਦੀਆਂ ਅਨੋਖੀਆਂ ਗੱਲਾਂ) ਪ੍ਰਾਪਤ ਹੋਣਗੀਆਂ ਜਿੰਨਾਂ ਲਈ ਤੂੰ ਅਮੀਨ (ਅਮਾਨਤਦਾਰ) ਤੇ ਹੱਕਦਾਰ ਸਮਝਿਆ ਜਾਵੇਗਾ ।

ਐਕਟ ਜਿਸ ਵਿੱਚ ਪੰਜਵੀ ਵਾਰ ਦੇ ਵਾਰਸਾਂ ਲਈ ਹੱਕ ਕਾਇਮ ਕੀਤੇ ਹਨ ਕਿ ਮਾਲਕ ਨੂੰ ਕਿਸੇ ਪ੍ਰਕਾਰ ਦੇ ਪ੍ਰੀਵਰਤਨ ਦਾ ਅਧਿਕਾਰ ਨਹੀਂ ਹੋਵੇਗਾ । ਇਸੇ ਪ੍ਰਕਾਰ ਦੀ ਵਿਰਾਸਤ ਸਯੱਦ ਸਾਹਬ ਨੇ ਵੀ ਸਾਰੀਆਂ ਚੀਜ਼ਾਂ ਅੱਗ ਆਦਿ ਨੂੰ ਠਹਿਰਾ ਦਿੱਤਾ ਹੈ, ਸਗੋਂ ਸਯੱਦ ਸਾਹਬ ਦੇ ਕਾਨੂੰਨ ਵਿੱਚ ਅੰਗ੍ਰੇਜ਼ਾਂ ਦੇ ਕਾਨੂੰਨ ਨਾਲੋਂ ਵੱਧ ਸਖਤਾਈ ਹੈ ਕਿਉਂਕਿ ਅੰਗ੍ਰੇਜ਼ਾਂ ਨੇ ਪੰਜਵੀ ਵਾਰ ਦੇ ਵਾਰਸਾਂ ਦੇ ਇਖਰਾਜ (ਕਢੱਣ) ਲਈ ਇਕ ਉਪਾ ਰੱਖ ਦਿੱਤਾ ਹੈ ਅਤੇ ਉਹ ਇਹ ਹੈ ਕਿ ਜੱਦ ਵਾਰਸ ਇਕ ਸਾਲ ਤੱਕ ਦੇ ਜ਼ਰੂਰੀ ਲਗਾਨ ਦਾ ਇਕ ਭਾਗ ਭਾਵੇਂ ਉਹ ਦੇ ਆਨੇ ਹੀ ਕਿਉਂ ਨ ਹੋਵੇ ਅਦਾ ਨ ਕਰੇ ਤਾਂ ਖਾਰਜ ਹੋ ਸਕਦਾ ਹੈ, ਪਰ ਸਯੱਦ ਸਾਹਬ ਨੇ ਤਾਂ ਹਰ ਹਾਲ ਵਿੱਚ ਮਾਲਕ ਦੇ ਹੱਕਾਂ ਨੂੰ ਮੁਕਾਦਿੱਤਾ ਅਤੇ ਇਹ ਬਹੁਤ ਵੱਡਾ ਜੁਲਮ ਹੈ ।

ਅਤੇ ਸਯੱਦ ਸਾਹਬ ਨੇ ਆਪਣੇ ਹਰੀਡ (ਹਮਪੇਸ਼ਾ) ਕੋਲੋਂ ਕੁਰਆਨ ਕਰੀਮ ਦੀ ਵਿਆਖਿਆ ਦਾ ਮੇਯਾਰ (ਪੈਮਾਨਾ) ਮੰਗਿਆ ਹੈ । ਸੋ, ਮੈਂ ਉਚਿਤ ਸਮਝਿਆ ਕਿ ਇਸ ਥਾਂ ਵੀ ਕਿਸੇ ਹੱਦ ਤੱਕ ਮੈਂ ਹੀ ਸਯੱਦ ਸਾਹਬ ਦੀ ਸੇਵਾ ਕਰਾਂ ਕਿਉਂਕਿ ਭੁੱਲੇ ਹੋਏ ਨੂੰ ਮਾਰਗ ਦਿਖਾਉਣਾ ਮੇਰਾ ਸਭ ਤੋਂ ਪਹਿਲਾ ਫਰਜ਼ ਹੈ । ਇਸ ਲਈ ਜਾਨਲਾ ਚਾਹੀਦਾ ਹੈ ਕਿ ਸਭ ਤੋਂ ਪਹਿਲਾ ਮੇਯਾਰ :- ਉਚਿਤ ਤਫਸੀਰ (ਕੁਰਆਨ ਕਰੀਮ ਦੀ ਵਿਆਖਿਆ) ਦੀ ਗਵਾਹੀ ਖੁਦ ਕਰਾਨ ਹੀ ਹੈ, ਇਹ ਗੱਲ ਬਹੁਤ ਹੀ ਧਿਆਨ ਨਾਲ ਚੇਤੇ ਰੱਖਣੀ ਚਾਹੀਦੀ ਹੈ ਕਿ ਕੁਰਆਨ ਕਰੀਮ ਕੋਈ ਮਾਮੂਲੀ ਪੁਸਤਕਾਂ ਵਾਂਗ ਨਹੀਂ ਜੋ ਆਪਣੀ ਸਰੋਈ ਦੇ ਸਬੂਤਾਂ ਲਈ ਜਾਂ ਪ੍ਰਕਟ ਕਰਨ ਲਈ ਹੋਰਨਾ ਦਾ ਮੁਖਾਜ਼ ਹੋਵੇ । ਉਹ ਇਕ ਅਜਿਹੇ ਸੰਤੁਲਨ ਭਵਨ ਵਾਂਗ ਹੈ ਜਿਸਦੀ ਇਕ ਇੱਟ ਹਿਲਾਉਣ ਨਾਲ ਸਾਰੀ ਦੀ ਸਾਰੀ ਇਮਾਰਤ ਦੀ ਸ਼ਕਲ ਵਿਗੜ ਜਾਂਦੀ ਹੈ । ਇਸ ਲਈ ਕਿ ਇਸ ਦੀ ਕੋਈ ਸਰੋਈ ਅਜਿਹੀ ਨਹੀਂ ਜਿਸ ਦੀਆਂ ਘੱਟੋਂ ਘੱਟ ਦੱਸ ਜਾਂ ਵੀਹ ਗਵਾਹੀਆਂ ਖੁਦ ਇਸੇ ਵਿੱਚ ਮੌਜੂਦ ਨ ਹੋਣ । ਸੋ, ਜੇਕਰ ਅਸੀਂ ਕੁਰਆਨ ਕਰੀਮ ਦੀ ਇਕ ਆਇਤ ਦੇ ਇਕ ਅਰਥ

ਕਰੀਏ ਤਾਂ ਸਾਨੂੰ ਦੇਖਣਾ ਚਾਹੀਦਾ ਹੈ ਕਿ ਇਹਨਾਂ ਅਰਥਾਂ ਦੀ ਤਸਦੀਕ (ਗਵਾਹੀ) ਲਈ ਕੁਰਾਨ ਕਰੀਮ ਦੀਆਂ ਹੋਰਨਾਂ ਆਇਤਾਂ ਵਿੱਚੋਂ ਇਸਦੀ ਗਵਾਹੀ ਮਿਲਦੀ ਹੈ ਜਾਂ ਨਹੀਂ । ਜੇਕਰ ਦੂਸਰੀਆਂ ਗਵਾਹੀਆਂ ਨ ਮਿਲਦੀਆਂ ਹੋਣ ਸਗੋਂ ਇਹਨਾਂ ਅਰਥਾਂ ਦੀਆਂ ਹੋਰਨਾਂ ਆਇਤਾਂ ਚੌਂ ਉਕੋ ਹੀ ਉਲਟ ਅਰਥ ਪਾਏ ਜਾਣ ਤਾਂ ਸਾਨੂੰ ਸਮਝਣਾ ਚਾਹੀਦਾ ਹੈ ਕਿ ਉਹ ਅਰਥ ਉਕੋ ਹੀ ਗਲਤ ਹਨ, ਕਿਉਂਕਿ ਸੰਭਵ ਨਹੀਂ ਕਿ ਕੁਰਾਨ ਕਰੀਮ ਦੇ ਅਰਥਾਂ ਵਿੱਚ ਮਤਿਭੇਦ ਹੋਵੇ ਅਤੇ ਸੱਚੇ ਅਰਥਾਂ ਵਿੱਚ ਇਹੋ ਨਿਸ਼ਾਨੀ ਹੈ ਕਿ ਕੁਰਾਨ ਕਰੀਮ ਵਿੱਚੋਂ ਇਕ ਸੇਨਾ ਪ੍ਰਤੱਖ ਗਵਾਹੀਆਂ ਦੀ ਇਸਦੀ ਪੁਸ਼ਟੀ ਕਰਨ ਵਾਲੀ ਹੋਵੇ ।

ਦੂਜਾ ਮੇਯਾਰ :- ਰਸੂਲੇ ਕਰੀਮ ਹਜ਼ਰਤ ਮੁਹਮਦ ਮੁਸਤਫ਼ਾ ਸਲਲਾਹੁ ਅਲੈਹਿ ਵਸਲੱਮ ਦੀ ਤਫ਼ਸੀਰ ਹੈ । ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਭ ਤੋਂ ਵੱਧ ਕੁਰਾਨ ਕਰੀਮ ਦੇ ਅਰਥਾਂ ਨੂੰ ਸਮਝਣ ਵਾਲੇ ਸਾਡੇ ਪਿਆਰੇ ਅਤੇ ਬਜ਼ੁਰਗ ਨਈ ਹਜ਼ਰਤ ਰਸੂਲੁਲੱਹ ਸਲਲਾਹੁ ਅਲੈਹਿ ਵਸਲਮ ਹਨ । ਸੋ, ਜੇਕਰ ਆਂਹਜ਼ਰਤ ਸਲਲਾਹੁ ਅਲੈਹਿ ਵਸਲੱਮ ਤੋਂ ਕੋਈ ਤਫ਼ਸੀਰ (ਵਿਆ-ਖਿਆ) ਸਾਬਤ ਹੋ ਜਾਵੇ ਤਾਂ ਮੁਸਲਮਾਨ ਦਾ ਫਰਜ਼ ਹੈ ਕਿ ਬਿਨਾਂ ਦੇਰੀ ਤੇ ਉਜ਼ਰ ਦੇ ਕਬੂਲ ਕਰੇ ਨਹੀਂ ਤਾਂ ਇਸ ਵਿੱਚ ਨਾਸਤਕਤਾ ਤੇ ਫਲਸਫ਼ਾ ਝਾੜਨ ਦੀ ਰੱਗ ਹੋਵੇਗੀ ।

ਤੀਜਾ ਮੇਯਾਰ :- ਸਹਾਬਾ (ਰਸੂਲੇ ਕਰੀਮ ਸਲਲਾਹੁ ਅਲੈਹਿ ਵਸਲੱਮ ਦੇ ਸਾਬਿਆਂ) ਦੀ ਤਫ਼ਸੀਰ ਹੈ । ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਸਹਾਬਾ ਰਜ਼ੀ ਅਲੱਹ ਅਨਹੁਮ ਆਂਹਜ਼ਰਤ ਸਲਲਾਹੁ ਅਲੈਹਿ ਵਸਲੱਮ ਦੇ ਨੂਰਾਂ ਨੂੰ ਹਾਸਲ ਕਰਨ ਵਾਲੇ ਅਤੇ ਨਬੁਵੱਤ ਦੇ ਗਿਆਨ ਦੇ ਪਹਿਲੇ ਵਾਰਸ ਸਨ ਅਤੇ ਰੱਬ ਦੀ ਉਹਨਾਂ ਤੇ ਅਪਾਰ ਕਿਰਪਾ ਸੀ ਅਤੇ ਇਲਾਹੀ ਮਦਦ ਉਹਨਾਂ ਦੀ ਧਾਰਣਾ ਸ਼ਕਤੀ ਦੇ ਨਾਲ ਸੀ ਕਿਉਂਕਿ ਉਹਨਾਂ ਦੀ ਨ ਕੇਵਲ ਗੱਲ ਬਾਤ ਸੀ ਸਗੋਂ ਸਮਾਂ ਵੀ ਸੀ ।

ਚੋਥਾ ਮੇਯਾਰ :- ਖੁੱਦ ਆਪਣੇ ਮਨ ਦੀ ਪਵਿਤ੍ਰਤਾ ਨਾਲ ਕੁਰਆਨ ਕਰੀਮ ਉਪਰ ਗੋਰ ਕਰਨਾ ਹੈ ਕਿਉਂਕਿ ਪਵਿਤ੍ਰ ਮਨ ਨਾਲ ਕੁਰਆਨ ਕਰੀਮ ਦਾ ਸੰਬੰਧ ਹੈ । ਅਲੋਹ ਤਾਾਲਾ ਕੁਰਆਨ ਕਰੀਮ ਵਿੱਚ ਝਰਮਾਉਂਦਾ ਹੈ (الْمَسْكُنُ لِلْمُطَهَّرِ وَالْوَاقِعَةُ) (80) ਲਾ ਯਮਸੁੱਹ ਇਲੱਲ ਮੁਤਹਰੂਨ (ਸੂਰਤ ਅਲਵਾਕਿਆ- 80) ਅਰਥਾਤ ਕੁਰਆਨ ਕਰੀਮ ਦੇ ਭੇਟ ਕੇਵਲ ਉਹਨਾਂ ਉਪਰ ਖੁਲਦੇ ਹਨ ਜੋ ਪਾਕ ਦਿਲ ਹੋਣ ਕਿਉਂਕਿ ਪਾਕ ਦਿਲ ਮਨੁਖ ਉਪਰ ਕੁਰਆਨ ਕਰੀਮ ਦੇ ਪਵਿਤ੍ਰ ਗਿਆਨ ਉਸਦੇ ਲਗਾਵ ਕਰਕੇ ਖੁੱਲ ਜਾਂਦੇ ਹਨ ਅਤੇ ਉਹ ਉਹਨਾਂ ਨੂੰ ਸ਼ਨਾਖਤ ਕਰ ਲੈਂਦਾ ਹੈ ਤੇ ਸੁੰਘ ਲੈਂਦਾ ਹੈ ਤੇ ਉਸਦਾ ਦਿਲ ਬੋਲ ਉਠਦਾ ਹੈ ਕਿ ਹਾਂ ਇਹੋ ਮਾਰਗ ਸੜਾ ਹੈ । ਉਸਦਾ ਨੂਰ ਮਨ ਦੀ ਸੜਾਈ ਦੀ ਪਰਖ ਲਈ ਇਕ ਉਤਮ ਕਸੋਟੀ ਹੁੰਦਾ ਹੈ । ਇਸ ਲਈ ਜੱਦ ਤੱਕ ਮਨੁਖ ਸਾਹਿਬੇ ਹਾਲ ਨ ਹੋਵੇ ਅਤੇ ਉਸ ਤੰਗ ਮਾਰਗ ਵਿੱਚੋਂ ਲੰਘਣ ਵਾਲਾ ਨ ਹੋਵੇ ਜਿਸ ਵਿੱਚੋਂ ਅੰਬਿਆ ਅਲੈਹਿ ਸਲਾਮ ਲੰਘੇ ਹਨ ਉਦੋਂ ਤੱਕ ਉਚਿਤ ਹੈ ਕਿ ਗੁਸਤਾਖੀ ਤੇ ਘਮੰਡ ਦੇ ਮਾਰਗ ਰਾਹੀਂ ਕੁਰਆਨ ਦੀ ਵਿਆਖਿਆ ਕਰਨ ਵਾਲਾ ਨ ਬਣ ਬੈਠੇ ਨਹੀਂ ਤਾਂ ਉਹ ਉਸਦੀ ਨਿੱਜੀ ਰਾਏ ਤੇ ਅਧਾਰਤ ਵਿਆਖਿਆ ਹੋਵੇਗੀ । ਜਿਸ ਤੋਂ ਨਈ ਅਲੈਹਿ ਸਲਾਮ ਨੇ ਮਨਾ ਝਰਮਾਇਆ ਹੈ ਅਤੇ ਕਿਹਾ ਹੈ ਕਿ (من فسر القرآن برأيه فاصاب فقد أخطأ) ਅਰਥਾਤ ਜਿਸਨੇ ਕੇਵਲ ਆਪਣੀ ਰਾਏ ਅਨੁਸਾਰ ਕੁਰਆਨ ਕਰੀਮ ਦੀ ਤਫਸੀਰ ਕੀਤੀ ਅਤੇ ਆਪਣੇ ਵਿਚਾਰ ਵਿੱਚ ਚੰਗੀ ਕੀਤੀ ਤਾਂ ਵੀ ਉਸਨੇ ਮਾੜੀ ਵਿਆਖਿਆ ਕੀਤੀ ।

ਪੰਜਵਾਂ ਮੇਯਾਰ :- ਅਰਥੀ ਸ਼ਬਦ ਕੋਸ਼ ਹੈ ਪਰ ਕੁਰਆਨ ਕਰੀਮ ਨੇ ਆਪਣੇ ਸਾਧਨ ਆਪ ਹੀ ਇਨ੍ਹੀਂ ਸਥਾਪਤ ਕਰ ਦਿੱਤੇ ਹਨ ਕਿ ਅਰਥੀ ਸ਼ਬਦ ਕੋਸ਼ਾਂ ਦੀ ਲੋੜ ਹੀ ਨਹੀਂ, ਪਰ ਇਸ ਵਿੱਚ ਸੱਕ ਨਹੀਂ ਕਿ ਇਹ ਗਿਆਨ ਦੇ ਵਾਧੇ ਦਾ ਸਬਬ ਬਣਦਾ ਹੈ ਸਗੋਂ ਕਈ ਵਾਰ ਕੁਰਆਨ ਕਰੀਮ ਦੇ ਗੁਪਤ

ਭੇਦਾਂ ਲਈ ਕੋਸ਼ਾਂ ਦੀ ਪੜਤਾਲ ਕਰਨ ਨਾਲ ਅੰਤਰਕ ਗਿਆਨ ਵੱਲ ਧਿਆਨ ਖਿੱਚ ਜਾਂਦਾ ਹੈ ਅਤੇ ਇਕ ਭੇਦ ਦੀ ਗੱਲ ਨਿਕਲ ਆਉਂਦੀ ਹੈ ।

ਛੇਵਾਂ ਮੇਯਾਰ : - ਬੂਹਾਨੀ ਸਿਲਸਿਲੇ ਨੂੰ ਸਮਝਣ ਲਈ ਭੋਤਕ ਸਿਲਸਿਲਾ ਹੈ ਕਿਉਂਕਿ ਰੱਬ ਨੇ ਦੋਹਾਂ ਕੜੀਆਂ ਵਿੱਚ ਸਮਾਨਤਾ ਰੱਖੀ ਹੈ ।

ਸਤੱਵਾਂ ਮੇਯਾਰ : - ਵਹੀਏ ਵਿਲਾਇਤ ਅਤੇ ਮੁਕਾਸ਼ਫਤ ਮੁਹਦੱਸੀਨ ਹਨ । (ਅਰਥਾਤ ਵਲੀਉਲਾਹ ਤੇ ਮਹਾਂਪੁਰਸ਼ਾਂ ਦੀ ਈਸ਼ਵਰਾਣੀ ਅਤੇ ਹਦੀਸਾਂ ਦੇ ਵਿਦਵਾਨਾਂ ਦਾ ਅੰਤਰਗਿਆਨ)⁴ ਇਹ ਮੇਯਾਰ ਮਾਨੇ ਸਾਰਿਆਂ ਮੇਯਾਰਾਂ

⁴ ਹਾਸ਼ਮੀਆ ਮੇਯਾਰ ਸਤੱਵਾਂ : - ਸਯੱਦ ਸਾਹਬ ਨੇ ਆਪਣੀ ਕਿਸੇ ਕਿਤਾਬ ਵਿੱਚ ਵਹੀਏ ਇਲਾਹੀ ਨੂੰ ਸਰਾਈ ਦੀ ਕਸੋਟੀ ਨਹੀਂ ਮੰਨਿਆ ਅਤੇ ਨ ਹੀ ਮੰਨਣਾ ਚਾਹੁੰਦੇ ਹਨ । ਇਸਦਾ ਕਾਰਣ ਇਹ ਮਲੂਮ ਹੁੰਦਾ ਹੈ ਕਿ ਉਹ ਵਹੀ ਨੂੰ ਭਾਵੇਂ ਉਹ ਵਹੀਏ ਨਬੁਵੱਤ ਹੋਵੇ ਜਾਂ ਵਹੀਏ ਵਲਾਇਤ (ਵਲੀਉਲਾਹ, ਰੱਬ ਦੇ ਸੌਚੇ ਮਿਤੱਰ ਦੀ ਵਹੀ) ਇਜ਼ਤ ਦੀ ਨਿਗਾਹ ਨਾਲ ਨਹੀਂ ਦੇਖਦੇ ਸਗੋਂ ਉਸਨੂੰ ਕੇਵਲ ਸੁਭਾਵ ਦੇ ਅਭਿਆਸ ਦੀ ਮਹਾਰਤ ਸਮਝਦੇ ਹਨ । ਸੋ, ਉਹਨਾਂ ਦੇ ਇਸ ਦਿਸ਼ਟੀਕੋਣ ਬਾਰੇ ਚੀ ਇਸ ਥਾਂ ਕਿਸੇ ਹੱਦ ਤੱਕ ਲਿੱਖਣਾ ਜ਼ਰੂਰੀ ਹੈ । ਇਸ ਲਈ ਸਪਸ਼ਟ ਰਹੇ ਕਿ ਸਯੱਦ ਸਾਹਬ ਦੀ ਇਹ ਵੱਡੀ ਗਲਤੀ ਤੇ ਅਤਿਅੰਤ ਉਪਦੱਸ਼ ਮਰਾਉਣ ਵਾਲੀ ਤੇ ਹੱਕ ਤੋਂ ਢੂਰ ਲੈ ਜਾਣ ਵਾਲੀ ਵਿਚਾਰਪਾਰਾ ਹੈ ਕਿ ਵਹੀਉਲਾਹ ਨੂੰ ਕੇਵਲ ਸੁਭਾਵ ਦੇ ਅਭਿਆਸ ਦੀ ਮਹਾਰਤ ਸਮਝਦੇ ਹਨ । ਇਹ ਗੱਲ ਸਪਸ਼ਟ ਹੈ ਕਿ ਮਨੁੱਖ ਦੇ ਸੁਭਾਵ ਵਿੱਚ ਕਈ ਪ੍ਰਕਾਰ ਦੀਆਂ ਯੋਗਤਾਵਾਂ ਹੁੰਦੀਆਂ ਹਨ । ਸਾਰੀਆਂ ਯੋਗਤਾਵਾਂ ਇਸ ਪ੍ਰਕਾਰ ਦੀਆਂ ਹਨ ਕਿ ਇਕ ਦੀ ਸੈਲੀ ਤੇ ਬਨਾਵਟ ਦੂਜੇ ਦੀ ਸੈਲੀ ਤੇ ਬਨਾਵਟ 'ਤੇ ਗਵਾਹ ਹੈ । ਉਦਾਹਰਣ ਵੱਜੋਂ ਕੁਝ ਦਾ ਸੁਭਾਵ ਹਿਸਾਬੀ ਤੇ ਗਲਿਤ ਨਾਲ ਇਕ ਵਿਸ਼ੇਸ਼ ਸੰਬੰਧ ਰੱਖਦਾ ਹੈ ਅਤੇ ਕੁਝ ਦਾ ਐਸ਼ਧ ਵਿਗਿਆਨ ਨਾਲ, ਕੁਝ ਦਾ ਤਰਕ ਵਿਗਿਆਨ ਨਾਲ, ਕੁਝ ਸਾਹਿਤ ਨਾਲ । ਪਰ ਇਹ ਗੁਪਤ ਯੋਗਤਾਵਾਂ ਆਪਣੇ ਆਪ ਕਿਸੇ ਨੂੰ ਅਕਾਊਂਟ, ਕਿਸੇ ਨੂੰ ਗਲਿਤ ਵਿਗਿਆਨੀ, ਕਿਸੇ ਨੂੰ ਡਾਕਟਰ, ਕਿਸੇ ਨੂੰ ਤਰਕ ਵਿਗਿਆਨੀ ਜਾਂ ਸਾਹਿਤ ਰਰਨਹਾਰ ਨਹੀਂ ਬਣਾ ਸਕਦੀਆਂ । ਸਗੋਂ ਅਜਿਹਾ ਵਿਅਕਤੀ ਅਧਿਆਪਕ ਰਾਹੀਂ ਸਿੱਖਿਆ ਪ੍ਰਾਪਤ ਕਰਨ ਦਾ ਮੁਖਾਜ਼ ਹੁੰਦਾ ਹੈ ਅਤੇ ਫਿਰ ਬੁੱਧੀਮਾਨ ਅਧਿਆਪਕ ਉਸਦੇ ਸੁਭਾਵ ਨੂੰ ਇਕ

ਵਿਸ਼ੇਸ਼ ਗਿਆਨ ਵੱਲ ਸੰਬੰਧਤ ਦੇਖਦਾ ਹੈ ਤਾਂ ਉਸਨੂੰ ਉਸਦੇ ਪੜ੍ਹਨ ਦੀ ਵਿਸ਼ੇਸ਼ ਪ੍ਰੇਰਨਾ ਦਿੰਦਾ ਹੈ। ਉਸੇ ਦੇ ਸੰਬੰਧ ਵਿੱਚ ਇਹ ਸ਼ੇਅਰ ਹੈ:-

ਹਰ ਕਸੇ ਰਾਹਬਰ ਕਾਰੀ ਸਾਖਤੰਦ । ਮੈਲੇ ਤਬਅਸ਼ ਅੰਦਰਾਨ ਅੰਦਾਖਤੰਦ ॥
ਇਹ ਵਿਦਿਆ ਪਾਪਤ ਕਰਨ ਮਗਰੋਂ ਉਹ ਯੋਗਤਾ ਜੋ ਬੀਜ ਵਾਂਗ ਛੁਪੀ ਹੋਈ ਸੀ ਖਿੜ
ਪੈਂਦੀ ਹੈ ਅਤੇ ਉਸ ਗਿਆਨ ਦੀਆਂ ਉਸਨੂੰ ਭਾਂਤ ਭਾਂਤ ਦੀਆਂ ਬਰੀਕੀਆਂ ਸੁਝਦੀਆਂ
ਹਨ ਅਤੇ ਜੋ ਕੁਝ ਨਵੇਂ ਕਾਰਜ ਉਸਦੇ ਫਨ ਬਾਰੇ ਰੱਬ ਵੱਲੋਂ ਉਸਦੇ ਮਨ ਵਿੱਚ ਪੈਦਾ ਹੁੰਦੇ
ਹਨ ਜੇਕਰ ਉਹਨਾਂ ਦਾ ਨਾਂ ਇਲਹਾਮ ਅਤੇ ਅਲਕਾ (ਰੱਬ ਵੱਲੋਂ ਮਨ ਵਿੱਚ ਕਿਸੇ ਗੱਲ
ਦਾ ਪਾਇਆ ਜਾਣਾ) ਰੱਖੀਏ ਤਾਂ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹ ਸਾਰੀਆਂ
ਚੰਗੀਆਂ ਗੱਲਾਂ ਜਿੰਨਾ ਨਾਲ ਮਨੁੱਖਾਂ ਨੂੰ ਲਾਭ ਪੁੰਚਦਾ ਹੈ ਰੱਬ ਵੱਲੋਂ ਮਨ ਵਿੱਚ ਪਾਈ
ਜਾਂਦੀ ਹੈ ਜਿਵੇਂ ਕਿ ਰੱਬ ਵੀ ਵਾਸਤਵ ਵਿੱਚ ਇਸੇ ਵੱਲ ਸੰਕੇਤ ਕਰਦਿਆਂ ਹੋਇਆਂ
ਫਰਮਾਉਂਦਾ ਹੈ :-

فَأَلْهَمَهَا بُجُورَهَا وَتَقَوَّا هَا (الشمس ٩)

ਫ-ਅਲਹਾਮਾਹਾ ਛੁਜੁਰਾਹਾ ਵਤਕਵਾਹਾ (ਸੂਰਤ ਸ਼ਮਸ-9)

ਅਰਥਾਤ ਭੈੜੀਆਂ ਅਤੇ ਚੰਗੀਆਂ ਗੱਲਾਂ ਜੋ ਮਨੁੱਖ ਦੇ ਮਨਾਂ ਵਿੱਚ ਪੈਂਦੀਆਂ ਹਨ ਉਹ
ਰੱਬ ਵੱਲੋਂ ਹੀ ਇਲਹਾਮ ਹੁੰਦੀਆਂ ਹਨ। ਚੰਗਾ ਮਨੁੱਖ ਆਪਣੀ ਚੰਗੀ ਸੋਚ ਕਰਕੇ ਇਸ
ਯੋਗ ਹੁੰਦਾ ਹੈ ਕਿ ਚੰਗੀਆਂ ਗੱਲਾਂ ਉਸਦੇ ਮਨ ਵਿੱਚ ਪੈਣ ਅਤੇ ਭੈੜਾ ਮਨੁੱਖ ਆਪਣੀ
ਭੈੜੀ ਸੋਚ ਕਰਕੇ ਇਸ ਯੋਗ ਬਣਦਾ ਹੈ ਕਿ ਭੈੜੇ ਵਿਚਾਰ ਅਤੇ ਭੈੜੀਆਂ ਵਿਉਂਤਾਂ
ਉਸਦੇ ਮਨ ਵਿੱਚ ਪੈਦਾ ਹੁੰਦੀਆਂ ਰਹਿੰਦੀਆਂ ਹਨ। ਹਕੀਕਤ ਵਿੱਚ ਨੇਕ ਮਨੁੱਖ ਇਸ
ਪ੍ਰਕਾਰ ਦੇ ਇਲਹਾਮ ਹਾਸਲ ਕਰਨ ਲਈ ਸੁਭਾਵਕ ਇਕ ਨੇਕ ਮਲਕਹ (ਸੁਭਾਵ,
ਫਿਤਰਤ) ਆਪਣੇ ਅੰਦਰ ਰੱਖਦਾ ਹੈ ਅਤੇ ਭੈੜਾ ਮਨੁੱਖ ਆਪਣੀ ਭੈੜੇ ਸੁਭਾਵ ਅਨੁਸਾਰ
ਇਕ ਭੈੜੀ ਫਿਤਰਤ (ਮਲਕਹ) ਰੱਖਦਾ ਹੈ। ਇਸ ਲਈ ਇਸੇ ਸੁਭਾਵਕ ਮਲਕਹ
ਕਰਕੇ ਅਨੇਕਾਂ ਲੋਕ ਆਪਣੀਆਂ ਚੰਗੀਆਂ ਤੇ ਭੈੜੀਆਂ ਲੇਖਨੀਆਂ ਅਤੇ ਪਾਕ ਨਾਪਾਕ
ਪੇੜਾਂ (ਪਦਚਿੰਨ੍ਹ) ਪਿੱਛੇ ਛੱਡ ਗਏ ਹਨ। ਪਰ ਪ੍ਰਸ਼ਨ ਇਹ ਪੈਦਾ ਹੁੰਦਾ ਹੈ ਕਿ ਕੀ
ਨਿਬੀਆਂ ਦੀ ਵਹੀ ਦੀ ਵੀ ਇਹੋ ਹਕੀਕਤ ਹੈ ਕਿ ਉਹ ਵੀ ਹਕੀਕਤ ਵਿੱਚ ਸੁਭਾਵਕ
ਮਲਕਹ ਹੈ ਜੋ ਇਸ ਪ੍ਰਕਾਰ ਦੇ ਅਲਕਾ ਨਾਲ ਲਾਭਵੰਤ ਹੁੰਦਾ ਰਹਿੰਦਾ ਹੈ ਜਿਸਦਾ
ਵਿਸਥਾਰ ਹੁਣੇ ਵਰਨਣ ਹੋਇਆ ਹੈ ਜੇਕਰ ਕੇਵਲ ਇੰਨੀ ਹੀ ਗੱਲ ਹੈ ਤਾਂ ਫਿਰ ਸਰਾਈ
ਦਾ ਗਿਆਨ ਹੋ ਗਿਆ। ਕਿਉਂਕਿ ਨਿਬੀਆਂ ਦੀ ਵਹੀ ਨੂੰ ਕੇਵਲ ਇਕ ਸੁਭਾਵਕ

ਮਲਕਹ ਦੱਸ ਕੇ ਫਿਰ ਨਵੀਆਂ ਅਤੇ ਇਸੇ ਪ੍ਰਕਾਰ ਦੇ ਹੋਰਨਾ ਲੋਕਾਂ ਵਿੱਚ ਅੰਤਰ ਕਰਨਾ ਬਹੁਤ ਹੀ ਔਖਾ ਹੈ। ਸ਼ਾਇਦ ਇਸ ਥਾਂ ਸਯੱਦ ਸਾਹਬ ਇਹ ਆਖਣ ਕਿ ਅਸੀਂ ਵਹੀਏ ਮਤਲੂ (ਤਿਲਾਵਤ, ਅਵਾਜ਼ ਨਾਲ ਪੜ੍ਹੀ ਜਾਣ ਵਾਲੀ ਵਹੀ) ਦੇ ਕਾਇਲ ਹਨ ਅਰਥਾਤ ਕੁਰਆਨ ਕਰੀਮ ਦੇ ਸ਼ਬਦ ਵਹੀ ਅਨੁਸਾਰ ਹਨ ਪਰ ਮੈਂ ਸਯੱਦ ਸਾਹਬ ਦੀ ਇਸ ਕੁਟਨੀਤੀ ਨੂੰ ਚੰਗੀ ਤਰ੍ਹਾਂ ਸਮਝਦਾ ਹਾਂ, ਉਹ ਇਸ ਵਹੀਏ ਮਤਲੂ ਦੇ ਉੱਕਾ ਹੀ ਕਾਇਲ ਨਹੀਂ ਜਿਸਦੇ ਅਸੀਂ ਲੋਕ ਕਾਇਲ ਹਾਂ। ਸਪਸ਼ਟ ਹੈ ਇਉਂ ਤਾਂ ਕੋਈ ਅਲਕਾ (ਰੱਬ ਵੱਲੋਂ ਮਨ ਵਿੱਚ ਪਾਏ ਜਾਣ ਵਾਲੇ ਸ਼ਬਦ) ਸ਼ਬਦਾਂ ਤੋਂ ਬਿਨਾਂ ਨਹੀਂ ਹੁੰਦਾ ਅਤੇ ਅਜਿਹੇ ਅਰਥ ਜੋ ਸ਼ਬਦਾਂ ਤੋਂ ਸੱਖਣੇ ਹੋਣ ਬੁੱਧੀ ਵਿੱਚ ਆ ਹੀ ਨਹੀਂ ਸਕਦੇ। ਪਰ ਫਿਰ ਖੁਦ ਕੁਰਆਨ ਕਰੀਮ ਅਤੇ ਹਦੀਸ ਰਸੂਲੇ ਕਰੀਮ ਸਲਲਾਹੁ ਅਲਈਹਿ ਵਸਲਾਹ ਵਿੱਚ ਵੀ ਅੰਤਰ ਹੈ ਅਤੇ ਇਸੇ ਫਰਕ ਕਰਕੇ ਹਦੀਸ ਦੇ ਸ਼ਬਦਾਂ ਨੂੰ ਉਸ ਸੌਮੇਂ ਵਿੱਚੋਂ ਨਿਕਲਿਆ ਹੋਇਆ ਕਰਾਰ ਨਹੀਂ ਦਿੰਦੇ ਜਿਸ ਸੌਮੇਂ ਵਿੱਚੋਂ ਕੁਰਆਨ ਕਰੀਮ ਦੇ ਸ਼ਬਦ ਨਿਕਲੇ ਹਨ। ਹਾਂ, ਆਮ ਅਲਕਾ ਜਾਂ ਇਲਹਾਮ ਦਾ ਭਾਵ ਸਮੁੱਖ ਰੱਖ ਕੇ ਹਦੀਸ ਦੇ ਸ਼ਬਦ ਵੀ ਰੱਬ ਵੱਲੋਂ ਹਨ। ਇਸ ਪ੍ਰਕਾਰ ਆਇਤ

وَمَا يَنْطِقُ عَنِ الْهُوَ إِلَّا وَحْيٌ يُوحَى (النَّجْم٤-5)

ਵਮਾ ਯੰਤਿਕੁ ਅਨਿਲ ਹਵਾ 0 ਇਨ ਹੋਵਾ ਇਲਾਂ ਵਹਯੁੰਯੁਹਾ । (ਨਜਮ 4-5)

(ਅਰਥ : ਉਹ ਆਪਣੇ ਮਨ ਦੀ ਇੱਛਾ ਨਾਲ ਗੱਲ ਨਹੀਂ ਕਰਦਾ, ਸਗੋਂ ਉਹ ਕੇਵਲ ਅਲਾਹ ਵੱਲੋਂ ਉਤਰਨ ਵਾਲੀ ਅਕਾਸ਼ਵਾਣੀ ਹੈ) ਇਸ ਗੱਲ’ਤੇ ਗਵਾਹੀ ਦੇ ਰਹੀ ਹੈ। ਇਹ ਗੱਲ ਅਸੀਂ ਫਿਰ ਚੇਤੇ ਕਰਾਉਂਦੇ ਹਾਂ ਕਿ ਕਿਸੇ ਵੀ ਪ੍ਰਕਾਰ ਦਾ ਇਲਕਾ ਹੋਵੇ ਸ਼ਬਦ ਹਮੇਸ਼ਾ ਨਾਲ ਹੋਣਗੇ। ਉਦਾਹਰਣ ਵੱਜੋਂ ਇਕ ਸ਼ਾਇਰ ਆਪਣੀ ਕਵਿਤਾ ਦੇ ਇਕ ਪਦ (ਛੰਦ) ਲਈ ਦੂਜੇ ਪਦ ਦੀ ਭਾਲ ਕਰਦਾ ਹੈ ਤਾਂ ਜੱਦ ਉਸਦੀ ਬੁੱਧੀ ਵਿੱਚ ਰੱਬ ਵੱਲੋਂ ਕੋਈ ਇਲਕਾ ਹੋਵੇਗਾ ਤਾਂ ਸ਼ਬਦਾਂ ਨਾਲ ਹੀ ਹੋਣਗੇ।

ਹੁਣ ਜੱਦ ਕਿ ਗੱਲ ਪੱਕੇ ਤੌਰ’ਤੇ ਫੈਸਲਾ ਪਾ ਚੁਕੀ ਹੈ ਕਿ ਬੁੱਧੀਮਾਨਾ, ਵਿਦਵਾਨਾ ਅਤੇ ਕਵੀਆਂ ਨੂੰ ਵੀ ਰੱਬ ਵੱਲੋਂ ਹੀ ਇਲਕਾ ਹੁੰਦਾ ਹੈ ਅਤੇ ਉਹ ਵੀ ਇਲਹਾਮੇ ਮਤਲੂ ਹੀ ਹੁੰਦਾ ਹੈ ਅਤੇ ਉਹਨਾਂ ਵਿੱਚੋਂ ਸਰਿਆਰਾਂ ਨੂੰ ਸਰਚਾਈ ਦਾ ਅਤੇ ਬੁਰਿਆਰਾਂ ਨੂੰ ਬੁਰਾਈ ਦਾ ਇਕ ਮਲਕਹ (ਫਿਤਰਤ, ਯੋਗਤਾ) ਇੱਤਾ ਜਾਂਦਾ ਹੈ ਅਤੇ ਲੋੜ ਅਨੁਸਾਰ ਉਸ ਮਲਕਹ ਰਾਹੀਂ ਉਹਨਾਂ ਨੂੰ ਸਮੇਂ ਸਮੇਂ ਸਿਰ ਇਲਹਾਮ ਹੁੰਦਾ ਰਹਿੰਦਾ

ਹੈ। ਉਦਾਹਰਣ ਵਜੋਂ ਜਿਸਨੇ ਰੇਲ ਗੱਡੀ ਦੀ ਕਾਢ ਕੱਢੀ ਉਸਨੂੰ ਇਹੋ ਇਲਕਾ ਹੋਇਆ ਸੀ ਅਤੇ ਜੋ ਟੈਲੀਗ੍ਰਾਮ ਦੀ ਖੋਜ ਕਰਨ ਵਾਲਾ ਸੀ ਇਹਨਾ ਅਰਥਾਂ ਵਿੱਚ ਉਹ ਵੀ ਮੁਲਹਿਮ (ਇਲਹਾਮ ਪ੍ਰਾਪਤ ਕਰਨ ਵਾਲਾ) ਹੀ ਸੀ। ਉਹੋ ਇਤਰਾਜ਼ ਜਿਸਦਾ ਵਰਨਣ ਅਸੀਂ ਉਪਰ ਕਰ ਆਏ ਹਾਂ, ਸਯੱਦ ਸਾਹਬ ਉਪਰ ਲਾਗੂ ਹੋਵੇਗਾ। ਜੇਕਰ ਸਯੱਦ ਸਾਹਬ ਇਹ ਉਤੱਰ ਦੇਣ ਕਿ ਹਕੀਕਤ ਵਿੱਚ ਅਲਕਾ ਬਾਰੇ ਨਵੀ, ਬੁਧੀਮਾਨ ਸਗੋਂ ਕਾਫ਼ਰ ਤੇ ਮੌਮਨ ਸਾਰੇ ਹੀ ਬਰਾਬਰ ਹਨ ਪਰ ਫਰਕ ਇਹ ਹੈ ਕਿ ਨਵੀਆਂ ਦਾ ਅਲਕਾ ਹਮੇਸ਼ਾਂ ਠੀਕ ਹੁੰਦਾ ਹੈ ਤਾਂ ਅਜਿਹੇ ਉਤੱਰ ਵਿੱਚ ਸਯੱਦ ਸਾਹਬ ਨੂੰ ਮਨੁਲਾ ਪਵੇਗਾ ਕਿ ਨਵੀ ਦੀ ਵਹੀ, ਕਾਫ਼ਰਾਂ ਦੇ ਇਲਹਾਮਾਂ ਤੋਂ ਕੋਈ ਵਿਅਕਤੀਗੱਤ ਭਿੰਨਤਾ ਨਹੀਂ ਰੱਖਦੀ ਕੇਵਲ ਇਹ ਅੰਤਰ ਹੈ ਕਿ ਨਵੀਆਂ ਦੀ ਵਹੀ ਗਲਤੀਆਂ ਤੋਂ ਪਾਕ ਹੁੰਦੀ ਹੈ ਅਤੇ ਅਰਸਤੂ ਜਾਂ ਅਫਲਾਤੂਨ ਆਦਿ ਵਿਦਵਾਨਾਂ ਦੀ ਵਹੀ ਗਲਤੀ ਤੋਂ ਪਾਕ ਨਹੀਂ ਸੀ ਪਰ ਇਹ ਦਾਵਾ ਉਕੱਤਾ ਹੀ ਦਲੀਲ ਰਹਿਤ ਹੈ ਸਗੋਂ ਧੋਕੇਮਾਹੀ ਹੈ ਕਿਉਂਕਿ ਅਜਿਹੀ ਅਵਸਥਾ ਵਿੱਚ ਸਾਨੂੰ ਮਨੁਲਾ ਪੈਂਦਾ ਹੈ ਕਿ ਵਿਦਵਾਨਾਂ ਦੇ ਉਪਦੇਸ਼, ਨਸੀਹਤਾਂ ਅਤੇ ਆਚਰਣਕ ਗੱਲਾਂ ਦਾ ਉਹ ਭਾਗ ਜੋ ਗਲਤੀਆਂ ਤੋਂ ਪਾਕ ਹੈ ਅਤੇ ਕੁਰਆਨ ਕਰੀਮ ਅਨੁਸਾਰ ਹੈ ਉਸਨੂੰ ਅਕਾਰਣ ਦੀ ਇਲਾਹੀ ਕਲਾਮ ਸਮਝੀਏ ਅਤੇ ਕੁਰਆਨ ਕਰੀਮ ਦੇ ਬਰਾਬਰ ਕਰਾਰ ਦੇਈਏ ਅਤੇ ਵਹੀਏ ਮਤਲੂ ਹੋਣ ਉਪਰ ਈਮਾਨ ਲਿਆਈਏ। ਦੂਜਾ ਭਾਗ ਜੋ ਜਿਸ ਵਿੱਚ ਗਲਤੀਆਂ ਹੋਣ ਉਸਨੂੰ ਉਸੇ ਪ੍ਰਕਾਰ ਇਜਤਿਹਾਦੀ (ਇਸਲਾਮਿਕ ਪਰਿਭਾਸ਼ਿਕ ਵਿਚਾਰਧਾਰਾ ਅਨੁਸਾਰ ਕੁਰਆਨ, ਹਦੀਸ ਅਤੇ ਸਾਮੂਹਿਕ ਰੂਪ ਵਿੱਚ ਵਿਚਾਰ ਚਰਚਾ ਕਰਕੇ ਸ਼ਰਈ ਮਸਲੇ ਦਾ ਅਨੁਮਾਨਤ ਹੋਣ ਕਢੋਣਾ, ਜੱਦੋ-ਜੁਹਦਾ) ਗਲਤੀਆਂ ਦੀ ਲੜੀ ਵਿੱਚ ਰੱਖ ਦੇਈਏ ਜਿਵੇਂ ਕਿ ਕਦੇ ਨਵੀਆਂ ਤੋਂ ਵੀ ਇਜਤਿਹਾਦੀ ਗਲਤੀ ਹੋ ਜਾਂਦੀ ਹੈ। ਫਿਰ ਇਸ ਉਸੂਲ ਦੇ ਪੱਖੋਂ ਅਜੇਹੇ ਵਿਦਵਾਨਾਂ ਸਗੋਂ ਕੁਝਾਰ ਨੂੰ ਵੀ ਨਵੀ ਸਮਝ ਲਈਏ। ਹੁਣ ਸਪਸ਼ਟ ਹੈ ਕਿ ਹਕੀਕਤ ਵਿੱਚ ਇਹ ਅਜਿਹਾ ਵਿਚਾਰ ਹੈ ਕਿ ਸੰਭਵਤਾ ਸਯੱਦ ਸਾਹਬ ਦਾ ਈਮਾਨ ਉਸੋਂ ਨਸ਼ਟ ਹੋ ਜਾਵੇ ਸਗੋਂ ਸ਼ਾਇਦ ਕਿਸੇ ਮੌਕੇ 'ਤੇ ਨਿਯੂਨ ਆਦਿ ਵਿਦਵਾਨ ਦੀ ਵਹੀ ਨੂੰ ਕੁਰਆਨ ਦੀ ਵਹੀ 'ਤੋਂ ਉਤੱਮ ਸਮਝਣ ਲਗ ਪੈਣ। ਦੁਖ ਦੀ ਗੱਲ ਹੈ ਜੇਕਰ ਸਯੱਦ ਸਾਹਬ ਕੁਰਆਨ ਦੇ ਅਰਥ ਸਮਝਣ ਲਈ ਕੁਰਆਨ ਨੂੰ ਹੀ ਕਸੋਟੀ ਬਣਾਉਂਦੇ ਤਾਂ ਇਸ ਹਲਾਕਤ (ਤਬਾਹੀ) ਦੇ ਖੱਡ ਵਿੱਚ ਡਿੱਗਣੋਂ ਬੱਚ ਜਾਂਦੇ। ਕੁਰਆਨ ਕਰੀਮ ਨੇ ਕਿਸੇ ਥਾਂ ਵੀ ਆਪਣੀ ਵਹੀ ਦੀ ਇਹ ਉਦਾਹਰਣ ਪੇਸ਼ ਨਹੀਂ ਕੀਤੀ ਕਿ ਉਹ ਉਸ ਸੋਮੇ ਵਾਂਗ ਹੈ ਜੋ ਧਰਤੀ 'ਚੋਂ ਜੋਸ਼ ਮਾਰਦਾ

ਹੈ ਸਗੋਂ ਹਰ ਥਾਂ ਇਹੋ ਉਦਾਹਰਣ ਪੇਸ਼ ਕੀਤੀ ਹੈ ਕਿ ਉਹ ਉਸ ਵਰਖਾ ਵਾਂਗ ਹੈ ਜੋ ਅਕਾਸ਼ 'ਤੇ ਵਰ੍ਹਦੀ ਹੈ ।

ਜੇਕਰ ਸਯੱਦ ਸਾਹਬ ਲਿਖੱਣ ਸਮੇਂ ਕਿਸੇ ਸਾਹਿਬੇ ਹਾਲ (ਯੋਗ) ਕੋਲੋਂ ਪੁੱਛ ਲੈਂਦੇ ਕਿ ਵਹੀਉਲੱਹ ਕੀ ਸ੍ਨੇ ਹੈ ਅਤੇ ਕਿਉਂ ਨਾਜ਼ਲ ਹੁੰਦੀ ਹੈ ਤਾਂ ਵੀ ਇਸ ਉਣਤਾਈ 'ਤੇ ਬੱਚ ਜਾਂਦੇ । ਇਸ ਠੇਕਰ ਨਾਲ ਸਯੱਦ ਸਾਹਬ ਨੇ ਮੁਸਲਮਾਨਾਂ ਦੀ ਇਕ ਵੱਡੀ ਗਿਲਤੀ ਨੂੰ ਤਬਾਹ ਕਰ ਦਿੱਤਾ ਹੈ ਅਤੇ ਨਾਸਤਿਕਤਾ 'ਤੇ ਅਧਰਮ ਦੇ ਕੰਢੇ 'ਤੇ ਖੜਾ ਕਰ ਦਿੱਤਾ ਹੈ ਵਹੀਏ ਨਭੁਵੱਤ ਦੀ ਇਜ਼ਤ ਨੂੰ ਗਵਾ ਕੇ ਉਸਨੂੰ ਪ੍ਰਕਿਰਤੀ ਤੱਕ ਸੀਮਤ ਕਰ ਦਿੱਤਾ ਹੈ ਜਿਸ ਵਿੱਚ ਕਾਫ਼ਰ ਤੇ ਬੇਈਮਾਨ ਵੀ ਸ਼ਾਮਲ ਹਨ ।

ਇਸ ਸਮੇਂ ਮੈਂ ਕੇਵਲ ਰੱਬ ਖਾਤਰ ਆਪਣੀ ਗਵਾਹੀ ਸਯੱਦ ਸਾਹਬ ਦੀ ਸੇਵਾ ਵਿੱਚ ਪੇਸ਼ ਕਰਦਾ ਹਾਂ ਕਿ ਸ਼ਾਇਦ ਭੁਦਾ ਤਾਅਲਾ ਉਹਨਾਂ 'ਤੇ ਆਪਣੀ ਸ਼੍ਰਿਪਾ ਕਰੇ । ਸੋ, ਹੋ! ਪਿਆਰੇ ਸਯੱਦ !! ਮੈਂਨੂੰ ਉਸ ਰੱਬ ਦੀ ਕਸਮ ਹੈ ਕਿ ਇਹ ਗੱਲ ਵਾਕਈ ਠੀਕ ਹੈ ਕਿ ਵਹੀਏ ਇਲਾਹੀ ਅਕਾਸ਼ 'ਤੇ ਇਲ ਉਪੱਰ ਅਜਿਹੀ ਡਿੱਗਦੀ ਹੈ ਕਿ ਜਿਵੇਂ ਕਿ ਸੂਰਜ ਦੀਆਂ ਕਿਰਣਾਂ ਹਰ ਰੋਜ਼ ਕੰਧ ਉਪੱਰ ਦੇਖਦਾ ਹਾਂ । ਜੱਦ ਇਲਾਹੀ ਕਲਾਮ ਦਾ ਸਮਾਂ ਆਉਂਦਾ ਹੈ ਤਾਂ ਅਵਵਲ ਤਾਂ ਇਕ ਅਜਿਹੀ ਅਵਸਥਾ ਛਾ ਜਾਂਦੀ ਹੈ ਕਿ ਮੈਂ ਇਕ ਬਦਲੀ ਹੋਈ ਚੀਜ਼ ਵਾਂਗ ਹੋ ਜਾਂਦਾ ਹਾਂ ਅਤੇ ਮੇਰੀ ਇੰਦਰੀਆਂ, ਮੇਰੇ ਅੰਗ, ਮੇਰੀ ਸੂਝ ਬੂਝ ਅਤੇ ਹੋਸ਼ ਆਖਣ ਨੂੰ ਤਾਂ ਬਾਕੀ ਹੁੰਦਾ ਹੈ ਪਰ ਉਸ ਸਮੇਂ ਮੈਂ ਆਪਣੇ ਆਪ ਨੂੰ ਵੇਖਦਾ ਹਾਂ ਕਿ ਕਿਸੇ ਸ਼ਕਤੀਸ਼ਾਲੀ ਵਜੂਦ ਨੇ ਆਪਣੀ ਮੁੱਠੀ ਵਿੱਚ ਕਰ ਲਿਆ ਹੈ ਅਤੇ ਉਸ ਸਮੇਂ ਮੈਂ ਅਨੁਭਵ ਕਰਦਾ ਹਾਂ ਕਿ ਮੇਰੇ ਵਜੂਦ ਦੀਆਂ ਸਾਰੀਆਂ ਰਗਾਂ ਉਸਦੇ ਹੱਥ ਵਿੱਚ ਹਨ ਅਤੇ ਜੋ ਕੁਝ ਮੇਰਾ ਹੈ ਉਹ ਹੁਣ ਮੇਰਾ ਨਹੀਂ ਸਗੋਂ ਉਸਦਾ ਹੈ । ਜੱਦੋਂ ਇਹ ਅਵਸਥਾ ਹੋ ਜਾਂਦੀ ਹੈ ਤਾਂ ਉਸ ਸਮੇਂ ਰੱਬ ਸੱਭ ਤੋਂ ਪਹਿਲਾਂ ਦਿਲ ਦੇ ਉਹਨਾਂ ਵਿਚਾਰਾਂ ਨੂੰ ਮੇਰੀ ਨਜ਼ਰ ਸਾਹਮਣੇ ਪੇਸ਼ ਕਰਦਾ ਹੈ ਜਿੰਨਾਂ 'ਤੇ ਆਪਣੇ ਕਲਾਮ ਦੀਆਂ ਕਿਰਣਾਂ ਪਾਉਣਾ ਚਾਹੁੰਦਾ ਹੈ ਉਦੋਂ ਇਕ ਨਿਰਾਲੀ ਅਵਸਥਾ ਨਾਲ ਉਹ ਵਿਚਾਰ ਲਜ਼ੀਵਾਰ ਨਜ਼ਰ ਦੇ ਸਾਹਮਣੇ ਆਉਂਦੇ ਹਨ ਅਤੇ ਅਜਿਹਾ ਹੁੰਦਾ ਹੈ ਕਿ ਜੱਦ ਇਕ ਵਿਚਾਰ ਜਿਵੇਂ ਕਿ ਜੈਦ ਬਾਰੇ ਦਿਲ ਵਿੱਚ ਆਇਆ ਕਿ ਢਲਾਣੇ ਰੋਗ ਤੋਂ ਠੀਕ ਹੋ ਜਾਵੇਗਾ ਜਾਂ ਨ ਹੋਵੇਗਾ ਤਾਂ ਝੱਟ ਇਕ ਰੋਟਾ ਕਲਾਮੇ ਇਲਾਹੀ ਇਕ ਕਿਰਨ ਵਾਂਗ ਡਿੱਗਦਾ ਹੈ ਅਤੇ ਕਈ ਵਾਰ ਤਾਂ ਉਸਦੇ ਡਿੱਗਣ ਨਾਲ ਸਾਰਾ ਸ਼ਰੀਰ ਹਿਲ ਜਾਂਦਾ ਹੈ ਫਿਰ ਉਹ ਮੁਕਦੱਮਾ ਹਲ ਹੋਕੇ ਦੁਜਾ

ਵਿਚਾਰ ਸਾਹਮਣੇ ਆ ਜਾਂਦਾ ਹੈ ਇੱਧਰ ਉਹ ਖਿਆਲ ਸਾਹਮਣੇ ਆਉਂਦਾ ਹੈ ਅਤੇ ਉਪਰ ਨਾਲ ਹੀ ਇਕ ਟੋਟਾ ਕਲਾਮੇ ਇਲਾਹੀ ਦਾ ਉਸ 'ਤੇ ਡਿਗਿਆ ਜਿਵੇਂ ਕਿ ਇਕ ਤੀਰ ਅੰਦਾਜ਼ ਹਰ ਇਕ ਸ਼ਿਕਾਰ ਦੇ ਨਿਕਲਣ 'ਤੇ ਤੀਰ ਮਾਰਦਾ ਜਾਂਦਾ ਹੈ । ਐਨ ਉਸ ਸਮੇਂ ਅਨੁਭਵ ਹੁੰਦਾ ਹੈ ਕਿ ਇਹ ਵਿਚਾਰਾਂ ਦੀ ਲੜੀ ਦਾ ਸਾਡੀ ਮਲਕਹ ਏ ਫਿਤਰਤ (ਸੁਭਾਵਕ ਯੋਗਤਾ) ਨਾਲ ਪੈਦਾ ਹੁੰਦਾ ਹੈ ਅਤੇ ਜੋ ਕਲਾਮ ਉਸ ਉਪਰ ਉਤਰਦਾ ਹੈ ਉਹ ਉਪਰੋਂ ਨਾਜ਼ਲ ਹੁੰਦਾ ਹੈ ਜਿਵੇਂ ਕਿ ਸ਼ੇਅਰ ਆਦਿ ਵੀ ਸੌਚਣ ਮਗਰੋਂ ਇਲਕਾ ਹੁੰਦਾ ਹੈ ਪਰ ਇਸ ਵਹੀਏ ਇਲਾਹੀ ਨੂੰ ਉਸ ਨਾਲ ਤੁਲਨਾ ਕਰਨਾ ਅਤਿਅੰਤ ਬੇ ਹੁਰਮਤੀ ਹੈ ਕਿਉਂਕਿ ਉਹ ਅਲਕਾ ਇਕ ਚਿੰਤਨ ਅਤੇ ਵਿਚਾਰ ਦਾ ਇਕ ਸਿੱਟਾ ਹੁੰਦਾ ਹੈ ਅਤੇ ਹੋਸ਼ ਹਵਾਸ (ਸੰਵੇਦਨ) ਦੀ ਅਵਸਥਾ ਅਤੇ ਮਨੁਖਤਾ ਦੀ ਹੱਦ ਵਿੱਚ ਹੋਣ ਦੀ ਹਾਲਤ ਵਿੱਚ ਪਕਟ ਹੁੰਦਾ ਹੈ ਪਰ ਇਹ ਅਲਕਾ ਕੇਵਲ ਉਸ ਸਮੇਂ ਹੁੰਦਾ ਹੈ ਜੱਦ ਮਨੁਖ ਆਪਣੇ ਸਾਰੇ ਚੁਜੂਦ ਨਾਲ ਰੱਬ ਦੀ ਹਜ਼ੂਰੀ ਵਿੱਚ ਆ ਜਾਂਦਾ ਹੈ ਅਤੇ ਆਪਣਾ ਹੋਸ਼ ਤੇ ਸੰਵੇਦਨ ਉਸ ਵਿੱਚ ਦਖਲ ਨਹੀਂ ਰੱਖਦਾ । ਉਸ ਸਮੇਂ ਜੁਬਾਨ ਇਉਂ ਮਲੂਮ ਹੁੰਦੀ ਹੈ ਕਿ ਮਾਨੋਂ ਇਹ ਆਪਣੀ ਜੁਬਾਨ ਨਹੀਂ ਅਤੇ ਇਕ ਦੂਸਰੀ ਜ਼ਬਰਦਸਤ ਤਾਕਤ ਉਸ ਨਾਲ ਕੰਮ ਲੈ ਰਹੀ ਹੈ । ਇਹ ਅਵਸਥਾ ਜੋ ਮੈਂ ਵਰਨਣ ਕੀਤੀ ਹੈ ਇਸ ਨਾਲ ਸਾਡਾ ਸਮਝ ਵਿੱਚ ਆ ਜਾਂਦਾ ਹੈ ਕਿ ਫਿਤਰਤੀ ਸਿਲਸਿਲਾ (ਸੁਭਾਵਕ ਫਿਤਰਤ) ਕੀ ਰੀਜ਼ ਹੈ ਅਤੇ ਅਕਾਸ਼ 'ਤੋਂ ਕੀ ਉਤਰਦਾ ਹੈ । ਅੰਤ ਵਿੱਚ ਦੁਆ ਕਰਦਾ ਹਾਂ ਕਿ ਖੁਦਾ ਤਾਅਲਾ ਇਸ ਮਨੁਸਮ ਨੇਚਰੀਅਤ ਨੂੰ ਮੁਸਲਮਾਨਾ ਦੇ ਦਿਲਾਂ ਵਿੱਚੋਂ ਅਜਿਹਾ ਧੋਂ ਦੇਵੇ ਕਿ ਕੋਈ ਦਾਗ ਵੀ ਉਸਦਾ ਬਾਕੀ ਨ ਰਹੇ ਕਿਉਂਕਿ ਇਸਲਾਮ ਦੀਆਂ ਬਰਕਤਾਂ ਜਿਸ ਅੱਖ ਨਾਲ ਦੇਖੀਆਂ ਜਾਂਦੀਆਂ ਹਨ ਉਹ ਅੱਖ ਉਦੋਂ ਤੱਕ ਨਹੀਂ ਖੁਲੇਗੀ ਜੱਦ ਤੱਕ ਕਿ ਇਹ ਧੂਆਂ ਅੱਗੋਂ ਦੂਰ ਤੇ ਖਤਮ ਨਹੀਂ ਹੋਵੇਗਾ।

اے بیچر شوخ این چے ایدا است
از دست تو قندہ هر طرف خاست
آن کس که ره گجت پندرید
و گجر نه گجت پندرید
لیکن چو ز غور و فکر پندرید
از ماست مصیبے که بر ما است
متروک شد است درس فرقان
زان روز تھوم این بلا با است
نیچر نه باصل خویش بد نود
ویسن کم شهد و ثور عشق ها کاست
برقطره گونون شدند یک بار
رو تافتہ زان طرف که دریا است
بر جنت و بخرا و بشر خندند
کین قصہ بعید از جردہا است
چوں ذکر فرشتگان بیاند
گوید خلاف عقل دانا است

اے سید سرگروہ این قوم بھشدار کم پائے تو نہ بر جا است
 پیرانہ تر ایں چہ در سر افتاب رو توبہ گن ایں نہ راو تقواست
 ٹرم کم بد من قیاس یک روز گوئی کہ خدا خیال بیجا است
 اے خواجه برو کہ فکر انسان درکار خدا ز نوع سودا است
 آخر ز قیاس بآ چہ خیزد بنشین کہ نہ جائے شور و غونغا است
 اے بندہ بصیرت از خدا خواہ اسرار خدا نہ خوان یغما است

ਅਰਥ :- 1. ਹੇ ਗੁਸਤਾਖ ਨਾਸਤਿਕ ! ਇਹ ਤੇਰੀ ਕਿਹੋ ਜਿਹੀ ਦੁਖ ਦੇਣ ਵਾਲੀ ਰਚਨਾ ਹੈ, ਜਿਸ ਕਾਰਣ ਚਾਰੇ ਪਾਸੇ ਉਪੱਦਰ ਮੱਚ ਗਿਆ ਹੈ ।

2. ਜਿਸਨੇ ਪੱਥ ਭਰਸ਼ਟਾ ਨੂੰ ਚੁਣ ਲਿਆ ਹੈ ਅਤੇ ਮੁੜ ਸਿੱਧੇ ਮਾਰਗ ਵੱਲ ਪਰਤਨਾ ਮਨਜ਼ੂਰ ਨਹੀਂ ਕੀਤਾ ।

3. ਪਰ ਮੈਂ ਜੱਦ ਗੋਰ ਨਾਲ ਵਿਚਾਰ ਕਰਕੇ ਦੇਖਦਾ ਹਾਂ ਤਾਂ ਪਤਾ ਲਗਦਾ ਹੈ ਕਿ ਜੋ ਔਕੜਾਂ ਸਾਡੇ ਉਪੱਦਰ ਹਨ ਉਹ ਸਾਡੇ ਹੀ ਕਾਰਣ ਹਨ ।

4. ਕਿਉਂਕਿ ਕੁਰਆਨ ਕਰੀਮ ਦਾ ਦਰਸ ਅਤੇ ਉਪਦੇਸ਼ ਛੁਟ ਗਏ ਹਨ, ਇਸ ਲਈ ਉਸੇ ਦਿਨ ਤੋਂ ਮੁਸੀਬਤਾਂ ਦੇ ਪਹਾੜ ਟੁੱਟ ਪਏ ਹਨ ।

5. ਨਾਸਤਕ ਕੇਵਲ ਆਪਣੇ ਆਪ ਵਿੱਚ ਹੀ ਭੈੜਾ ਨਹੀਂ ਹੁੰਦਾ ਸਗੋਂ ਉਸਦਾ ਧਰਮ ਵੀ ਭਰਸ਼ਟ ਹੋ ਜਾਂਦਾ ਹੈ ਅਕਲ ਵੀ ਮਾਰੀ ਜਾਂਦੀ ਹੈ ।

6. ਉਹ ਇਕ ਬੂੰਦ ਵੱਲ ਤਾਂ ਝੱਟ ਝੁੱਕ ਜਾਂਦਾ ਹੈ ਪਰ ਉਸ ਪਾਸੋਂ ਮੂੰਹ ਮੌਜ ਲੈਂਦਾ ਹੈ ਜਿਸ ਪਾਸੇ ਦਰਿਆ ਵੱਗਦਾ ਹੈ ।

7. ਉਹ ਜਨਤ (ਸਵਰਗ) ਅਤੇ ਕਯਾਮਤ (ਪਰਲੈ) ਦੇ ਦਿਨ ਮੁੜ ਸੁਰਜੀਤ ਕੀਤੇ ਜਾਣ ਦਾ ਮਖੋਲ ਉਡਾਉਂਦਾ ਹੈ ਅਤੇ ਸੋਚਦਾ ਹੈ ਕਿ ਇਹ ਗੱਲਾਂ ਅਕਲ ਤੋਂ ਬਹੁਤ ਦੂਰ ਹਨ ।

8. ਅਤੇ ਜੱਦ ਫਰਿਸ਼ਤਿਆਂ ਦਾ ਵਰਨਣ ਹੁੰਦਾ ਹੈ ਤਾਂ ਉਹ ਕਹਿੰਦਾ ਹੈ ਕਿ ਇਹ ਤਾਂ ਅਕਲ ਦੇ ਖਿਲਾਫ਼ ਗੱਲਾਂ ਹਨ ।

9. ਹੇ, ਸਧਾਰ ! ਕੋਮ ਦੇ ਲੀਡਰ ! ਹੁਸ਼ਿਆਰ ਹੋ ਜਾ ਕਿ ਤੇਰੇ ਪੈਰੂ ਡਗਮਗਾ ਚੁਕੇ ਹਨ ।

ਊਪਰ ਵਿਆਪਕ ਹੈ ਕਿਉਂਕਿ ਸਾਹਿਬੇ ਵਹੀਏ ਮੁਹਦਸੀਯੱਤ ਉਹ ਮੁਹਦੱਸ (ਹਦੀਸਾਂ ਦਾ ਗਿਆਨ ਰੱਖਣ ਵਾਲਾ) ਜਿਸ'ਤੇ ਵਹੀ (ਇਲਾਜੀ ਕਲਾਮ) ਉਤਰਦੀ ਹੈ। ਆਪਣੇ ਉਸ ਨਬੀ ਦੀ ਜਿਸਦੀ ਉਹ ਪੈਰੂਵੀ ਕਰਦਾ ਹੈ ਉਸ ਦਾ ਹਮਰੰਗ ਹੁੰਦਾ ਹੈ ਅਤੇ ਬਿਨਾ ਨਬੂਵੱਤ ਅਤੇ ਨਵੇਂ ਹੁਕਮ ਨਾਮੇ ਦੇ ਉਹ ਸਾਰੀਆਂ ਗੱਲਾਂ ਉਸਨੂੰ ਦਿੱਤੀਆਂ ਜਾਂਦੀਆਂ ਹਨ ਜੋ ਨਬੀ ਨੂੰ ਦਿੱਤੀਆਂ ਜਾਂਦੀਆਂ ਹਨ ਅਤੇ ਉਸ'ਤੇ ਯਕੀਨੀ ਤੌਰ'ਤੇ ਸੱਚੀ ਸਿੱਖਿਆ ਪ੍ਰਗਟ ਕੀਤੀ ਜਾਂਦੀ ਹੈ। ਨ ਕੇਵਲ ਇੰਨਾ ਹੀ ਸਗੋਂ ਉਸ'ਤੇ ਉਹ ਸਾਰੇ ਕਾਰਜ ਪੁਰਸਕਾਰ ਵੱਜੋਂ ਉਤਾਰੇ ਜਾਂਦੇ ਹਨ ਜੋ ਉਸ ਨਬੀ ਨੂੰ ਦਿੱਤੇ ਗਏ ਸਨ ਜਿਸਦੀ ਪੈਰੂਵੀ ਕੀਤੀ ਗਈ। ਇਸ ਪ੍ਰਕਾਰ ਉਸਦੇ ਪਰਵਰਨ ਕੇਵਲ ਕਲਪਨਾ ਨਹੀਂ ਹੁੰਦੇ ਸਗੋਂ ਉਹ ਦੇਖ ਕੇ ਕਹਿੰਦਾ ਹੈ ਅਤੇ ਸੁਣ ਕੇ ਬੋਲਦਾ ਹੈ। ਇਸ ਲਈ ਇਹ ਮਾਰਗ ਇਸ ਉਮੱਤ (ਮੁਸਲਮਾਨਾ) ਲਈ ਖੁਲਾ ਹੈ। ਅਜਿਹਾ ਕਦੇ ਨਹੀਂ ਹੋ ਸਕਦਾ ਕਿ ਹਕੀਕੀ ਵਾਰਸ ਕੋਈ ਨ ਰਹੇ। ਇਕ ਮਨੁੱਖ ਜੋ ਦੁਨੀਆ ਦਾ ਗੀਜ਼ਾ ਹੈ ਅਤੇ ਦੁਨੀਆ ਦੀ ਪ੍ਰਤਿਸ਼ਠਾ ਅਤੇ ਮਾਨ ਮਰਿਆਦਾ ਵਿੱਚ ਫੱਸਿਆ

10. ਹੋ, ਮਹਾਨ ਤੇ ਸ਼ਾਰੀਵ ਮਨੁੱਖ ! ਇਹ ਤੇਰੇ ਸਿਰ ਨੂੰ ਕੀ ਹੋ ਗਿਆ ਹੈ, ਤੋਬਾ ਕਰੋ, ਕਿਉਂਕਿ ਇਹ ਤਕਵਾ ਤੇ ਸੰਜਮਤਾ ਦਾ ਮਾਰਗ ਨਹੀਂ।

11. ਮੈਨੂੰ ਸ਼ੱਕ ਹੈ ਕਿ ਕਿਸੇ ਦਿਨ ਇਹ ਨ ਕਹਿ ਦਿਓ ਕਿ ਰੱਬ ਨੂੰ ਮਨੁੱਖਾਂ ਤਾਂ ਇਕ ਵਿਅਰਥ ਗੱਲ ਹੈ।

12. ਹੋ, ਸਧਾਰਨ ! ਚਲ ਛੱਡ, ਕਿਉਂਕਿ ਮਨੁੱਖ ਦੀ ਸੋਚ, ਰੱਬ ਦੇ ਆਦੇਸ਼ਾਂ ਊਪਰ ਨਿਛਾਵਰ ਕਰ ਦੇਣ ਦਾ ਨਾਂ ਹੈ।

13. ਕੇਵਲ ਅਨੁਮਾਨ (ਅਟਕਲਾਂ) ਲਾਉਂਦੇ ਰਹਿਣ ਨਾਲ ਅੰਤ ਨੂੰ ਕੀ ਸਿੱਟਾ ਨਿਕਲੇਗਾ। (ਇਸ ਤੋਂ ਚੰਗਾ ਹੈ ਕਿ) ਚੁਪ ਕਰਕੇ ਬੈਠ ਜਾ ਕਿਸੇ ਪ੍ਰਕਾਰ ਦਾ ਰੋਲਾ ਜਾਂ ਹੰਗਮੇ ਦੀ ਲੋੜ ਨਹੀਂ।

14. ਹੋ, ਨਾਦਾਨ ! ਰੱਬ ਤੋਂ ਸਦਬੁੱਧੀ ਲਈ ਦੁਆ ਮੰਗਿਆ ਕਰ ਕਿਉਂਕਿ ਅਲੱਹ ਦੇ ਭੇਦ ਕੋਈ ਲੁੱਟ ਦਾ ਦਸਤਰਖ਼ਾਨ (ਪਰੋਸਿਆ ਹੋਇਆ ਭੋਜਨ) ਨਹੀਂ।

ਹੋਇਆ ਹੈ ਉਹ ਨਬੂਵੱਤ ਦੇ ਗਿਆਨ ਦਾ ਵਾਰਸ ਹੋਵੇ । ਕਿਉਂਕਿ ਰੱਬ ਵਾਦਾ ਕਰ ਚੁੱਕਿਆ ਹੈ ਕਿ ਨਬੂਵੱਤ ਦਾ ਗਿਆਨ ਪਵਿਤਰ ਲੋਕਾਂ ਦੇ ਅਤਿਰਿਕਤ ਕਿਸੇ ਹੋਰ ਨੂੰ ਨਹੀਂ ਦਿੱਤਾ ਜਾਵੇਗਾ । ਸਗੋਂ ਇਹ ਤਾਂ ਉਸ ਪਾਕ ਗਿਆਨ ਨਾਲ ਤਮਾਸ਼ਾ ਕਰਨਾ ਹੈ ਕਿ ਹਰ ਇਕ ਮਨੁੱਖ ਆਪਣੀ ਭੈੜੀ ਅਵਸਥਾ ਹੁੰਦਿਆ ਹੋਇਆਂ ਵੀ ਨਬੀ ਦੇ ਵਾਰਸ ਹੋਣ ਦਾ ਦਾਵਾ ਕਰੇ । ਅਤੇ ਇਹ ਵੀ ਇਕ ਵੱਡੀ ਮੁਰਖਤਾ ਹੈ ਕਿ ਇਹਨਾਂ ਵਾਰਸਾਂ ਦੇ ਵਜੂਦ ਤੋਂ ਇਨਕਾਰ ਕੀਤਾ ਜਾਵੇ ਅਤੇ ਇਹ ਵਿਸ਼ਵਾਸ ਰੱਖਿਆ ਜਾਏ ਕਿ ਨਬੂਵੱਤ ਦੇ ਰਹੱਸ ਨੂੰ ਹੁਣ ਕੇਵਲ ਭੂਤਕਾਲ ਦੇ ਕਿਸਿਆਂ ਵਾਂਗ ਮੰਨਿਆ ਜਾਣਾ ਚਾਹੀਦਾ ਹੈ ਜਿੰਨਾ ਦਾ ਵਜੂਦ ਹੁਣ ਸਾਡੇ ਸਾਹਮਣੇ ਨਹੀਂ ਹੈ ਅਤੇ ਨ ਹੀ ਹੋਣਾ ਸੰਭਵ ਹੈ ਅਤੇ ਨ ਹੀ ਉਹਨਾਂ ਦਾ ਕੋਈ ਨਮੂਨਾ ਮਜ਼ੂਦ ਹੈ । ਇਹ ਗੱਲ ਇਉਂ ਨਹੀਂ ਹੈ ਕਿਉਂਕਿ ਜੇਕਰ ਅਜਿਹਾ ਹੁੰਦਾ ਤਾਂ ਇਸਲਾਮ ਜੀਉਂਦਾ ਧਰਮ ਨ ਅਖਵਾ ਸਕਦਾ ਸਗੋਂ ਹੋਰਨਾਂ ਧਰਮਾਂ ਵਾਂਗ ਇਹ ਵੀ ਮੁਰਦਾ ਧਰਮ ਹੁੰਦਾ ਅਤੇ ਇਸ ਅਵਸਥਾ ਵਿੱਚ ਨਬੂਵੱਤ ਦੇ ਮਸਲੇ ਦਾ ਵਿਸ਼ਵਾਸ ਵੀ ਕੇਵਲ ਇਕ ਕਹਾਣੀ ਹੁੰਦਾ ਜਿਸਦਾ ਪਹਿਲੀਆਂ ਸ਼ਤਾਬਦੀਆਂ ਵੱਲ ਹਵਾਲਾ ਦਿੱਤਾ ਜਾਂਦਾ ਹੈ । ਪਰ ਰੱਬ ਨੇ ਅਜਿਹਾ ਨਹੀਂ ਚਾਹਿਆ ਕਿਉਂਕਿ ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਇਸਲਾਮ ਦੇ ਜੀਉਂਦੇ ਹੋਣ ਦਾ ਸਬੂਤ ਅਤੇ ਨਬੂਵੱਤ ਦੀ ਯਕੀਨੀ ਹਕੀਕਤ ਜੋ ਹਮੇਸ਼ਾ ਹਰ ਇਕ ਯੁਗ ਵਿੱਚ ਵਹੀ ਦੇ ਇਨਕਾਰੀਆਂ ਨੂੰ ਚੁੱਪ ਕਰਾ ਸਕੇ ਉਸੇ ਅਵਸਥਾ ਵਿੱਚ ਕਾਇਮ ਰਹਿ ਸਕਦੀ ਹੈ ਕਿ ਵਹੀ ਦਾ ਸਿਲਸਿਲਾ ਮੁਹੱਦੱਸੀਯੱਤ ਦੇ ਰੂਪ ਵਿੱਚ ਹਮੇਸ਼ਾ ਲਈ ਜਾਰੀ ਰਹੇ । ਸੋ, ਉਸਨੇ ਅਜਿਹਾ ਹੀ ਕੀਤਾ । ਮੁਹੱਦਿਸ ਉਹ ਲੋਕ ਹਨ ਜੋ ਇਲਾਹੀ ਕਲਾਮ ਨਾਲ ਨਿਵਾਜੇ ਜਾਂਦੇ ਹਨ (ਅਰਥਾਤ ਰੱਬ ਜਿੰਨਾ ਨਾਲ ਗੱਲਾਂ ਕਰਦਾ ਹੈ) ਅਤੇ ਉਹਨਾਂ ਦੇ ਵਜੂਦ ਦੇ ਗੁਣ ਅੰਬਿਆ ਦੇ ਵਜੂਦ ਦੇ ਗੁਣਾਂ ਨਾਲ ਸੁਮੇਲ ਰੱਖਦੇ ਹਨ ਅਤੇ ਉਹ ਅਦਭੁਤ ਵਿਸ਼ੇਸ਼ਤਾਵਾਂ ਨਬੂਵੱਤ ਲਈ ਬਾਕੀ ਰਹਿਣ ਵਾਲੇ ਨਿਸ਼ਾਨਾਂ ਦੇ ਰੂਪ ਵਿੱਚ ਹੁੰਦੇ ਹਨ ਤਾਂ ਜੋ ਇਹ ਵਹੀ ਦੇ ਨਾਜ਼ਲ ਹੋਣ ਦਾ ਸੂਖਮ ਮਸਲਾ

ਕਿਸੇ ਸਮੇਂ ਵਿੱਚ ਬੇਸਥੂਤ ਹੋਕੇ ਕੇਵਲ ਕਿਸੇ ਕਹਾਣੀ ਵਾਂਗ ਨ ਰਹਿ ਜਾਏ । ਅਤੇ ਇਹ ਵਿਚਾਰ ਉਕੱਤਾ ਹੀ ਠੀਕ ਨਹੀਂ ਕਿ ਅੰਬਿਆ ਅਲੈਹਿ ਸਲਾਮ ਦੁਨੀਆ ਵਿੱਚੋਂ ਵਾਰਸ ਤੋਂ ਬਿਨਾ ਹੀ ਲੰਘ ਗਏ । ਹੁਣ ਉਹਨਾਂ ਬਾਰੇ ਕੋਈ ਗਾਏ ਪ੍ਰਗਟ ਕਰਨਾ ਸਿਵਾਏ ਕਹਾਣੀ ਪਾਉਣ ਦੇ ਹੋਰ ਕੋਈ ਮਹਤਾ ਨਹੀਂ ਰੱਖਦਾ, ਸੱਗੋਂ ਹਰ ਸਦੀ ਵਿੱਚ ਲੋੜ ਸਮੇਂ ਉਹਨਾਂ ਦੇ ਵਾਰਸ ਪੈਦਾ ਹੁੰਦੇ ਰਹੇ ਹਨ । ਇਸ ਸਦੀ ਵਿੱਚ ਇਹ ਨਿਮਾਣਾ ਹੈ । ਰੱਬ ਨੇ ਮੈਨੂੰ ਇਸ ਯੁਗ ਦੇ ਸੁਧਾਰ ਲਈ ਭੇਜਿਆ ਹੈ ਤਾਂ ਜੋ ਉਹ ਗਲਤੀਆਂ ਜੋ ਰੱਬ ਦੀ ਵਿਸ਼ੇਸ਼ ਕਿਰਪਾ ਤੋਂ ਬਿਨਾ ਦੂਰ ਨਹੀਂ ਹੋ ਸਕਦੀਆਂ ਸਨ ਉਹ ਮੁਸਲਮਾਨਾਂ ਦੀ ਵਿਚਾਰਪਾਰਾ ਵਿੱਚੋਂ ਕੱਢੀਆਂ ਜਾਣ ਅਤੇ ਇਨਕਾਰ ਕਰਨ ਵਾਲਿਆਂ ਨੂੰ ਸੱਚੇ ਅਤੇ ਜੀਉਂਦੇ ਰੱਬ ਦਾ ਸਥੂਤ ਦਿੱਤਾ ਜਾਵੇ ਅਤੇ ਇਸਲਾਮ ਦੀ ਵੱਡਿਆਈ ਤੇ ਹਕੀਕਤ ਅਨੇਕਾਂ ਨਿਸ਼ਾਨਾਂ ਨਾਲ ਪ੍ਰਮਾਣਿਤ ਕੀਤੀ ਜਾਵੇ । ਇਸ ਲਈ ਇਹੋ ਹੋ ਰਿਹਾ ਹੈ । ਕੁਰਆਨ ਕਰੀਮ ਦੇ ਗਿਆਨ ਪ੍ਰਕਟ ਹੋ ਰਹੇ ਹਨ । ਇਲਾਹੀ ਕਲਾਮ ਦੇ ਸੂਖਮ ਅਤੇ ਤੁੰਘੇ ਭੇਦ ਖੁੱਲ ਰਹੇ ਹਨ ਅਕਾਸ਼ੀ ਚਮਤਕਾਰ ਅਤੇ ਅਦਭੁਤ ਨਜ਼ਾਰੇ ਪ੍ਰਕਟ ਹੋ ਰਹੇ ਹਨ, ਇਸਲਾਮ ਦੀਆਂ ਖੂਬੀਆਂ, ਨੂਰਾਂ ਅਤੇ ਬਰਕਤਾਂ ਦਾ ਨਵੇਂ ਸਿਰਿਓ ਰੱਬ ਜਲਵਾ ਦਿਖਾ ਰਿਹਾ ਹੈ। ਜਿਸ ਦੀਆਂ ਅੱਖਾਂ ਦੇਖਣ ਵਾਲੀਆਂ ਹਨ ਅਤੇ ਜਿਸ ਵਿੱਚ ਸਰੋਂ ਜੋਸ਼ ਹੈ ਉਹ ਮੰਗੇ, ਅਤੇ ਜਿਸ ਵਿੱਚ ਇਕ ਕਿਲਕਾ ਵੀ ਰੱਬ ਅਤੇ ਉਸਦੇ ਰਸੂਲ ਨਾਲ ਮੁਹਬਤ ਹੈ ਉਹ ਪ੍ਰੀਖਿਆ ਲਏ ਅਤੇ ਰੱਬ ਦੀ ਇਸ ਪਿਆਰੀ ਜਮਾਤ ਵਿੱਚ ਦਾਖਲ ਹੋ ਜਾਏ । ਜਿਸ ਦੀ ਬੁਨਿਆਦੀ ਇੱਟ ਉਸਨੇ ਆਪਣੇ ਪਾਕ ਹੱਥਾਂ ਨਾਲ ਰੱਖੀ ਹੈ । ਹੁਣ ਇਹ ਆਖਣਾ ਕਿ ਅਲੱਹ ਦੀ ਵਰੀ ਦਾ ਮਾਰਗ ਬੰਦ ਹੈ, ਨਿਸ਼ਾਨ (ਚਮਤਕਾਰ) ਪ੍ਰਕਟ ਨਹੀਂ ਹੋ ਸਕਦੇ ਅਤੇ ਦੁਆਵਾਂ ਕੁਬੂਲ ਨਹੀਂ ਹੁੰਦੀਆਂ । ਇਹ ਹਲਾਕਤ ਦਾ ਮਾਰਗ ਹੈ, ਸਲਾਮਤੀ ਦਾ ਨਹੀਂ । ਰੱਬ ਦੀ ਕਿਰਪਾਲਤਾ ਨੂੰ ਰੱਦ ਨ ਕਰੋ, ਉਠੋ ਅਜ਼ਮਾਓ ਅਤੇ ਪਰਖੋ । ਫਿਰ ਦੇਖੋ ਕਿ ਜੇਕਰ ਮਮੂਲੀ ਸੂਝ ਬੂਝ ਵਾਲਾ ਹੈ ਜਾਂ ਮਮੂਲੀ ਅਕਲ ਵਾਲਾ ਜਾਂ ਮਮੂਲੀ ਗੱਲਾਂ ਕਰਨ

ਵਾਲਾ ਮਨੁਖ ਹੈ ਤਾਂ ਕੁਬੂਲ ਨ ਕਰੋ, ਪਰ ਜੇਕਰ ਤੁਸੀਂ ਕੁਦਰਤ ਦਾ ਕਿਸ਼ਮਾਨ
ਦੇਖੋ ਅਤੇ ਉਸੇ ਦੇ ਹੱਥ ਦੀ ਚਮਕ ਦੇਖੋ ਜੋ ਸੱਚ ਬੋਲਣ ਵਾਲਿਆਂ ਦੇ ਹੱਕ
ਵਿੱਚ ਅਤੇ ਇਲਾਹੀ ਕਲਾਮ ਪਾਉਣ ਵਾਲਿਆਂ ਦੇ ਹੱਕ ਵਿੱਚ ਪ੍ਰਗਟ ਹੁੰਦਾ
ਰਿਹਾ ਹੈ ਤਾਂ ਉਸ ਨੂੰ ਕੁਬੂਲ ਕਰ ਲਓ ਅਤੇ ਯਕੀਨ ਜਾਣੋ ਕਿ ਰੱਬ ਦਾ
ਆਪਣੇ ਬੰਦਿਆਂ ਉਪੱਤ ਇਹ ਬਹੁਤ ਵੱਡਾ ਇਹਸਾਨ ਹੈ ਕਿ ਉਹ ਇਸਲਾਮ
ਨੂੰ ਮੁਰਦਾ ਧਰਮ ਨਹੀਂ ਰੱਖਣਾ ਚਾਹੁੰਦਾ ਸਗੋਂ ਹਮੇਸ਼ਾ ਮਾਅਰਫਤ, ਵਿਸ਼ਵਾਸ
ਅਤੇ ਮੁਖਾਲਫ਼ਾਂ ਦੇ ਆਰੋਪਾਂ ਦੇ ਤਰੀਕਿਆਂ ਨੂੰ ਖੁੱਲਾ ਰੱਖਣਾ ਚਾਹੁੰਦਾ ਹੈ ।
ਭਲਾ, ਤੁਸੀਂ ਆਪ ਸੌਚੋ ਕਿ ਜੇਕਰ ਕੋਈ ਵਹੀਏ ਨਭੁਵੱਤ ਦਾ ਇਨਕਾਰੀ ਹੋਵੇ
ਅਤੇ ਇਹ ਆਖੇ ਕਿ ਤੁਹਾਡਾ ਅਜਿਹਾ ਵਿਚਾਰ ਨਿਰਾ ਵਹਿਮ ਭਰਮ ਹੈ ਤਾਂ
ਉਸਦਾ ਮੂੰਹ ਬੰਦ ਕਰਨ ਲਈ, ਸਿਵਾਏ ਨਮੂਨਾ ਦਿਖਾਉਣ ਦੇ ਹੋਰ ਕਿਹੜੀ
ਦਲੀਲ ਹੋ ਸਕਦੀ ਹੈ । ਕੀ ਇਹ ਸ਼ੁਭ ਸੂਰਨਾ ਹੈ ਜਾਂ ਅਸ਼ੁਭ ਕਿ ਅਕਾਸ਼ੀ
ਬਰਕਤਾਂ ਕੇਵਲ ਕੁਝ ਸਾਲ ਇਸਲਾਮ ਵਿੱਚ ਰਹੀਆਂ ਅਤੇ ਫਿਰ ਉਹ ਖੁਸ਼ਕ
ਤੇ ਮੁਰਦਾ ਧਰਮ ਬਣ ਗਿਆ ਅਤੇ ਕੀ ਇਕ ਸੌਚੇ ਧਰਮ ਦੀਆਂ ਇਹੋ
ਨਿਸ਼ਾਨੀਆਂ ਹੋਣੀਆਂ ਚਾਹੀਦੀਆਂ ਹਨ !!

ਸਾਰ ਇਹ ਕਿ ਉਚਿਤ ਵਿਆਖਿਆ ਲਈ ਇਹ ਕੁਝ ਮੇਯਾਰ
(ਕਸੋਟੀਆਂ) ਹਨ । ਇਸ ਵਿੱਚ ਕੋਈ ਸ਼ਕ ਨਹੀਂ ਕਿ ਸਯੱਦ ਸਾਹਬ ਦੀ
ਵਿਆਖਿਆ ਇਹਨਾਂ ਉਪਰੋਕਤ ਵਰਨਣ ਸੱਤੇ ਮੇਯਾਰਾਂ (ਕਸੋਟੀਆਂ) ਉੱਤੇ
ਖਰੀ ਨਹੀਂ ਉਤਰਦੀ ਸਗੋਂ ਅਨੇਕਾਂ ਥਾਵਾਂ'ਤੇ ਵੰਚਿਤ ਤੇ ਅਭਾਰੀ ਹੈ ਅਤੇ
ਇਸ ਸਮੇਂ ਇਸ'ਤੇ ਇਤਰਾਜ਼ ਕਰਨਾ ਸਾਡਾ ਮੰਤਵ ਨਹੀਂ । ਸਯੱਦ ਸਾਹਬ
ਨੂੰ ਕੁਦਰਤ ਦੇ ਕਨੂਨਾਂ ਉਪੱਤ ਬਹੁਤ ਮਾਣ ਸੀ ਪਰ ਆਪਣੀ ਵਿਆਖਿਆ
ਵਿੱਚ ਕੁਦਰਤ ਦੇ ਕਨੂਨਾਂ ਦੀ ਪਾਲਨਾ ਵੀ ਛੱਡ ਗਏ । ਉਦਾਹਰਣ ਵੱਜੋਂ,
ਉਹਨਾਂ ਦਾ ਇਹ ਵਿਸ਼ਵਾਸ ਕਿ ਨਭੁਵੱਤ ਦੀ ਵਹੀ (ਅਕਾਸ਼ਬਾਣੀ) ਸਿਵਾਏ
ਆਪਣੀ ਫਿਤਰਤੀ (ਸੁਭਾਵਕ) ਮਲਕਹ (ਯੋਗਤਾ) ਦੇ ਹੋਰ ਕੁਝ ਨਹੀਂ ।
ਉਸ ਵਿੱਚ ਅਤੇ ਰੱਬ ਵਿੱਚ ਫਰਿਸ਼ਤਿਆਂ ਦਾ ਕੋਈ ਦਖਲ ਨਹੀਂ, ਕਿੰਨਾ ਹੀ

ਰੱਬ ਦੇ ਕੁਦਰਤੀ ਕਨੂਨਾ ਦੇ ਵਿਪਰੀਤ ਹੈ। ਅਸੀਂ ਸਪਸ਼ਟ ਦੇਖਦੇ ਹਾਂ ਕਿ ਆਪਣੀ ਸ਼ਰੀਰਕ ਸ਼ਕਤੀਆਂ ਦੀ ਪੂਰਤੀ ਲਈ ਅਕਾਸ਼ੀ ਵਸੀਲਿਆਂ ਦੇ ਮੁਖਾਜ਼ ਹਾਂ। ਸਾਡੇ ਇਸ ਸ਼ਰੀਰ ਦੀ ਸ਼ਰੀਰਕ ਬਣਤਰ ਦੀ ਸਥਾਪਨਾ ਅਤੇ ਲੋੜੀਂਦੇ ਉਦੇਸ਼ ਤੱਕ ਪਹੁੰਚਾਉਣ ਲਈ ਰੱਬ ਨੇ ਸੂਰਜ, ਚੰਦਰਮਾ, ਤਾਰਿਆਂ ਅਤੇ ਤੱਤਾਂ ਨੂੰ ਸਾਡੇ ਲਈ ਕੰਮ ਉਪੱਤ ਲਾਇਆ ਹੋਇਆ ਹੈ ਅਤੇ ਅਨੇਕਾਂ ਸਾਧਨਾਂ ਤੇ ਕੜੀਆਂ ਵਿੱਚੋਂ ਲੰਘ ਕੇ ਇਸ ਸਾਰੇ ਸਬਬਾਂ ਦੇ ਅਧਾਰਭੂਤ (ਰੱਬ) ਦੀਆਂ ਭਲਾਈਆਂ ਦਾ ਲਾਭ ਸਾਨੂੰ ਪਹੁੰਚਦਾ ਹੈ ਅਤੇ ਬਿਨਾ ਵਸੀਲੇ ਦੇ ਕਦੇ ਵੀ ਨਹੀਂ ਪਹੁੰਚਦਾ। ਉਧਾਰਣ ਲਈ ਬੇਸ਼ਕ ਸਾਡੀਆਂ ਅੱਖਾਂ ਨੂੰ ਨੂਰ ਤਾਂ ਰੱਬ ਵੱਲੋਂ ਹੀ ਮਿਲਦਾ ਹੈ ਕਿਉਂਕਿ ਉਹੋ ਤਾਂ ਸਬਬਾਂ ਹੈ ਪਰ ਉਹ ਸੂਰਜ ਰਾਹੀਂ ਸਾਡੀਆਂ ਅੱਖਾਂ ਤੱਕ ਪਹੁੰਚਦਾ ਹੈ। ਅਸੀਂ ਸੰਸਾਰਕ ਪ੍ਰਬੰਧ ਵਿੱਚ ਇਕ ਚੀਜ਼ ਵੀ ਅਜਿਹੀ ਨਹੀਂ ਦੇਖਦੇ ਜਿਸਨੂੰ ਰੱਬ ਨੇ ਬਿਨਾ ਕਿਸੇ ਸਾਧਨ ਦੇ ਆਪ ਹੀ ਆਪਣਾ ਮੁਬਾਰਕ ਹੱਥ ਲੰਮਾ ਕਰਕੇ ਸਾਨੂੰ ਦੇ ਦੇਵੇ ਸਗੋਂ ਹਰ ਇਕ ਚੀਜ਼ ਵਸੀਲੇ ਰਾਹੀਂ ਹੀ ਮਿਲਦੀ ਹੈ ਫਿਰ ਅਸੀਂ ਇਹ ਵੀ ਦੇਖਦੇ ਹਾਂ ਕਿ ਸਾਡੇ ਜਾਹਿਰੀ ਅੰਗਾਂ ਦੀ ਬਣਤਰ ਪੂਰਣ ਨਹੀਂ ਹੈ ਅਰਥਾਤ ਅਜਿਹਾ ਨਹੀਂ ਹੈ ਕਿ ਉਧਾਰਣ ਲਈ ਸਥਾਈ ਤੌਰ 'ਤੇ ਰੋਸ਼ਨ ਹੋਣ ਅਤੇ ਆਪਦੀ ਘੜੀ ਹੋਈ ਫਿਤਰਤੀ ਵਹੀ (ਸੁਭਾਵਕ ਯੋਗਤਾ) ਵਾਂਗ ਉਹਨਾਂ ਵਿੱਚ ਅਜਿਹੀ ਯੋਗਤਾ ਮਜ਼ੂਦ ਹੈ ਜੋ ਸੂਰਜ ਦੇ ਵਸੀਲੇ ਤੋਂ ਸਾਨੂੰ ਮੁਕਤ ਕਰ ਦੇਵੇ, ਫਿਰ ਇਸ ਨਿਜ਼ਾਮ ਦੇ ਖ਼ਿਲਾਫ਼ ਆਪ ਦੀਆਂ ਬੇਤੁੱਕੀਆਂ ਗੱਲਾਂ ਕਿਵੇਂ ਠੀਕ ਹੋ ਸਕਣ, ਸਿਵਾਏ ਇਸਦੇ ਕਿ ਨਿਜੀ ਤਜਰਬਿਆਂ ਦੀ ਗਵਾਹੀ ਜੱਦ ਸਾਰੀਆਂ ਗਵਾਹੀਆਂ ਤੋਂ ਵੱਧ ਕੇ ਹੈ ਆਪ ਦੀ ਇਸ ਰਾਏ ਦੀ ਕੱਠੇਰ ਨਿੰਦਿਆ ਕਰਦੀ ਹੈ ਕਿਉਂਕਿ ਇਹ ਨਿਮਾਣਾ ਲਗਭਗ ਗਿਆਰ੍ਹਾਂ ਵਰ੍ਹਿਆਂ ਤੋਂ ਇਲਾਹੀ ਕਲਾਮ ਤੋਂ ਨਿਵਾਜਿਆ ਗਿਆ ਹੈ ਅਤੇ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਕਿ ਵਰੀਏ ਇਲਾਹੀ ਹਕੀਕਤ ਵਿੱਚ ਅਕਾਸ਼ ਤੋਂ ਹੀ ਉਤਰਦੀ ਹੈ। ਜੇਕਰ ਵਹੀ ਦੀ ਉਦਾਹਰਣ ਸੰਸਾਰਕ ਚੀਜ਼ਾਂ ਵਿੱਚੋਂ ਕਿਸੇ ਨਾਲ ਦਿੱਤੀ ਜਾਵੇ ਤਾਂ ਸ਼ਾਇਦ

ਕਿਸੇ ਹੱਦ ਤੱਕ ਟੈਲੀਗ੍ਰਾਫ਼ ਨਾਲ ਦਿੱਤੀ ਜਾ ਸਕਦੀ ਹੈ ਜੋ ਆਪਣੇ ਹਰ ਇਕ ਪਰਿਵਰਤਨ ਦੀ ਆਪ ਨੂੰ ਖਬਰ ਦਿੰਦੀ ਹੈ। ਮੈਂ ਦੇਖਿਆ ਹੈ ਕਿ ਇਸ ਵਹੀਏ ਇਲਾਹੀ ਸਮੇਂ ਜੋ ਰੱਬ ਦੀ ਵਹੀ ਦੇ ਰੂਪ ਵਿੱਚ ਮੇਰੇ ਉਪਰ ਨਾਜ਼ਲ ਹੁੰਦੀ ਹੈ ਇਕ ਖਾਰਜੀ ਤੇ ਪ੍ਰਭਾਵ ਸ਼ਾਲੀ ਕਬਜ਼ੇ ਦਾ ਅਨੁਭਵ ਹੁੰਦਾ ਹੈ ਅਤੇ ਕਈ ਵਾਰ ਇਹ ਕਬਜ਼ਾ ਐਨਾ ਪ੍ਰਭਾਵੀ ਹੁੰਦਾ ਹੈ ਕਿ ਮੈਂਨੂੰ ਆਪਣੇ ਨੂਰਾਂ ਵਿੱਚ ਇਸ ਪ੍ਰਕਾਰ ਦਬੋਚ ਲੈਂਦਾ ਹੈ ਕਿ ਮੈਂ ਦੇਖਦਾ ਹਾਂ ਕਿ ਮੈਂ ਉਸ ਵੱਲ ਅਜਿਹਾ ਖਿੱਚਿਆ ਗਿਆ ਹਾਂ ਕਿ ਮੇਰੀ ਕੋਈ ਤਾਕਤ ਉਸਦਾ ਮੁਕਾਬਲਾ ਨਹੀਂ ਕਰ ਸਕਦੀ। ਇਸ ਕਬਜ਼ੇ ਵਿੱਚ ਮੈਂ ਖੁਲ੍ਹਾ ਅਤੇ ਰੈਸ਼ਨ ਕਲਾਮ ਸੁਣਦਾ ਹਾਂ ਕਈ ਵਾਰ ਡਰਿਸ਼ਤਿਆਂ ਨੂੰ ਦੇਖਦਾ ਹਾਂ।⁵ ਅਤੇ ਸੱਚਾਈ ਵਿੱਚ ਜੋ ਪ੍ਰਭਾਵ ਤੇ ਖੋੜ ਹੁੰਦਾ ਹੈ, ਅਨੁਭਵ ਕਰਦਾ ਹਾਂ। ਕਲਾਮ ਕਈ ਵਾਰ ਗੈਬ ਦੀਆਂ ਗੱਲਾਂ ਉਪਰ ਅਧਾਰਤ ਹੁੰਦਾ ਹੈ ਅਤੇ ਅਜਿਹਾ ਕਬਜ਼ਾ ਤੇ ਖਾਰਜੀ ਪ੍ਰਭਾਵ ਹੁੰਦਾ ਹੈ ਕਿ ਰੱਬ ਦੀ ਹੱਦ ਦਾ ਸਬੂਤ ਮਿਲਦਾ ਹੈ। ਹੁਣ ਉਸਦਾ ਇਨਕਾਰ ਕਰਨਾ ਇਕ ਸਪਸ਼ਟ ਸੱਚਾਈ ਦਾ ਖੂਨ ਕਰਨਾ ਹੈ।

ਉਚਿਤ ਹੋਵੇਗਾ ਕਿ ਸਯੱਦ ਸਾਹਬ ਮੌਤ ਤੋਂ ਪਹਿਲਾਂ ਇਸ ਸੱਚਾਈ ਨੂੰ ਅੱਜ ਮੰਨ ਲੈਣ ਅਤੇ ਅਕਾਸ਼ੀ ਵਹੀ ਦੀ ਤੋਹੀਨ (ਨਿਰਾਦਰਤਾ) ਨ ਕਰਨ।

ਹੈਰਾਨੀ ਹੈ ਕਿ ਉਹ ਕੇਵਲ ਪ੍ਰਤੱਖ (ਜਾਹਿਰੀ) ਵਿਵਸਥਾ ਨੂੰ ਦੇਖਦੇ ਹਨ ਅਤੇ ਫਿਰ ਆਂਤਰਕ ਵਿਵਸਥਾ ਦਾ ਅਨੁਮਾਨ ਨਹੀਂ ਲਾਉਂਦੇ ਕਿ ਉਹ ਰੱਬ ਜਿਸ ਨੇ ਸਾਡੇ ਸ਼ਰੀਰ ਦੀ ਵਿਵਸਥਾ ਨੂੰ ਇਸ ਪ੍ਰਕਾਰ ਬਣਾਇਆ ਹੈ ਕਿ ਅਕਾਸ਼ ਤੋਂ ਪ੍ਰਤੱਖ ਪ੍ਰਕਾਸ਼ ਸਾਡੇ ਲਈ ਉਤਰਦਾ ਹੈ, ਜੋ ਅਕਾਸ਼ੀ ਸਾਧਨਾਂ ਰਾਹੀਂ ਵਾਸਤਵਕ ਪ੍ਰਭਾਵ ਸਾਡੇ ਸ਼ਰੀਰਕ ਅੰਗਾਂ ਉਪਰ ਛੱਡਦਾ ਹੈ। ਬਿਨਾਂ ਕਿਸੇ ਸਬਬ ਦੇ ਕੋਈ ਲਾਭ ਪਹੁੰਚਾਉਣਾ ਉਸਦੀ ਆਦਤ ਹੀ ਨਹੀਂ ਤਾਂ ਫਿਰ

⁵ ਨੋਟ: ਕੇਵਲ ਇੰਨ੍ਹਾਂ ਹੀ ਨਹੀਂ ਕਿ ਕਈ ਵਾਰ ਡਰਿਸ਼ਤੇ ਦਿਖਾਈ ਦਿੰਦੇ ਹਨ, ਸੱਗੋਂ ਕਈ ਵਾਰ ਕਲਾਮ ਵਿੱਚ ਆਪਣੇ ਆਪ ਨੂੰ ਸਾਧਨ ਵੀ ਪ੍ਰਗਟ ਕਰ ਦਿੰਦੇ ਹਨ।

ਕਿਵੇਂ ਉਹ ਰੱਬ ਸਾਨੂੰ ਇਸ ਰੂਹਾਨੀ ਸਿਲਸਿਲੇ ਵਿੱਚਿੰ ਇਹਨਾ ਸਾਧਨਾ'ਂਚੋਂ
ਸਾਨੂੰ ਵੱਖਰਿਆਂ ਕਰ ਦੇਵੇ । ਕੀ ਸ਼ਰੀਰਕ ਤੌਰ'ਤੇ ਅਸੀਂ ਇਹਨਾ ਸਾਧਨਾ ਤੋਂ
ਵੱਖਰੇ ਹਾਂ ਜਾਂ ਵਾਸਤਵ ਵਿੱਚ ਇਸ ਸਿਲਈਸਲੇ ਦੇ ਸਾਧਨਾ ਵਿੱਚ ਬੱਝੇ ਹੋਏ
ਹਾਂ ਜੋ ਸਬਬਾਂ ਦੇ ਸਬਬਾਅ ਰੱਬ ਤੋਂ ਅਰੰਭ ਹੋਕੇ ਸਾਡੇ ਕੋਲ ਪਹੁੰਚਦਾ
ਹੈ । ਇਸ ਬਹਿਸ ਉਪਰੋਕਤ ਕਰਨ ਲਈ ਸਾਡੀ ਕਿਤਾਬ 'ਤੋਜ਼ੀਹ ਮਰਾਮ'
ਅਤੇ 'ਆਈਨਾਏ ਕਮਾਲਾਤੇ ਇਸਲਾਮ' ਦੇਖਣੀ ਚਾਹੀਦੀ ਹੈ । ਵਿਸ਼ੇਸ਼
ਕਰਕੇ ਝਰਿਸ਼ਤਿਆਂ ਦੀ ਲੋੜ ਬਾਰੇ ਜਿਨ੍ਹਿਂ ਵਿਸਥਾਰ ਨਾਲ ਕਿਤਾਬ
'ਆਈਨਾਏ ਕਮਾਲਾਤੇ ਇਸਲਾਮ' ਵਿੱਚ ਬਹਿਸ ਕੀਤੀ ਗਈ ਹੈ ਇਸ ਦੀ
ਉਦਾਹਰਣ ਕਿਸੇ ਹੋਰ ਕਿਤਾਬ ਵਿੱਚ ਨਹੀਂ ਮਿਲੇਗੀ । ਸਯੱਦ ਸਾਹਬ ਦੀ
ਰੱਬ ਦੀ ਪਛਾਣ ਦਾ ਅਨੁਮਾਨ ਲਾਉਣ ਲਈ ਉਹਨਾ ਦੇ ਇਹ ਕਥਨ ਬਹੁਤ
ਹਨ ਕਿ ਉਹ ਮਖਲੂਕ ਨੂੰ ਮੁਕਦੰਰੇ ਹਕੀਕੀ ਅਰਥਾਤ ਰੱਬ ਦੇ ਕਬਜ਼ੇ ਅਤੇ
ਉਸਦੀ ਹਕੂਮਤ 'ਚੋਂ ਵੱਖਰਿਆਂ ਕਰੀ ਬੈਠੇ ਹਨ, ਨਹੀਂ ਜਾਣਦੇ ਕਿ ਖੁਦਾ
ਤਆਲਾ ਦੀ ਖੁਦਾਈ ਉਸਦੇ ਸਰਬ ਸ਼ਕਤੀਮਾਨ ਹੋਣ ਨਾਲ ਸੰਬੰਧਤ ਹੈ ਅਤੇ
ਕੁਦਰਤ ਉਸੇ ਦਾ ਨਾਂ ਹੈ ਕਿ ਉਸਦਾ ਅਧਿਕਾਰ ਉਸਦੀ ਮਖਲੂਕ ਉਪਰੋਕਤ
ਸਮੇਂ ਅਸੀਨਤ ਹੋਣ । ਬੇਸ਼ਕ ਇਹ ਸੱਚ ਹੈ ਕਿ ਜੇਕਰ ਉਸੇ ਨੇ ਇਸ ਸਾਰੀ
ਮਖਲੂਕਾਤ ਨੂੰ ਪੈਦਾ ਕੀਤਾ ਹੈ ਤਾਂ ਉਸਨੇ ਆਪਣੇ ਅਸੀਨਿਤ ਵਜੂਦ ਵਾਂਗ
ਅਸੀਨਿਤ ਅਧਿਕਾਰਾਂ ਦੀ ਵੀ ਥਾਂ ਰੱਖ ਲਈ ਹੋਵੇਗੀ ਤਾਂ ਜੋ ਕਿਸੇ ਸਮੇਂ ਵੀ
ਉਸਦੀ ਖੁਦਾਈ ਬੇਕਾਰ ਨ ਹੋਵੇ ।⁶

⁶ ਹਾਸ਼ਮੀਆ : ਜੇਕਰ ਇਹ ਇਤਰਾਜ਼ ਕੀਤਾ ਜਾਵੇ ਕਿ ਇਸ ਗੱਲ ਦੇ ਮਨੁਣ ਨਾਲ
ਰੱਬ ਦੀ ਅਪਰਮ ਅਪਾਰ ਹਿਕਮਤ (ਦਾਨਾਈ) ਅਤਿਅੰਤ ਪਰਿਵਰਤਨ ਕਰਨ ਉਪਰੋਕਤ
ਕਾਦਰ ਹੈ ਤਾਂ ਵਸਤੂ ਜਗਤ ਦੀ ਵਾਸਤਵਿਕਤਾ ਉਪਰੋਂ ਈਮਾਨ ਉਠ ਜਾਂਦਾ ਹੈ ।
ਉਦਾਹਰਣ ਵੱਜੋਂ ਜੇਕਰ ਰੱਬ ਇਸ ਗੱਲ ਉਪਰੋਕਤ ਕਾਦਰ ਸਮਝਿਆ ਜਾਏ ਕਿ ਪਾਣੀ ਦੇ
ਰੂਪ ਤੇ ਗੁਣ ਨੂੰ ਖਤਮ ਕਰਕੇ ਹਵਾ ਦੇ ਰੂਪ ਤੇ ਗੁਣ ਨੂੰ ਉਸ ਦੀ ਥਾਂ ਰੱਖ ਦੇਵੇ ਜਾਂ ਹਵਾ

ਦੇ ਰੂਪ ਤੇ ਗੁਣ ਨੂੰ ਖਤਮ ਕਰਕੇ ਅੱਗ ਦੇ ਰੂਪ ਤੇ ਗੁਣ ਉਸ ਵਿੱਚ ਭਰ ਦੇਵੇ ਜਾਂ ਅੱਗ ਦੇ ਰੂਪ ਤੇ ਗੁਣ ਨੂੰ ਖਤਮ ਕਰਕੇ ਉਹਨਾਂ ਗੁਪਤ ਸਬਬਾਂ ਰਾਹੀਂ ਜੋ ਉਸਦੇ ਗਿਆਨ ਵਿੱਚ ਹਨ ਪਾਣੀ ਦੇ ਰੂਪ ਤੇ ਗੁਣ ਵਿੱਚ ਲੈ ਆਵੇ ਜਾਂ ਮਿੱਟੀ ਨੂੰ ਧਰਤੀ ਦੇ ਕਿਸੇ ਤਲ ਵਿੱਚ ਸੂਖਮ ਪ੍ਰਭਾਵ ਰਾਹੀਂ ਸੋਨਾ ਬਣਾ ਦੇਵੇ ਜਾਂ ਸੋਨੇ ਨੂੰ ਮਿੱਟੀ ਬਣਾ ਦੇਵੇ ਤਾਂ ਇਸ ਤੋਂ ਈਮਾਨ ਉਠ ਜਾਏਗਾ ਅਤੇ ਗਿਆਨ ਤੇ ਕਲਾ ਕੋਸ਼ਲ ਨਸ਼ਟ ਹੋ ਜਾਣਗੇ। ਇਸ ਪ੍ਰਕਾਰ ਇਸ ਪ੍ਰਸ਼ਨ ਦਾ ਉਤੱਤ ਇਹ ਹੈ ਕਿ ਇਹ ਵਿਚਾਰ ਉਕੋ ਹੀ ਗਲਤ ਹੈ ਕਿਉਂਕਿ ਅਸੀਂ ਦੇਖਦੇ ਹਾਂ ਕਿ ਰੱਬ ਆਪਣੇ ਗੁਪਤ ਗਿਆਨ ਦੇ ਪ੍ਰਭਾਵ ਰਾਹੀਂ ਪ੍ਰਾਣੀਆਂ ਨੂੰ ਸੈਂਕਵਿਆਂ ਪ੍ਰਕਾਰ ਦੇ ਪਰਿਵਰਤਨਾਂ ਵਿੱਚ ਪਾਉਂਦਾ ਰਹਿੰਦਾ ਹੈ। ਇਕ ਧਰਤੀ ਨੂੰ ਹੀ ਦੇਖ ਲਈ ਕਿ ਉਹ ਭਿੰਨ ਭਿੰਨ ਪ੍ਰਕਾਰ ਦੇ ਪਰਿਵਰਤਨਾਂ ਰਾਹੀਂ ਕੀ ਕੁਝ ਬਣਦੀ ਰਹਿੰਦੀ ਹੈ। ਉਸੇ ਤੋਂ ਸਮੁੱਲੜਾਰ (ਸੰਖਿਆ) ਅਤੇ ਉਸੇ ਤੋਂ ਜ਼ਹਿਰ ਦਾ ਤੋੜ (ਜ਼ਹਿਰ ਮੋਹਰਾ), ਉਸੇ ਤੋਂ ਸੋਨਾ, ਉਸੇ ਤੋਂ ਚਾਂਦੀ ਅਤੇ ਉਸੇ ਤੋਂ ਭਿੰਨ ਭਿੰਨ ਪ੍ਰਕਾਰ ਦੇ ਹੀਰੇ ਜਵਾਹਿਰਾਤ ਅਤੇ ਅਜਿਹਾ ਹੀ ਜਲਵਾਸ਼ਪ, ਭਾਪ ਅਤੇ ਧੁੰਪਾਂ ਦਾ ਉਪੱਤ ਉਠਕੇ ਕੀ ਕੀ ਚੀਜ਼ਾਂ ਹਨ ਜੋ ਅਕਾਸ਼ ਵਿੱਚ ਪੈਦਾ ਹੋ ਜਾਂਦੀਆਂ ਹਨ। ਇਹਨਾਂ ਹੀ ਧੁੰਪਾਂ ਤੇ ਬੱਦਲਾਂ ਵਿੱਚ ਬਰੜ ਡਿਗਦੀ ਹੈ, ਉਲੇ ਤੇ ਗੜ੍ਹੇ ਪੈਂਦੇ ਹਨ, ਵਰਖਾ ਹੁੰਦੀ ਹੈ ਅਤੇ ਬਿਜਲੀ ਕੜਕਦੀ ਹੈ ਅਤੇ ਇਹ ਵੀ ਸਿੱਧ ਹੋਇਆ ਹੈ ਕਿ ਅਕਾਸ਼ ਤੋਂ ਸਵਾਹ ਵੀ ਡਿਗਦੀ ਹੈ ਤਾਂ ਕੀ ਇਹਨਾਂ ਹਾਲਤਾਂ ਕਰਕੇ ਗਿਆਨ ਝੂਠੇ ਹੋ ਜਾਂਦੇ ਹਨ ਜਾਂ ਈਮਾਨ ਉਠ ਜਾਂਦਾ ਹੈ।

ਜੇਕਰ ਇਹ ਕਹੇ ਕਿ ਇਹਨਾਂ ਚੀਜ਼ਾਂ ਵਿੱਚ ਤਾਂ ਰੱਬ ਨੇ ਪਹਿਲਾਂ ਹੀ ਤੋਂ ਉਹਨਾਂ ਦੇ ਸੁਭਾਵ ਵਿੱਚ ਇਹਨਾਂ ਸਾਰਿਆਂ ਪਰਿਵਰਤਨਾ ਦਾ ਮੂਲ ਰੱਖਿਆ ਹੋਇਆ ਹੈ ਤਾਂ ਸਾਡਾ ਇਹ ਉਤੱਤ ਹੋਵੇਗਾ ਕਿ ਅਸੀਂ ਕਦੋਂ ਤੇ ਕਿਸ ਸਮੇਂ ਕਿਹਾ ਹੈ ਕਿ ਅਜਿਹੀਆਂ ਵਿਵਾਦਤ ਚੀਜ਼ਾਂ ਵਿੱਚ ਅਜਿਹਾ ਮਿਲਦਾ ਜੁਲਦਾ ਮੂਲ ਨਹੀਂ ਰੱਖਿਆ ਗਿਆ ਸਗੋਂ ਠੀਕ ਤੇ ਸੱਚਾ ਧਰਮ ਤਾਂ ਇਹੋ ਹੈ ਕਿ ਰੱਬ ਨੇ ਜੋ ਆਪਣੇ ਆਪ ਵਿੱਚ ਇਕ ਹੈ ਸਾਰੀਆਂ ਚੀਜ਼ਾਂ ਨੂੰ ਇਕ ਵਾਂਗ ਪੈਦਾ ਕੀਤਾ ਤਾਂ ਜੋ ਉਹ ਅਵਿਸ਼ਕਾਰ ਕਰਤਾ (ਰੱਬ) ਦੇ ਅਦੁੱਤੀ (ਵਾਹਿਦ) ਹੋਣ ਨੂੰ ਪ੍ਰਮਾਣਤ ਕਰਨ। ਇਸ ਲਈ ਰੱਬ ਨੇ ਇਸੇ ਵਾਹਿਦ ਹੋਣ ਕਰਕੇ ਅਤੇ ਆਪਣੀ ਅਪਾਰ ਕੁਦਰਤ ਦੇ ਤਕਾਜ਼ੇ ਕਰਕੇ ਪਰਿਵਰਤਨ ਦਾ ਮੂਲ ਉਹਨਾਂ ਵਿੱਚ ਰੱਖਿਆ ਹੈ। ਸਿਵਾਏ ਉਹਨਾਂ ਤੂਹਾਂ ਦੇ ਜੋ ਆਪਣੇ ਸੋਭਾਗ ਜਾਂ ਦੁਰਭਾਗ ਕਰਕੇ

(خَالِدِينَ فِيهَا أَبْيَانٌ) (الجِن 24)

(ਅਰਥਾਤ : ਉਹ ਸਦਾ ਇਸ ਵਿੱਚ ਰਹਿਣਗੇ । ਸੂਰਤ ਜਿੰਨ-24) ਦੇ ਚਰਿਤਾਰਥ ਮਿਥੇ ਗਏ ਹਨ ਅਤੇ ਇਲਾਹੀ ਬਰਨਾ ਨੇ ਹਮੇਸ਼ਾਂ ਲਈ ਇਕ ਅਪਰਿਵਰਤਨ ਸਿਖਿਤੀ ਉਹਨਾਂ ਲਈ ਨਿਰਧਾਰਤ ਕਰ ਦਿੱਤੀ ਹੈ । ਬਾਕੀ ਮਖਲੂਕਾਤ ਵਿੱਚੋਂ ਕੋਈ ਚੀਜ਼ ਪਰਿਵਰਤਨ ਹੋਣ ਤੋਂ ਸੁਰੱਖਿਅਤ ਦਿਖਾਈ ਨਹੀਂ ਦਿੰਦੀ, ਸਗੋਂ ਜੇਕਰ ਗ੍ਰੋਰ ਕਰਕੇ ਦੇਖੀਏ ਤਾਂ ਹਰ ਸਮੇਂ ਹਰ ਇਕ ਸ਼ਾਰੀਰ ਵਿੱਚ ਸਿਖਿਤੀ ਪਰਿਵਰਤਨ ਆਪਣਾ ਕੰਮ ਕਰ ਰਿਹਾ ਹੈ ਇਥੋਂ ਤੱਕ ਕਿ ਵਿਗਿਆਨ ਦੀਆਂ ਖੋਜਾਂ ਨੇ ਇਹ ਪ੍ਰਮਾਣਤ ਕਰ ਦਿੱਤਾ ਹੈ ਕਿ ਤਿੰਨ ਵਾਹਿਅਾਂ ਤੱਕ ਮਨੁੱਖ ਦਾ ਸ਼ਾਰੀਰ ਬਦਲ ਜਾਂਦਾ ਹੈ ਅਤੇ ਪਹਿਲਾ ਸ਼ਾਰੀਰ ਕਣ ਬਣਕੇ ਉੱਡ ਜਾਂਦਾ ਹੈ । ਉਦਾਹਰਣ ਲਈ ਜੇਕਰ ਪਾਣੀ ਹੈ ਜਾਂ ਅੱਗ ਹੈ ਤਾਂ ਉਹ ਵੀ ਪਰਿਵਰਤਨ ਤੋਂ ਖਾਲੀ ਨਹੀਂ, ਦੋ ਪ੍ਰਕਾਰ ਦੇ ਪਰਿਵਰਤਨ ਉਹਨਾਂ ਤੇ ਸ਼ਾਮਨ ਕਰ ਰਹੇ ਹਨ । ਇਕ ਇਹ ਕਿ ਕੁਝ ਅੰਸ਼ ਨਿਕਲ ਜਾਂਦੇ ਹਨ ਅਤੇ ਕੁਝ ਨਵੇਂ ਅੰਸ਼ ਆ ਰਲਦੇ ਹਨ । ਦੂਜਾ ਇਹ ਕਿ ਜੋ ਅੰਸ਼ ਨਿਕਲ ਜਾਂਦੇ ਹਨ ਉਹ ਆਪਣੀ ਸਮਰਥਾ ਅਨੁਸਾਰ ਦੁਸਰਾ ਜਨਮ ਲੈ ਲੈਂਦੇ ਹਨ ਭਾਵ ਇਸ ਨਾਸ਼ਵਾਨ ਦੁਨੀਆ ਨੂੰ ਪਰਿਵਰਤਨ ਦੇ ਚਰਖ ਉਪਰ ਚੜ੍ਹਾਈ ਰੱਖਣਾ ਰੱਬ ਦੀ ਇਕ ਸੁਨੱਤ (ਨਿਯੋਮ) ਹੈ । ਇਕ ਸੂਖਮ ਨਿਗਾਹ ਮਾਰਨ ਨਾਲ ਮਲੂਮ ਹੁੰਦਾ ਹੈ ਕਿ ਇਹ ਸਾਰੀਆਂ ਚੀਜ਼ਾਂ ਰੱਬ ਦੇ ਇਕ ਹੋਣ ਕਰਕੇ ਆਪਣੀ ਅਸਲ ਹਕੀਕਤ ਵਿੱਚ ਇਕ ਰੀ ਹਨ ਬੇਸ਼ਕ ਮਨੁੱਖ ਇਹਨਾਂ ਚੀਜ਼ਾਂ ਦਾ ਪੂਰਨ ਰਸਾਇਣ ਨਿਰਮਾਤਾ ਨਹੀਂ ਬਣ ਸਕਦਾ ਅਤੇ ਕੀਵੇਂ ਬਣੇ, ਕਿਉਂਕਿ ਰੱਬ ਨੇ ਪਰਿਵਰਤਨ ਦੇ ਗੁਪਤ ਭੇਦਾਂ ਉਪਰ ਕਿਸੇ ਦੁਸਰੇ ਨੂੰ ਪ੍ਰਭਾਵੀ ਨਹੀਂ ਬਣਾਇਆ । ਜੇਕਰ ਇਹ ਕਹੋ ਕਿ ਸੌਰ ਮੰਡਲ ਵਿੱਚ ਪਰਿਵਰਤਨ ਕਿਥੇ ਹੈ ਤਾਂ ਮੈਂ ਕਹਿੰਦਾ ਹਾਂ ਕਿ ਬੇਸ਼ਕ ਇਹਨਾਂ ਵਿੱਚ ਵੀ ਪਰਿਵਰਤਨ ਤੇ ਤਹਲੀਲ (ਵਿਲਯ, ਲੀਨ) ਹੋਣ ਦਾ ਮਾਦਾ (ਗੁਣ) ਹੈ ਭਾਵੇਂ ਸਾਨੂੰ ਗਿਆਨ ਨ ਹੋਵੇ ਤਾਂ ਵੀ ਇਕ ਦਿਨ ਪਤਨ (ਢਹਿੰਦੀ ਕਲਾ) ਯੋਗ ਹੋ ਜਾਣਗੇ । ਇਸ ਤੋਂ ਛੁੱਟ ਹਜ਼ਾਰਾਂ ਹੀ ਚੀਜ਼ਾਂ ਦੇ ਪਰਿਵਰਤਨ ਉਪਰ ਨਿਗਾਹ ਮਾਰਿਆਂ ਇਹ ਸਿੱਧ ਹੁੰਦਾ ਹੈ ਕਿ ਕੋਈ ਚੀਜ਼ ਪਰਿਵਰਤਨ ਤੋਂ ਖਾਲੀ ਨਹੀਂ ਹੈ । ਸੋ, ਤੁਸੀਂ ਪਹਿਲਾਂ ਧਰਤੀ ਦੇ ਪਰਿਵਰਤਨਾਂ ਤੋਂ ਇਨਕਾਰ ਕਰ ਲਓ ਫਿਰ ਅਕਾਸ਼ ਬਾਰੇ ਗੱਲ ਕਰਨਾ ।

تو کار زمین را نگو ساختی
کہ با آس ان پرداختی
ਤੁ کار جਮੀਂ ਰਾ ਨਕੋ ਸਾਖਤੀ । ਕਿ ਬਾਸਮਾਨ ਨੀਜ ਪਰ ਦਾਖਤੀ ।

(ਅਰਥਾਤ : ਧਰਤੀ ਦੀ ਖਬਰ ਨਹੀਂ ਅਕਾਸ਼ ਮਿੰਨਣ ਤੁਰਿਆ ਹੈ । ਅਨੁਵਾਦਕ) ਭਾਵ ਜੱਦ ਆਸੀਂ ਪੜੀਦਿਨ ਵੱਖ ਵੱਖ ਪ੍ਰਕਾਰ ਦੇ ਪਰਿਵਰਤਨ ਦੇਖਦੇ ਹਾਂ ਅਤੇ ਇਕ ਰੱਬ ਦੀ ਵਾਹਦਤ ਦਾ ਇਹ ਤਕਾਜ਼ਾ (ਅਭਿਲਾਖਾ) ਵੀ ਮਲੂਮ ਹੁੰਦਾ ਹੈ ਕਿ ਇਹਨਾ ਸਾਰੀਆਂ ਚੀਜ਼ਾਂ ਦਾ ਮੁੱਢ, ਮੰਬਾ ਤੇ ਸੋਮਾ ਇਕ ਹੀ ਹੋਵੇ ਅਤੇ ਤਾਂ ਹੀ ਰੱਬ ਦੀ ਪੂਰਨ ਖੁਦਾਈ ਕਾਇਮ ਰਹਿ ਸਕਦੀ ਹੈ, ਜੱਦ ਕਿ ਕਣ ਕਣ ਉਪੱਤ ਉਸਦਾ ਪੂਰਨ ਕਬਜ਼ਾ ਹੋਵੇ ਤਾਂ ਫਿਰ ਇਹ ਦੂਰੀ ਅਤੇ ਇਤਰਾਜ਼ ਕਿ ਇਹਨਾ ਪਰਿਵਰਤਨਾਂ ਕਾਰਨ ਅਮਨ ਭੰਗ ਹੋ ਜਾਵੇਗਾ ਅਤੇ ਗਿਆਨ ਨਸ਼ਟ ਹੋਣਗੇ, ਜੇਕਰ ਵੱਡੀ ਭੁੱਲ ਨਹੀਂ ਤਾਂ ਹੋਰ ਕੀ ਹੈ । ਆਸੀਂ ਜੋ ਇਹ ਕਹਿੰਦੇ ਹਾਂ ਕਿ ਰੱਬ ਸਰਬ ਸ਼ਕਤੀਮਾਨ ਤੇ ਕਾਦਰ ਹੈ ਕਿ ਪਾਣੀ ਤੋਂ ਅੱਗ ਦਾ ਕੰਮ ਲਵੇ ਜਾਂ ਅੱਗ ਤੋਂ ਪਾਣੀ ਦਾ ਕੰਮ ਤਾਂ ਇਸ ਦਾ ਇਹ ਅਰਥ ਨਹੀਂ ਕਿ ਆਪਣੇ ਅਪਾਰ ਬਿਬੇਕ ਨੂੰ ਉਸ ਵਿੱਚ ਦਖਲ ਨ ਦੇਵੇ ਅਤੇ ਐਵੇਂ ਹੀ ਜ਼ਬਰਦਸਤੀ ਨਾਲ ਕੰਮ ਲਵੇ ਕਿਉਂਕਿ ਰੱਬ ਦਾ ਕੋਈ ਕੰਮ ਬਿਬੇਕ ਦੇ ਮਿਸ਼ਨਰਣ ਤੋਂ ਖਾਲੀ ਨਹੀਂ ਹੁੰਦਾ ਤੇ ਨ ਹੀ ਹੋਣਾ ਚਾਹੀਦਾ ਹੈ, ਸਗੋਂ ਸਾਡਾ ਇਹ ਅਰਥ ਹੈ ਕਿ ਜਿਸ ਸਮੇਂ ਉਹ ਪਾਣੀ ਤੋਂ ਅੱਗ ਦਾ ਕੰਮ ਜਾਂ ਅੱਗ ਤੋਂ ਪਾਣੀ ਦਾ ਕੰਮ ਲੈਣਾ ਚਾਹੇ ਤਾਂ ਉਸ ਸਮੇਂ ਆਪਣੇ ਇਸ ਬਿਬੇਕ ਨੂੰ ਕੰਮ ਵਿੱਚ ਲਿਆਏਗਾ ਜੋ ਇਸ ਆਲਮ (ਬ੍ਰਾਹਮੰਡ) ਦੇ ਕਣ ਕਣ ਉਪੱਤ ਸ਼ਾਸਨ ਕਰਦਾ ਹੈ ਭਾਵੇਂ ਆਸੀਂ ਉਸ ਤੋਂ ਸੂਚਿਤ ਹੋਈਏ ਜਾਂ ਨ ਹੋਈਏ ਅਤੇ ਸਪਸ਼ਟ ਹੈ ਕਿ ਜੋ ਕੰਮ ਬਿਬੇਕਤਾ ਨਾਲ ਹੋਵੇ ਉਹ ਗਿਆਨ ਨੂੰ ਨਸ਼ਟ ਨਹੀਂ ਕਰਦਾ ਸਗੋਂ ਇਸ ਵਿੱਚ ਗਿਆਨ ਦੀ ਉਨੱਤੀ ਹੁੰਦੀ ਹੈ । ਦੇਖੋ ਬਨਾਵਟੀ ਤੌਰ ਤੇ ਪਾਣੀ ਤੋਂ ਬਰਫ ਬਣਾਈ ਜਾਂਦੀ ਹੈ ਜਾਂ ਬਿਜਲੀ ਦੀ ਰੋਸ਼ਨੀ ਪੈਦਾ ਕੀਤੀ ਜਾਂਦੀ ਹੈ ਤਾਂ ਕੀ ਇਸ ਨਾਲ ਅਮਨ ਉਠ ਜਾਂਦਾ ਹੈ ਜਾਂ ਗਿਆਨ ਨਸ਼ਟ ਹੋ ਜਾਂਦੇ ਹਨ ।

ਇਸ ਥਾਂ ਇਹ ਗੱਲ ਵੀ ਚੇਤੇ ਰੱਖਣ ਯੋਗ ਹੈ ਕਿ ਰੱਬ ਦੇ ਸੱਚੇ ਮਿਤੱਰਾਂ (ਐਲੀਆ) ਕੋਲੋਂ ਜੱਦ ਕਦੇ ਚਮਤਕਾਰ ਪ੍ਰਕਟ ਹੁੰਦੇ ਹਨ ਕਿ ਪਾਣੀ ਉਹਨਾਂ ਨੂੰ ਡੋਬ ਨਹੀਂ ਸਕਦਾ ਅਤੇ ਅੱਗ ਉਹਨਾਂ ਨੂੰ ਹਾਨੀ ਨਹੀਂ ਪਹੁੰਚਾ ਸਕਦੀ ਤਾਂ ਇਸ ਵਿੱਚ ਵਾਸਤਵਿਕ ਤੌਰ 'ਤੇ ਇਹੋ ਗੁੱਸ਼ਾ ਭੇਦ ਹੁੰਦਾ ਹੈ ਕਿ ਉਸ ਪਰਮ ਬਿਬੇਕਸ਼ੀਲ ਰੱਬ ਦੇ ਅਪਾਰ ਭੇਦਾ ਉਪੱਤ ਮਨੁੱਖ ਪ੍ਰਭਾਵੀ ਨਹੀਂ ਹੋ ਸਕਦਾ, ਆਪਣੇ ਮਿਤੱਰਾਂ ਅਤੇ ਨਿਕਟ ਵਰਤੀਆਂ ਦੇ ਧਿਆਨ (ਤਵਜੁੱਹ, ਤਪੱਸਿਆ) ਸਮੇਂ ਕਦੇ ਇਹ ਕ੍ਰਿਸ਼ਮਾ ਦਿਖਾਉਂਦਾ ਹੈ ਕਿ ਉਹ ਤਵਜੁੱਹ ਵਿਸ਼ਵ ਵਿੱਚ ਆਪਣਾ ਪ੍ਰਭਾਵ ਕਰਦੀ ਹੈ ਅਤੇ ਜਿੰਨ੍ਹਾਂ ਅਜਿਹੇ ਗੁਪਤ ਸਬਬਾਂ ਦੇ ਇਕੱਤਰ ਹੋਣ ਨਾਲ ਉਧਾਰਣ ਵੱਜੋਂ ਅੱਗ ਆਪਣੇ ਸਾਜ਼ਨ ਦੇ ਪ੍ਰਭਾਵ ਤੋਂ ਰੁੱਕ

ਸਕਦੀ ਹੈ ਭਾਵੇਂ ਉਹ ਸਬਥ ਨਖੜਾਂ ਦੇ ਪ੍ਰਭਾਵ ਹੋਣ ਜਾਂ ਅੱਗ ਦਾ ਕੋਈ ਗੁਪਤ ਗੁਣ ਹੋਵੇ ਜਾਂ ਆਪਣੇ ਸ਼ਰੀਰ ਦੀ ਹੀ ਕੋਈ ਗੁਪਤ ਵਿਸ਼ੇਸ਼ਤਾ ਜਾਂ ਇਹਨਾਂ ਸਾਰਿਆਂ ਗੁਣਾਂ ਦਾ ਇਕਠ ਹੋਵੇ । ਉਹ ਸਾਰੇ ਅਸਬਾਬ ਇਸ ਧਿਆਨ ਤੇ ਦੁਆਂ ਨਾਲ ਹਰਕਤ ਵਿੱਚ ਆ ਜਾਂਦੇ ਹਨ ਉਸ ਸਮੇਂ ਇਕ ਰਮਤਕਾਰੀ ਗੱਲ ਪ੍ਰਕਟ ਹੁੰਦੀ ਹੈ । ਪਰ ਇਸ ਨਾਲ ਕਿਸੇ ਰੀਜ਼ ਦੀ ਵਾਸਤਵਿਕਤਾ ਦਾ ਵਿਸ਼ਵਾਸ ਨਹੀਂ ਉਠੱਦਾ ਅਤੇ ਨ ਹੀ ਗਿਆਨ ਨਸ਼ਰ ਹੁੰਦਾ ਹੈ ਸੱਗੋਂ ਇਹ ਤਾਂ ਇਲਾਹੀ ਗਿਆਨ ਵਿੱਚ ਇਕ ਗਿਆਨ ਹੈ । ਇਹ ਆਪਣੇ ਥਾਂ ਹੈ । ਉਦਾਹਰਣ ਲਈ ਅੱਗ ਦਾ ਸਾਜ਼ਨ ਦਾ ਗੁਣ ਆਪਣੇ ਥਾਂ'ਤੇ ਹੈ ਸੱਗੋਂ ਇਉਂ ਸਮਝ ਲਓ ਕਿ ਇਹ ਅਧਿਆਤਮਕ ਗੁਣ ਹੈ ਜੋ ਅੱਗ ਉਪਰ ਵਿਜੇਈ ਹੋਕੇ ਆਪਣਾ ਪ੍ਰਭਾਵ ਦਿਖਾਉਂਦੇ ਹਨ, ਆਪਣੇ ਸਮੇਂ ਤੇ ਅਵਸਰ ਨਾਲ ਵਿਸ਼ੇਸ਼ ਹਨ । ਇਸ ਸੂਖਮ ਭੇਦ ਨੂੰ ਦੁਨੀਆਂ ਦੀ ਬੁੱਧੀ ਸਮਝ ਨਹੀਂ ਸਕਦੀ ਕਿ ਕਾਮਲ ਮਨੁਖ ਰੱਬ ਦੀ ਭੂਹ ਦਾ ਜਲਵਾਹਗਾਹ (ਜਲਵਾਹ ਦਿਖਾਉਣ ਦੀ ਥਾਂ) ਹੁੰਦਾ ਹੈ ਅਤੇ ਜੱਦ ਕਦੇ ਕਾਮਲ ਮਨੁਖ ਉਪਰ ਅਜਿਹਾ ਸਮਾਂ ਆ ਜਾਂਦਾ ਹੈ ਕਿ ਉਹ ਉਸਦੇ ਜਲਵੇ (ਰਮਤਕਾਰ) ਦਾ ਐਨ ਸਮਾਂ ਹੁੰਦਾ ਹੈ ਤਾਂ ਉਸ ਸਮੇਂ ਹਰ ਇਕ ਰੀਜ਼ ਉਸ ਤੋਂ ਅਜਿਹੀ ਡਰਦੀ ਹੈ ਕਿ ਜਿਵੇਂ ਕਿ ਰੱਬ ਤੋਂ । ਉਸ ਸਮੇਂ ਉਸਨੂੰ ਭਾਵੇਂ ਦਰਿੰਦੇ ਅੱਗੇ ਪਾ ਦਿਓ ਜਾਂ ਅੱਗ ਵਿੱਚ ਪਾ ਦਿਓ, ਉਸ ਨਾਲ ਕੋਈ ਵੀ ਹਾਨੀ ਨਹੀਂ ਉਠਾਏਗਾ । ਕਿਉਂਕਿ ਉਸ ਸਮੇਂ ਰੱਬ ਦੀ ਆਤਮਾ ਉਸ'ਤੇ ਹਾਵੀ ਹੁੰਦੀ ਹੈ ਅਤੇ ਹਰ ਇਕ ਰੀਜ਼ ਦਾ ਪ੍ਰਣ ਹੈ ਕਿ ਉਸ ਤੋਂ ਡਰੇ । ਇਹ ਮਾਅਰਫਤ (ਅਧਿਆਤਮਕ ਗਿਆਨ) ਦਾ ਅੰਤਮ ਭੇਦ ਹੈ ਜੋ ਨੇਕ ਮਹਾਤਮਾਵਾਂ ਦੀ ਸੰਗਤ ਤੋਂ ਬਿਨਾਂ ਸਮਝ ਵਿੱਚ ਨਹੀਂ ਆ ਸਕਦਾ, ਕਿਉਂਕਿ ਇਹ ਅਤਿਅੰਤ ਸੂਖਮ ਅਤੇ ਫਿਰ ਅਿ-ਅੰਤ ਅਨੁਪਮ ਹੈ ਇਸ ਲਈ ਹਰ ਕੋਈ ਇਸ ਫਿਲਾਸਫੀ ਤੋਂ ਜਾਣੂ ਨਹੀਂ, ਪਰ ਚੇਤੇ ਰੱਖੋ ਹਰ ਇਕ ਰੀਜ਼ ਰੱਬ ਦੀ ਅਵਾਜ਼ ਸੁਣਦੀ ਹੈ ਅਤੇ ਹਰ ਇਕ ਰੀਜ਼ ਉਪਰ ਰੱਬ ਦਾ ਕਬਜ਼ਾ ਹੈ ਅਤੇ ਹਰ ਇਕ ਰੀਜ਼ ਦੀ ਡੋਰੀ ਰੱਬ ਦੇ ਹੱਥ ਵਿੱਚ ਹੈ । ਉਸਦਾ ਬਿਬੇਕ ਅਤਿਅੰਤ ਬਿਬੇਕ ਹੈ ਜਿਸਦਾ ਕੋਈ ਅੰਤ ਨਹੀਂ, ਜੋ ਹਰ ਇਕ ਕਣ ਦੀ ਮੂਲ ਤੱਕ ਪਹੁੰਚਿਆ ਹੋਇਆ ਹੈ । ਹਰ ਇਕ ਰੀਜ਼ ਵਿੱਚ ਉਨ੍ਹੀਆਂ ਹੀ ਖੂਬੀਆਂ ਹਨ ਜਿੰਨੀਆਂ ਉਸ ਦੀਆਂ ਕੁਦਰਤਾਂ ਹਨ । ਜੋ ਮਨੁਖ ਇਸ ਗੱਲ ਉਪਰ ਈਮਾਨ ਨਹੀਂ ਲਿਆਉਂਦਾ ਉਹ ਉਸ ਸਮੂਹ ਵਿੱਚ ਦਾਖਲ ਹੈ ਜੋ

‘ਮਾ ਕਾਦਾਰੁਲਾਹਾ ਹੱਕਾ ਕਦਰੇਹੀ’ (ਅਨਾਮ-92)

ਜੇਕਰ ਨਉਜ਼ਬਿਲੋਹ (ਅਸੀਂ ਰੱਬ ਦੀ ਸ਼ਰਣ ਮੰਗਦੇ ਹਾਂ) ਹਿੰਦੂਆਂ ਆਰਜਾਂ ਦਾ ਕਥਨ ਠੀਕ ਹੈ ਕਿ ਪਰਮੇਸ਼ਵਰ ਆਤਮਾਵਾਂ, ਅਣ੍ਹਾਂ ਅਤੇ ਸੰਸਾਰ ਦਾ ਪੈਦਾ ਕਰਨ ਵਾਲਾ ਨਹੀਂ ਹੈ ਤਾਂ ਇਸ ਅਵਸਥਾ ਵਿੱਚ ਅਵਸ਼ ਹੀ ਅਜਿਹਾ ਕਮਜ਼ੋਰ ਪਰਮੇਸ਼ਵਰ ਕਿਸੇ ਹੱਦ ਤੱਕ ਕੁਝ ਮਾੜਾ ਜਿਹਾ ਸ਼ਾਸਨ ਕਰਕੇ ਠਹਿਰ ਜਾਵੇਗਾ ਅਤੇ ਇਕ ਬਦਨਾਮੀ ਨਾਲ ਉਸਦੀ ਨਿੰਦਿਆ ਹੋਵੇਗੀ ਪਰ ਸਾਡਾ ਸਰਬ ਸ਼ਕਤੀਮਾਨ ਰੱਬ ਅਜਿਹਾ ਨਹੀਂ । ਉਹ ਸੰਸਾਰ ਦੇ ਸਾਰੇ ਅਣ੍ਹਾਂ, ਆਤਮਾਵਾਂ ਅਤੇ ਸੰਪੂਰਨ ਮਖਲੂਕਾਤ ਨੂੰ ਪੈਦਾ ਕਰਨ ਵਾਲਾ ਹੈ । ਉਸਦੀ ਕੁਦਰਤ ਬਾਰੇ ਜੇਕਰ ਕੋਈ ਪ੍ਰਸ਼ਨ ਕੀਤਾ ਜਾਵੇ ਤਾਂ ਸਿਵਾਏ ਉਹਨਾਂ ਕੁਝ ਵਿਸ਼ੇਸ਼ ਗੱਲਾਂ ਦੇ ਜੋ ਉਸਦੇ ਪੂਰਨ ਗੁਣਾਂ ਅਤੇ ਸੱਚੇ ਵਾਦਿਆਂ ਦੇ ਉਲਟ ਹੋਵੇ ਬਾਕੀ ਸਾਰੀਆਂ ਗੱਲਾਂ ਉਪੱਤ ਕਾਦਰ ਹੈ ਅਤੇ ਇਹ ਗੱਲ ਕਿ ਭਾਵੇਂ ਉਹ ਕਾਦਰ ਹੋਵੇ ਪਰ ਕਰਨਾ ਨਹੀਂ ਚਾਹੁੰਦਾ, ਇਹ ਵਿਚਿੱਤਰ ਤੇ ਬੇਹੁਦਾ ਆਰੋਪ ਹੈ ਜੱਦ ਕਿ ਉਸਦੇ ਗੁਣਾਂ ਵਿੱਚ

‘ਕੁਲਾਂ ਯੋਮਿਨ ਹੁਵਾ ਫੌ ਸ਼ਾਨ’ (الرَّحْمَن 30)

(مَا قَدَرُوا اللَّهُ حَقَّ قَدْرِهِ (الأنعام 92)

(ਅਰਥਾਤ : ਉਹਨਾਂ ਨੇ ਰੱਬ ਦੀ ਕੁਦਰਤ ਦਾ ਉਹ ਅਨੁਮਾਨ ਨਹੀਂ ਲਾਇਆ ਜੋ ਉਹਨਾਂ ਨੂੰ ਲਾਉਣਾ ਚਾਹੀਦਾ ਸੀ ।) ਦੇ ਚਰਿਤਾਰਥ ਹਨ । ਕਿਉਂਕਿ ਕਾਮਲ ਮਨੁੱਖ ਸਾਰੇ ਜਹਾਨ ਦਾ ਪ੍ਰਤੀਰੂਪ ਹੁੰਦਾ ਹੈ ਇਸ ਲਈ ਸਾਰਾ ਜਹਾਨ ਉਸ ਵੱਲ ਸਮੇਂ ਸਮੇਂ ਸਿਰ ਚਿੱਠਿਆ ਚਲਿਆ ਜਾਂਦਾ ਹੈ । ਉਹ ਤੁਹਾਨੀ ਆਲਮ (ਅਧਿਆਤਮਕ ਵਿਸ਼ਵ) ਦਾ ਇਕ ਮਕੜਾ (ਸਪਾਈਡਰ) ਹੁੰਦਾ ਹੈ ਅਤੇ ਸਾਰੇ ਆਲਮ ਵਿੱਚ ਉਸ ਦੀਆਂ ਤਾਰਾਂ ਫੈਲੀਆਂ ਹੁੰਦੀਆਂ ਹਨ, ਰਮਤਕਾਰ ਦਾ ਇਹੋ ਗੁੜਾ ਭੇਦ ਹੈ ।

بر کاروبار ہستی اڑی صد عارفان را ز جہان چہ دید آن کس کے ندید این جہان را

ਬਰ کاروਬار ہستی اڑی صد عارفان را

ਜ਼ جہان ਚ ਦੀਦ ਆਂ ਕਸ ਕਿ ਨ ਦੀਦਾ ਈਂ ਜਹਾਂ ਰਾ ॥

(ਅਰਥਾਤ : ਪ੍ਰਤੀਦਿਨ ਉਸਦੀ ਇਕ ਨਵੀਂ ਸ਼ਾਨ ਹੁੰਦੀ ਹੈ । ਸੂਰਤ ਰਹਮਾਨ-30) ਵੀ ਦਾਖਲ ਹੈ । ਅਜਿਹੇ ਅਧਿਕਾਰ ਕਿ ਪਾਣੀ ਤੋਂ ਉਸਦੀ ਠੰਡਕ ਦੂਰ ਕਰ ਦੇਵੇ ਜਾਂ ਅੱਗ ਤੋਂ ਉਸਦੇ ਸਾਜ਼ਨ ਦੇ ਗੁਣਾਂ ਨੂੰ ਖਤਮ ਕਰ ਦੇਵੇ, ਉਸਦੀ ਸੰਪੂਰਨ ਵਿਸ਼ੇਸ਼ਤਾ ਅਤੇ ਸੱਚੇ ਵਾਦਿਆਂ ਦੇ ਖਿਲਾਫ਼ ਨਹੀਂ ਹੈ । ਤਾਂ ਫਿਰ ਕਿਉਂ ਆਦੇਸ਼ ਦੇ ਮਾਰਗ ਰਾਹੀਂ ਕਿਹਾ ਜਾਵੇ ਕਿ ਹਮੇਸ਼ਾ ਲਈ ਉਸਤੇ ਲਾਜ਼ਮ ਹੋ ਗਿਆ ਹੈ ਕਿ ਉਹਨਾਂ ਚੀਜ਼ਾਂ ਦੇ ਗੁਣਾਂ ਵਿੱਚ ਕਦੇ ਵੀ ਤਬਦੀਲੀ ਨ ਕਰੋ !!! ਇਸਦੇ ਲਾਜ਼ਮੀ ਹੋਣਤੇ ਕੀ ਦਲੀਲ ਹੈ ਅਤੇ ਕੀ ਕਾਰਣ ਹਨ ਅਤੇ ਰੱਬ ਨੂੰ ਇਸ ਬੇ ਵਜਹ ਕੰਮ ਦੀ ਲੋੜ ਹੀ ਕੀ ਹੈ ਜੋ ਉਸਦੀ ਖੁਦਾਈ ਨੂੰ ਵੀ ਦਾੜਾ ਲਾਵੇ । ਲੋੜ ਕੀ ਹੈ, ਮਲੂਮ ਹੁੰਦਾ ਹੈ ਕਿ ਇਸ ਰਸਾਲੇ (ਪੜੀਕਾ) ਵਿੱਚ ਸਥਾਨ ਸਾਹਬ ਵੀ ਇਸ ਕਮਜ਼ੋਰ ਵਿਰਾਰ ਦੀ ਜਰਜਰੀ ਅਵਸਥਾ ਸਮਝ ਗਏ ਹਨ । ਇਸ ਲਈ ਆਪਣੀ ਗੋਲ੍ਹੀ ਗੱਲ ਕਾਇਮ ਰੱਖਣ ਲਈ ਉਹਨਾਂ ਨੇ ਇਕ ਹੋਰ ਘੱਟੀਆ ਉਜ਼ਰ (ਬਹਾਨਾ) ਪੇਸ਼ ਕੀਤਾ ਹੈ, ਉਹ ਇਹ ਹੈ ਕਿ ਰੱਬ ਨੇ ਕੁਰਆਨ ਕਰੀਮ ਵਿੱਚ ਕਿਸੇ ਥਾਂ ਅੱਗ ਦੇ ਗਰਮ ਹੋਣ ਵੱਲ ਸੰਕੇਤ ਕੀਤਾ ਹੈ ਅਤੇ ਕਿਸੇ ਥਾਂ ਪਾਣੀ ਦੇ ਠੰਡੇ ਹੋਣ ਦਾ ਸੰਕੇਤ ਕੀਤਾ ਹੈ । ਕਦੇ ਕਿਹਾ ਹੈ ਕਿ ਸੂਰਜ ਪੂਰਬ ਤੋਂ ਪਛਮ ਵੱਲ ਜਾਂਦਾ ਹੈ । ਇਹ ਬਿਆਨ (ਕਥਨ) ਜੋ ਵਰਤਮਾਨ ਸਿਖਿਤੀ ਦੇ ਪ੍ਰਗਟਾਵੇ ਲਈ ਹਨ, ਸਥਾਨ ਸਾਹਬ ਦੀ ਦਿਸ਼ਾਵਾਂ ਵਿੱਚ ਵਾਦੇ ਦੇ ਰੂਪ ਵਿੱਚ ਹਨ ਜਿੰਨਾਂ ਵਿੱਚ ਤਬਦੀਲੀ ਤੇ ਪਰਿਵਰਤਨ ਸੰਭਵ ਨਹੀਂ । ਜੇਕਰ ਦਲੀਲਾਂ ਕਢੱਣ ਦਾ ਇਹੋ ਢੰਗ ਹੈ ਤਾਂ ਸਥਾਨ ਸਾਹਬ ਲਈ ਬਹੁਤ ਕਠਿਨਾਈ ਹੋਵੇਗੀ ਅਤੇ ਉਹਨਾਂ ਨੂੰ ਮਨੁਣਾ ਪਵੇਗਾ ਕਿ ਕੁਰਆਨ ਕਰੀਮ ਦੇ ਸਾਰੇ ਦੇ ਸਾਰੇ ਬਿਆਨ (ਕਥਨ) ਵਾਦੇ ਵਿੱਚ ਦਾਖਲ ਹਨ । ਉਧਾਰਣ ਲਈ ਰੱਬ ਨੇ ਹਜ਼ਰਤ ਜ਼ਕਰੀਆ ਨੂੰ ਖੁਸ਼ਖਬਦੀ ਦਿੰਦਿਆਂ ਹੋਇਆਂ ਫਰਮਾਇਆ :

‘ਇਨ੍ਹਾਂ ਨੁਬੱਸ਼ਿਰੁਕਾ ਬਿ ਗੁਲਾਮਿ’ (ਮਰਯੋਮ-8)

(۸) میریم (بُغْلَامِ نَبِيٌّ)

(ਅਰਥ: ਮੈਂ ਤੈਨੂੰ ਇਕ ਪੁੱਤਰ ਦੀ ਖੁਸ਼ਬੁਧੀ ਦਿੰਦਾ ਹਾਂ। ਅਨੁਵਾਦਕ ।)

ਤਾਂ ਸਯੱਦ ਸਾਹਬ ਦੇ ਨੀਯੱਮ ਅਨੁਸਾਰ ਚਾਹੀਦਾ ਸੀ ਕਿ ਹਜ਼ਰਤ ਯਾਹਯਾ ਅਲੈਹਿ ਸਲਾਮ ਹਮੇਸ਼ਾ ਗੁਲਾਮ ਅਰਥਾਤ ਲੜਕੇ ਹੀ ਰਹਿੰਦੇ ਕਿਉਂਕਿ ਰੱਬ ਨੇ ਹਜ਼ਰਤ ਯਾਹਯਾ ਨੂੰ ਗੁਲਾਮ ਅਰਥਾਤ ਲੜਕਾ ਕਹਿ ਕੇ ਪੁਕਾਰਿਆ ਹੈ ਅਤੇ ਇਹ ਵਾਦਾ ਹੋ ਗਿਆ। ਅਜਿਹੀਆਂ ਹੀ ਹੋਰ ਅਨੇਕਾਂ ਉਪਾਰਲਾ ਹਨ ਸਾਰਿਆਂ ਨੂੰ ਵਰਨਣ ਕਰਨਾ ਸਮੇਂ ਨਸ਼ਟ ਕਰਨਾ ਹੈ। ਜੇਕਰ ਸਯੱਦ ਸਾਹਬ ਦੀ ਦਿਸ਼ਟੀ ਵਿੱਚ ਵਰਤਮਾਨ ਘਟਨਾਵਾਂ ਵਰਨਣ ਕਰਨ ਨਾਲ ਭਵਿੱਖ ਲਈ ਅਤੇ ਹਮੇਸ਼ਾ ਲਈ ਕੋਈ ਵਾਦਾ ਬਣ ਜਾਂਦਾ ਹੈ ਤਾਂ ਉਹਨਾਂ ਤੋਂ ਡਰਨਾ ਚਾਹੀਦਾ ਹੈ ਕਿਉਂਕਿ ਉਹ ਗੱਲ ਗੱਲ'ਤੇ ਮਨੁੱਖਾਂ ਉਪਰ ਆਰੋਪ ਲਾਉਣਗੇ ਅਤੇ ਇਕ ਵਰਤਮਾਨ ਗੱਲ ਦੇ ਵਰਨਣ ਕਰਨ ਨੂੰ ਉਹ ਇਕ ਹਮੇਸ਼ਾ ਲਈ ਵਾਦਾ ਸਮਝ ਲੈਣਗੇ। ਮੇਰੇ ਨਜ਼ਦੀਕ ਉਚਿਤ ਹੈ ਕਿ ਸਯੱਦ ਸਾਹਬ ਆਪਣੇ ਅੰਤਮ ਦਿਨਾਂ ਨੂੰ ਚੇਤੇ ਕਰਕੇ ਕੁਝ ਮਹੀਨਿ ਇਸ ਆਜਿਝ ਦੀ ਸੰਗਤ ਵਿੱਚ ਰਹਿਣ, ਕਿਉਂਕਿ ਮੈਂ ਮਾਮੂਰ (ਰੱਬ ਵੱਲੋਂ ਭੇਜਿਆ ਅਵਤਾਰ) ਹਾਂ ਅਤੇ ਮੁਬਝੱਤੇ (ਖੁਸ਼ਬੁਧੀਆਂ ਦੇਣ ਵਾਲਾ) ਹਾਂ, ਇਸ ਲਈ ਮੈਂ ਵਾਦਾ ਕਰਦਾ ਹਾਂ ਕਿ ਸਯੱਦ ਸਾਹਬ ਦੀ ਤਸਲੀ ਲਈ ਧਿਆਨ ਕਰਾਂਗਾ ਅਤੇ ਆਸ ਰੱਖਦਾ ਹਾਂ ਕਿ ਰੱਬ ਕੋਈ ਅਜਿਹਾ ਨਿਸ਼ਾਨ (ਚਮਤਕਾਰ) ਦਿਖਾਏਗਾ ਕਿ ਸਯੱਦ ਸਾਹਬ ਦੇ ਪੇਸ਼ ਕੀਤੇ ਗਏ ਕੁਦਰਤ ਦੇ ਵਿਧਾਨ ਨੂੰ ਇਕ ਹੀ ਵਾਰ ਵਾਰ ਵਿੱਚ ਖਾਕ ਕਰ ਦੇਵੇ ਅਤੇ ਇਸ ਪ੍ਰਕਾਰ ਦੇ ਕਾਰਜ ਹੁਣ ਤੱਕ ਬਹੁਤ ਪ੍ਰਕਟ ਹੋ ਚੁਕੇ ਹਨ ਜੋ ਸਯੱਦ ਸਾਹਬ ਦੀ ਦਿਸ਼ਟੀ ਵਿੱਚ ਕੁਦਰਤ ਦੇ ਨੀਯੱਮਾਂ ਦੇ ਖਿਲਾਫ਼ ਹਨ ਪਰ ਉਹਨਾਂ ਦਾ ਵਰਨਣ ਕਰਨਾ ਵਿਅਰਥ ਹੈ। ਸਯੱਦ ਸਾਹਬ ਉਸਨੂੰ ਇਕ ਕਿਸ੍ਤ ਸਮਝਣਗੇ। ਸਯੱਦ ਸਾਹਬ ਰੱਬ ਦੀ ਅਜਿਹੀਆਂ ਭਵਿੱਖਬਾਣੀਆਂ ਤੋਂ ਵੀ ਇਨਕਾਰੀ ਹਨ ਜੋ ਇਲਹਾਮ ਰਾਹੀਂ ਔਲੀਆਉਣਾਂ ਨੂੰ ਪਤਾ ਲਗਦੇ ਹਨ। ਉਹਨਾਂ ਦੀ ਦਿਸ਼ਟੀ ਵਿੱਚ ਉਹ ਉਸੇ

ਪ੍ਰਕਾਰ ਹੀ ਕੁਦਰਤ ਦੇ ਨੀਯੋਮਾ ਦੇ ਖਿਲਾਫ਼ ਹੈ ਜਿਵੇਂ ਕਿ ਅੱਗ ਦਾ ਆਪਣੇ ਸਾਜ਼ਨ ਦੇ ਗੁਣ ਨੂੰ ਛੱਡ ਦੇਣਾ । ਅਜਿਹਾ ਹੀ ਦੁਆ ਦੇ ਨਿਜੀ ਪ੍ਰਭਾਵ ਵੀ ਜਿੰਨਾ ਰਾਹੀਂ ਉਹ ਮਤਲਬ ਪ੍ਰਾਪਤ ਹੋ ਜਾਂਦਾ ਹੈ ਜਿਸ ਲਈ ਦੁਆ ਕੀਤੀ ਗਈ । ਸਯੱਦ ਸਾਹਬ ਦੀ ਦ੍ਰਿਸ਼ਟੀ ਵਿੱਚ ਕੁਦਰਤ ਦੇ ਨੀਯੋਮਾ ਦੇ ਖਿਲਾਫ਼ ਹੈ । ਇਸ ਲਈ ਜੇਕਰ ਸਯੱਦ ਸਾਹਬ ਮੇਰੇ ਕੋਲ ਨਹੀਂ ਆ ਸਕਦੇ ਤਾਂ ਇਹਨਾਂ ਦੋਹਾਂ ਗੱਲਾਂ ਵਿੱਚੋਂ ਹੀ ਸੱਚਾਈ ਨੂੰ ਕੁਥੂਲ ਕਰਨ ਦਾ ਵਾਦਾ ਕਰਕੇ ਮੈਨੂੰ ਆਗਿਆ ਦੇਣ ਕਿ ਉਹਨਾਂ ਬਾਚੇ ਰੱਬ ਦੀ ਹਜ਼ੂਰੀ ਵਿੱਚ ਧਿਆਨ ਕਰਕੇ ਜੋ ਕੁਝ ਪ੍ਰਗਟ ਹੋਵੇ ਉਹ ਪ੍ਰਕਾਸ਼ਤ ਕਰਾਂ । ਉਸ ਨਾਲ ਸਾਧਾਰਣ ਲੋਕਾਂ ਨੂੰ ਵੀ ਲਾਭ ਹੋ ਜਾਵੇਗਾ । ਜੇਕਰ ਸਯੱਦ ਸਾਹਬ ਦੀ ਰਾਏ ਹਕੀਕਤ ਵਿੱਚ ਠੀਕ ਹੈ ਤਾਂ ਮੈਂ ਆਪਣੇ ਮੰਤਵ ਵਿੱਚ ਸਫਲ ਨਹੀਂ ਹੋਵਾਂਗਾ । ਵਰਨਾਂ ਸੂਝਵਾਨ ਲੋਕ ਸਯੱਦ ਸਾਹਬ ਦੇ ਭੈੜੇ ਅਕੀਦਿਆਂ ਤੋਂ ਮੁਕਤੀ ਪ੍ਰਾਪਤ ਕਰਕੇ ਫਿਰ ਆਪਣੇ ਸਰਬ ਸ਼ਕਤੀਮਾਨ ਰੱਬ ਨੂੰ ਪਛਾਣ ਲੈਣਗੇ ਅਤੇ ਪ੍ਰੇਮ ਨਾਲ ਉਸ ਵੱਲ ਧਿਆਨ ਦੇਣਗੇ ਅਤੇ ਦੁਆ ਸਮੇਂ ਉਸਦੀਆਂ ਰਹਿਮਤਾਂ ਤੋਂ ਨਿਰਾਸ ਨਹੀਂ ਹੋਣਗੇ ਅਤੇ ਰੱਬ ਅੱਗੇ ਹੱਥ ਉਠਾਉਣ ਸਮੇਂ ਆਨੰਦ ਅਨੁਭਵ ਕਰਨਗੇ ਅਤੇ ਰੱਬ ਦੇ ਵਜੂਦ ਦਾ ਲਾਭ ਵੀ ਤਾਂ ਇਹੋ ਹੈ ਕਿ ਸਾਡੀਆਂ ਦੁਆਵਾਂ ਸੁਣੇ ਅਤੇ ਆਪ ਆਪਣੇ ਵਜੂਦ ਰਾਹੀਂ ਸਾਨੂੰ ਸੁਚਿਤ ਕਰੇ ਨ ਕਿ ਅਸੀਂ ਹਜ਼ਾਰ ਹਜ਼ਾਰ ਦੁੱਖ ਝੱਲ ਕੇ ਇਕ ਬੁੱਤ ਵਾਂਗ ਇਕ ਫਰਜ਼ੀ ਰੱਬ ਦਿਲ ਵਿੱਚ ਬਣਾ ਲਈਏ ਜਿਸਦੀ ਅਸੀਂ ਅਵਾਜ਼ ਸੁਣ ਨਹੀਂ ਸਕਦੇ ਅਤੇ ਉਸਦੀ ਸਪਸ਼ਟ ਕੁਦਰਤ ਦਾ ਕੋਈ ਜਲਵਾਹ (ਰਮਤਕਾਰ) ਨਹੀਂ ਦੇਖ ਸਕਦੇ । ਵਿਸ਼ਵਾਸ ਰੱਖੋ ਕਿ ਉਹ ਕਾਦਰ ਖੁਦਾ ਮੌਜੂਦ ਹੈ ਜੋ ਹਰ ਇਕ ਰੀਜ਼ ਉਪਰ ਕਾਦਰ ਹੈ ।

وَمَا غُلْتُ أَيْدِيهِ بِلِيَاكَ مَبْسُوطَانِ يَنْفَقُ كَيْفَ يَشَاءُ وَيَفْعَلُ مَا يَرِيدُ وَهُوَ عَلٰى

كُلِّ شَيْءٍ قَدِيرٌ وَآخِرُ دُعَوْنَا نَاهٰ الْحَمْدُ لِلّٰهِ رَبِّ الْعَالَمِينَ

رُوئے دلیر از طلگاراں نُجی دار و جاب می دن خد در خورومی تا بد اندر ماہتاب
 لیکن آن روئے حسین از عاقلاں ماند نہماں عاشقی باید که بردارند از بہرش نقاب
 دامن پاکش زنگوت ها نجی آید پذست بیچ راهی نیست غیر از عجز و دردو اضطراب
 بس خطرناک است راو گوچه یار قدمی جاس سلامت بایدست از خودرویی ها سرتیاب
 تا کلامش فهم و عقلی ناسزا یاں کم رسد ہر کہ از خود گم شود اویا بدان راو صواب
 مشکل قرآن نہ از ابناه دُنیا حل شود ذوق آس می داند آس مستی کنو شد آس شراب
 آیکہ آگاہی ندادنست ز انوار دروں در حق ماہر چه گوئی نیستی جائے عتاب
 از سر و عظ و نصیحت این سخن ہا گفتہ ایم تا گمر زین مرہی په گردد آس زخمی خراب
 از دعا کن چارہ آزار انکار دعا چون علاج می زمی وقت خمارو التهاب
 آیکہ گوئی گر دعا ہا را اثر بودے کجاست سوئی من بھاپ بھا یم ترا چون آفتاب
 بان مکن انکار زین اسرار قدرت ہائے حق قصہ کوتے کن بہ بیں از ما دعائے مستجاب

دیکھو صفحہ ۲۳۔ سرورق

1. پ੍ਰੀਤਮ ਦਾ ਮੁਖਜ਼ਾ ਉਸਦੇ ਰਾਹੂਣ ਵਾਲੇ ਪ੍ਰਮੀ ਤੋਂ ਪਰਦਾ ਨਹੀਂ ਰਖਦਾ, ਉਹ ਸੂਰਜ ਵਿੱਚ ਵੀ ਪ੍ਰਕਾਸ਼ਮਾਨ ਰਹਿੰਦਾ ਹੈ ਅਤੇ ਚੰਦਰਮਾ ਵਿੱਚ ਵੀ ਚਮਕਦਾ ਹੈ ।
2. ਪਰੰਤੂ ਉਹ ਸੁੰਦਰ ਮੁਖਜ਼ਾ ਪ੍ਰੇਮੀ ਦੀ ਗਾਫਲਤ ਕਾਰਣ ਲੁਕਿਆ ਰਹਿੰਦਾ ਹੈ, ਇਕ ਅਜਿਹਾ ਪ੍ਰੇਮੀ ਚਾਹੀਦਾ ਹੈ ਜਿਸਦੇ ਲਈ ਉਹ ਆਪਣਾ ਪਰਦਾ ਉਠਾ ਦੇਵੇ ।
3. ਉਸਦੀ ਪਵਿੱਤਰ ਛਾਂ (ਦਾਮਨ) ਹੰਕਾਰ ਤੇ ਘੰਡ ਨਾਲ ਪ੍ਰਾਪਤ ਨਹੀਂ ਹੁੰਦੀ । ਉਸਨੂੰ ਪਾਉਣ ਲਈ ਨਿਊਲਾ, ਨਿਮਰਤਾ, ਆਜਜ਼ੀ ਤੇ ਵਿਆਕੁਲਤਾ ਤੋਂ ਬਿਨਾ ਹੋਰ ਕੋਈ ਮਾਰਗ ਨਹੀਂ ।

4. ਪ੍ਰੀਤਮ ਦੀ ਗਲੀ ਦਾ ਮਾਰਗ ਬਹੁਤ ਹੀ ਖੜਕਿਆਂ ਭਰਿਆ ਹੈ ।
ਜੇਕਰ ਤੈਨੂੰ ਆਪਣੀ ਜਾਨ ਦੀ ਸਲਾਮਤੀ ਚਾਹੀਦੀ ਹੈ ਤਾਂ ਹੰਕਾਰ ਤੋਂ
ਮੁੰਹ ਮੌਜ਼ ਲੈ ।
5. ਅਯੋਗ ਵਿਅਕਤੀਆਂ ਦੀ ਬੁੱਧੀ ਤੇ ਸੂਝਬੂਝ ਘੱਟ ਹੀ ਉਸਦੇ ਕਲਾਮ
ਤੱਕ ਪਹੁੰਚਦੀ ਹੈ ਅਤੇ ਜੋ ਆਪਣੇ ਆਪ ਨੂੰ ਉਸ ਦੇ ਮਾਰਗ ਲਈ
ਨਿਛਾਵਰ ਕਰ ਦਿੰਦਾ ਹੈ, ਉਹ ਹੀ ਸੁਮਾਰਗ ਨੂੰ ਪਾਪਤ ਕਰਦਾ ਹੈ ।
6. ਸੰਸਾਰੀ ਮਨੁੱਖਾਂ ਕੋਲੋਂ ਕੁਰਾਨ ਕਰੀਮ ਦੇ ਔਥੇ ਮਸਲਿਆਂ ਦੇ ਹਲ
ਨਹੀਂ ਹੋਇਆ ਕਰਦੇ, ਉਸਦੀ ਮਿਠਾਸ ਨੂੰ ਇਕ ਅਜਿਹਾ ਪ੍ਰੇਮੀ ਹੀ
ਜਾਣਦਾ ਹੈ ਜੋ ਉਸ ਸ਼ਰਾਬ ਨੂੰ ਪੀਂਦਾ ਹੈ ।
7. ਹੋ, ਮੂਰਖ ! ਜੱਦ ਮਹਬੂਬੇ ਹਕੀਕੀ (ਰੱਬ) ਨੇ ਤੈਨੂੰ ਅੰਤਰ ਆਤਮਾ ਦੇ
ਨੂਰ ਤੋਂ ਆਗਾਹ (ਜਾਣੂ) ਹੀ ਨਹੀਂ ਕਰਾਇਆ ਅਤੇ ਤੂੰ ਇਸ ਹਕੀਕਤ
ਤੋਂ ਵਾਕਫ਼ ਹੀ ਨਹੀਂ । ਇਸ ਲਈ ਸਾਡੇ ਬਾਰੇ ਤੂੰ ਜੋ ਕੁਝ ਕਹਿੰਦਾ ਹੈਂ
ਉਸਦੇ ਕਾਰਣ ਤੂੰ ਦੰਡ ਦੇ ਯੋਗ ਨਹੀਂ ਠਹਿਰਦਾ ਹੈਂ ।
8. ਆਸੀਂ ਨਸੀਹਤ ਦੇ ਰੂਪ ਵਿੱਚ ਇਹ ਗੱਲਾਂ ਆਖੀਆਂ ਹਨ । ਹੋ ਸਕਦਾ
ਹੈ ਕਿ ਇਹ ਖਰਾਬ ਜ਼ਖਮਾਂ ਉਪਰ ਮਰਹਮ ਦਾ ਕੰਮ ਕਰਨ ।
9. ਦੁਆਵਾਂ ਰਾਹੀਂ ਹੀ ਦੁਆ ਤੋਂ ਇਨਕਾਰੀ ਦੀ ਬਿਮਾਰੀ ਦਾ ਇਲਾਜ
ਕਰ, ਸਰੂਰ ਤੇ ਮਸਤੀ ਦੇ ਸਮੇਂ ਸ਼ਰਾਬ ਦਾ ਇਲਾਜ ਸ਼ਰਾਬ ਤੋਂ ਹੀ
ਹੁੰਦਾ ਹੈ ।
10. ਹੋ, ਨਾਦਾਨ ! ਤੂੰ ਕਹਿੰਦਾ ਹੈਂ ਕਿ ਜੇਕਰ ਦੁਆਵਾਂ ਦਾ ਪ੍ਰਭਾਵ ਹੈ ਤਾਂ
ਉਹ ਕਿੱਥੇ ਹੈ ? ਉਸਨੂੰ ਦੇਖਣ ਲਈ ਮੇਰੇ ਵੱਲ ਦੋੜਦਿਆਂ ਹੋਇਆਂ
ਆ ਤਾਂ ਜੋ ਮੈਂ ਤੈਨੂੰ ਸੂਰਜ ਵਾਂਗ ਉਹਨਾਂ ਦਾ ਪ੍ਰਭਾਵ ਦਿਖਾਵਾਂ ।
11. ਅਤੇ ਸੁਣੋ ! ਰੱਬ ਦੇ ਗੁਣਾਂ ਦਾ ਇਨਕਾਰ ਨ ਕਰੋ । ਕਹਾਣੀ ਬੰਦ ਕਰੋ
ਅਤੇ ਸਾਡੀ ਮਕਬੂਲ ਹੋਈਆਂ ਦੁਆਵਾਂ ਨੂੰ ਧਿਆਨ ਨਾਲ ਦੇਖੋ

ਇਸ ਨੂੰ ਗੋਰ ਨਾਲ ਪੜ੍ਹੋ ਕਿ ਇਸ ਵਿੱਚ ਆਪ ਲੋਕਾਂ ਲਈ
ਖੁਸ਼ਬੁਧਰੀ ਹੈ

ਮਾਨਯੋਗ ਪ੍ਰਧਾਨ, ਮੁਖੀ, ਮੰਤਰੀਗਣ, ਧਨੀ ਤੇ ਸਰਕਾਰ ਵਿੱਚ ਮਾਨਤਾ
ਰਖੱਣ ਵਾਲੇ, ਰਾਜਿਆਂ ਅਤੇ ਸਰਕਾਰ ਚਲਾਉਣ ਵਾਲਿਆਂ ਦੀ ਸੇਵਾ ਵਿੱਚ,

بِسْمِ اللَّهِ الرَّحْمَنِ الرَّحِيمِ
تَحْمِدُهُ وَنُصَمِّلُ عَلَى رَسُولِهِ الْكَرِيمِ

ਬਿਸਮਿਲਾਹਿਰ ਰਹਮਾਨਿਰ ਰਹੀਮ

ਨਹਮੁਦੁਹੂ ਵ ਨੁਸ਼ਲੀ ਅਲਾ ਰਸੂਲਿਹਿਲ ਕਰੀਮ

ਹੋ, ਇਸਲਾਮ ਦੇ ਬਜ਼ੁਰਗੇ ! ਰੱਬ ਆਪ ਲੋਕਾਂ ਦੇ ਦਿਲਾਂ ਵਿੱਚ
ਸਾਰਿਆਂ ਫਿਰਕਿਆਂ ਤੋਂ ਵਧੋਕੇ ਨੇਕ ਇਰਾਦੇ ਪੈਦਾ ਕਰੇ ਅਤੇ ਇਸ ਨਾਜ਼ੁਕ
ਘੜੀ ਸਮੇਂ ਆਪ ਲੋਕਾਂ ਨੂੰ ਆਪਣੇ ਪਿਆਰੇ ਧਰਮ ਦਾ ਸਚਾ ਸੇਵਕ ਬਣਾਏ
। ਮੈਂ ਇਸ ਸਮੇਂ ਕੇਵਲ ਰੱਬ ਖਾਤਰ ਇਕ ਜ਼ਰੂਰੀ ਗੱਲ ਬਾਰੇ ਸੂਚਿਤ ਕਰਦਾ
ਹਾਂ ਕਿ ਮੈਂਨੂੰ ਰੱਬ ਨੇ ਇਸ ਚੇਦਵੀਂ ਸਦੀ ਦੇ ਸਿਰ'ਤੇ ਆਪਣੇ ਵੱਲੋਂ 'ਮਾਮੂਰ'
(ਨਿਯੁਕਤ ਕਰਕੇ) ਸੱਚੇ ਧਰਮ ਇਸਲਾਮ ਦੇ ਪੁਨਰਉਥਾਨ ਅਤੇ ਸਹਾਇਤਾ
ਲਈ ਭੇਜਿਆ ਹੈ ਤਾਂ ਜੋ ਮੈਂ ਇਸ ਝਸਾਦਾਂ ਭਰਪੂਰ ਯੁੱਗ ਵਿੱਚ ਕੁਰਾਨ
ਕਰੀਮ ਦੀਆਂ ਖੂਬੀਆਂ ਅਤੇ ਹਜ਼ਰਤ ਮੁਹੱਮਦ ਰਸੂਲੁਲਾਹ ਸਲਲਾਹੁ
ਅਲੈਹਿ ਵਸਲਾਮ ਦੀ ਅਜ਼ਮਤਾਂ (ਵੱਡਿਆਈਆਂ) ਪ੍ਰਕਟ ਕਰਾਂ ਅਤੇ ਉਹਨਾਂ
ਸਾਰਿਆਂ ਦੁਸ਼ਮਣਾ ਨੂੰ ਜੋ ਇਸਲਾਮ ਉਪਰ ਹਮਲਾਂ ਕਰ ਰਹੇ ਹਨ ਉਹਨਾਂ
ਨੂਰਾਂ, ਬਰਕਤਾਂ, ਰਮਤਕਾਰਾਂ ਤੇ ਸੰਸਾਰਕ ਗਿਆਨ ਰਾਹੀਂ ਉਤੱਰ ਦਿਆਂ ਜੋ
ਮੈਂਨੂੰ ਬਖਸ਼ੇ ਗਏ ਹਨ । ਸੋ, ਇਹ ਕੰਮ ਨਿਰੰਤਰ 10 ਵਰ੍਷ਾਂ ਤੋਂ ਹੋ ਰਿਹਾ
ਹੈ ਪਰ ਉਹ ਸਾਰੀਆਂ ਲੋੜਾਂ ਜੋ ਸਾਨੂੰ ਇਸਲਾਮ ਦੇ ਪ੍ਰਸਾਰ ਲਈ
ਲੋੜੀਂਦੀਆਂ ਹਨ, ਬਹੁਤੀ ਆਰਥਕ ਸਹਾਇਤਾ ਦੀ ਮੁਖਾਜ਼ ਹਨ, ਇਸ ਲਈ
ਮੈਂ ਇਹ ਜ਼ਰੂਰੀ ਸਮਝਿਆ ਕਿ ਪ੍ਰਚਾਰ ਦੇ ਰੂਪ ਵਿੱਚ ਆਪ ਸਾਰਿਆਂ ਨੂੰ
ਸੂਰਨਾ ਦਿਆਂ । ਸੋ, ਸੁਣੋ ! ਹੋ, ਸਨਮਾਨ ਯੋਗ ਬਜ਼ੁਰਗੇ !! ਸਾਡੇ ਲਈ

ਜਲਾਲ ਵਾਲੇ ਰੱਬ ਤੇ ਰਸੂਲੁਲੱਹਾਂ ਸਲਲਾਹੁ ਅਲੈਹਿ ਵਸਲਮ ਦੇ ਮਾਰਗ ਵਿੱਚ ਇਹ ਐਕੜਾਂ ਹਨ ਕਿ ਅਜਿਹੀਆਂ ਕਿਤਾਬਾਂ ਲਈ ਜੋ ਲਖਾਂ ਲੋਕਾਂ ਤੱਕ ਫੈਲਾਉਣੀਆਂ ਚਾਹੀਦੀਆਂ ਹਨ ਬਹੁਤ ਸਰਮਾਏ ਦੀ ਲੋੜ ਹੈ ਅਤੇ ਹੁਣ ਅਵਸਥਾ ਇਹ ਹੈ ਕਿ ਪਹਿਲਾਂ ਤਾਂ ਇਹਨਾਂ ਵੱਡੇ ਵੱਡੇ ਉਦੇਸ਼ਿਆਂ ਲਈ ਕੁਝ ਵੀ ਸਰਮਾਏ ਦਾ ਪ੍ਰਬੰਧ ਨਹੀਂ ਅਤੇ ਜੇਕਰ ਕੁਝ ਧਰਮ ਪੁਰਸ਼ਾ⁷ ਦੇ ਸਾਹਮ ਅਤੇ ਸਹਾਇਤਾ ਨਾਲ ਕੋਈ ਕਿਤਾਬ ਤਿਆਰ ਹੋਕੇ ਪ੍ਰਕਾਸ਼ਤ ਹੋਵੇ ਤਾਂ ਜ਼ਮਾਨੇ ਦੀ ਬੇ ਧਿਆਨੀ ਅਤੇ ਗ੍ਰਾਫਲਤ ਕਰਕੇ ਉਸ ਕਿਤਾਬ ਦੇ ਕੁਝ ਨੁਸਖਿਆਂ ਤੋਂ ਬਹੁਤੇ ਵਿਕਦੇ ਨਹੀਂ ਅਤੇ ਅਧਿਕਤਰ ਨੁਸਖੇ (ਕਿਤਾਬਾਂ) ਸਾਲਾਂ ਬੱਧੀ ਸੰਫੁਕਾਂ ਜਾਂ ਅਲਮਾਰੀਆਂ ਵਿੱਚ ਬੰਦ ਰਹਿੰਦੇ ਹਨ ਜਾਂ ਰੱਬ ਖਾਤਰ ਮੁਫ਼ਤ ਵੱਡੇ ਜਾਂਦੇ ਹਨ ਅਤੇ ਇਸ ਪ੍ਰਕਾਰ ਧਰਮ ਲਈ ਪ੍ਰਕਾਸ਼ਨ ਦੀਆਂ ਲੋੜਾਂ ਵਿੱਚ ਬਹੁਤ ਰੋਕ ਹੋ ਰਹੀ ਹੈ ਅਤੇ ਬੇਸ਼ਕ ਰੱਬ ਇਸ ਜਮਾਤ ਨੂੰ ਦਿਨ ਪ੍ਰਤੀਦਿਨ ਵਧਾਉਂਦਾ ਜਾ ਰਿਹਾ ਹੈ ਪਰ ਫਿਰ ਵੀ ਹੁਣ ਤੱਕ ਅਜਿਹੇ ਧੰਨਵਾਨਾਂ (ਪੂੰਜੀਪਤੀਆਂ) ਵਿੱਚੋਂ ਸਾਡੇ ਨਾਲ ਕੋਈ ਵੀ ਨਹੀਂ ਹੈ ਕਿ ਇਕ ਵੱਡਾ ਭਾਗ ਇਸ ਇਸਲਾਮ ਦੀ ਸੇਵਾ ਦਾ ਆਪਣੇ ਜਿੱਸੇ ਲੈ ਲਏ ਅਤੇ ਕਿਉਂਕਿ ਇਹ ਵਿਨਮ੍ਰ ਰੱਬ ਵੱਲੋਂ ਮਾਮੂਰ (ਨਿਯੁਕਤ) ਹੋਕੇ ਧਰਮ ਦੇ ਪੁਨਰਉਥਾਨ ਲਈ ਆਇਆ ਹੈ ਅਤੇ ਮੈਨੂੰ ਉਸ ਜਲਾਲ ਵਾਲੇ ਰੱਬ ਨੇ ਇਹ ਖੁਸ਼ਬੁਰੀ ਵੀ ਦਿੱਤੀ ਹੈ ਕਿ ਉਹ ਕੁਝ ਧੰਨਵਾਨਾਂ (ਪੂੰਜੀਪਤੀਆਂ) ਤੇ ਬਾਦਸ਼ਾਹਾਂ ਨੂੰ ਵੀ ਸਾਡੇ ਸਮੂਹ ਵਿੱਚ ਦਾਖਲ ਕਰੇਗਾ ਅਤੇ ਮੈਨੂੰ ਉਸ ਨੇ ਡਰਮਾਇਆ ਕਿ 'ਮੈਂ ਤੈਂਨੂੰ ਬਰਕਤ 'ਤੇ ਬਰਕਤ ਦਿਆਂਗਾ ਇੱਥੋਂ ਤੱਕ ਕਿ ਬਾਦਸ਼ਾਹ ਤੇਰੇ ਕਪੜਿਆਂ

⁷ ਧਰਮ ਲਈ ਜੋਸ਼ ਰਖਣ ਵਾਲੇ ਵਿਅਕਤੀਆਂ ਤੋਂ ਭਾਵ ਇਸ ਥਾਂ ਹਜ਼ਰਤ ਮੌਲਵੀ ਹਕੀਮ ਨੂਰੁਦੀਨ ਸਾਹਬ ਭੇਰਵੀ ਹਨ ਜਿੰਨ੍ਹਾਂ ਨੇ ਸੰਭਵਤਾ ਆਪਣਾ ਸਾਰਾ ਮਾਲ ਇਸੇ ਮਾਰਗ ਵਿੱਚ ਲੁਟਾ ਦਿੱਤਾ ਹੈ ਅਤੇ ਉਹਨਾਂ ਤੋਂ ਬਾਦ ਮੇਰੇ ਦਿਲੀ ਮਿਤੱਰ ਹਕੀਮ ਡੱਗਲ ਦੀਨ ਸਾਹਬ ਅਤੇ ਨਵਾਬ ਮੁਹਮੱਦ ਅਲੀ ਖਾਨ ਸਾਹਬ ਮਾਲੇਰਕੋਟਲਾ ਲੜੀਵਾਰ ਸਾਰੇ ਨੇਕ ਮਿਤੱਰ ਹਨ ਜੋ ਇਸ ਮਾਰਗ ਵਿੱਚ ਛਿਦਾ ਹੋ ਰਹੇ ਹਨ ।

ਤੋਂ ਬਰਕਤ ਢੂੰਡਣਗੇ'। ਸੋ, ਇਸੇ ਸਬਬ ਕਰਕੇ ਅੱਜ ਮੈਨੂੰ ਵਿਚਾਰ ਆਇਆ ਕਿ ਧੰਨਵਾਨਾ ਤੇ ਸਮਰਥਾਵਾਨਾ ਨੂੰ ਆਪਣੇ ਕੰਮ ਦੀ ਸਹਾਇਤਾ ਲਈ ਤਹਿਰੀਕ (ਪ੍ਰਸਤਾਵ) ਕਰਾਂ।

ਅਤੇ ਕਿਉਂਕਿ ਇਹ ਧਾਰਮਕ ਮਦਦ ਦਾ ਕੰਮ, ਇਕ ਮਹਾਨ ਕੰਮ ਹੈ ਅਤੇ ਮਨੁੱਖ ਆਪਣੇ ਸੰਕਿਆ, ਸੰਭਾਨਾਵਾਂ ਤੇ ਵਸਵਸਿਆਂ ਤੋਂ ਖਾਲੀ ਨਹੀਂ ਹੁੰਦਾ ਅਤੇ ਬਿਨਾ ਸ਼ਨਾਖਤ (ਬਿਨਾ ਪਰੀਚੈ) ਦੇ ਉਹ ਸਿਦਕ ਵੀ ਪੈਦਾ ਨਹੀਂ ਹੁੰਦਾ ਜਿਸ ਤੋਂ ਅਜਿਹੀ ਵੱਡੀ ਸਹਾਇਤਾ ਦਾ ਹੋਸਲਾ ਹੋ ਸਕੇ। ਇਸ ਲਈ ਸਾਰਿਆਂ ਧਨਵਾਨਾ ਦੀ ਸੇਵਾ ਵਿੱਚ ਸਾਧਾਰਣ ਤੌਰ 'ਤੇ ਐਲਾਨ ਦੇ ਰੂਪ ਵਿੱਚ ਲਿਖਦਾ ਹਾਂ ਕਿ ਜੇਕਰ ਉਹਨਾਂ ਨੂੰ ਬਿਨਾ ਪ੍ਰੀਖਿਆ ਦੇ ਕੋਈ ਅਜਿਹੀ ਸਹਾਇਤਾ ਵਿੱਚ ਰੋਕ ਹੋਵੇ ਤਾਂ ਉਹ ਆਪਣੇ ਕੁਝ ਉਦੇਸ਼, ਜਤਨ ਤੇ ਔਕੜਾਂ ਨੂੰ ਇਸ ਉਦੇਸ਼ ਨਾਲ ਮੇਰੇ ਵੱਲ ਲਿਖਕੇ ਭੇਜਣ ਤਾਂ ਜੋ ਮੈਂ ਉਹਨਾਂ ਦੇ ਉਦੇਸ਼ਾਂ ਦੇ ਪੂਰਾ ਹੋਣ ਲਈ ਦੁਆ ਕਰਾਂ। ਪਰ ਇਸ ਗੱਲ ਨੂੰ ਵਿਸਥਾਰ ਨਾਲ ਲਿਖਕੇ ਭੇਜਣ ਕਿ ਉਹ ਮਤਲਬ ਪੂਰਾ ਹੋਣ 'ਤੇ ਕਿੱਥੋਂ ਤੱਕ ਸਾਨੂੰ ਇਸਲਾਮ ਦੇ ਮਾਰਗ ਵਿੱਚ ਆਰਥਕ ਸਹਾਇਤਾ ਦੇਣਗੇ ਅਤੇ ਕੀ ਉਹਨਾਂ ਨੇ ਆਪਣੇ ਦਿਲਾਂ ਵਿੱਚ ਪਕ੍ਕਾ ਤੇ ਅੰਤਮ ਫੈਸਲਾ ਕਰ ਲਿਆ ਹੈ ਕਿ ਉਹ ਅਵਸ਼ ਹੀ ਐਨ੍ਹੀ ਆਰਥਕ ਮਦਦ ਦੇਣਗੇ, ਜੇਕਰ ਅਜਿਹਾ ਪਤੱਰ⁸ ਕਿਸੇ ਸਾਹਬ ਵੱਲੋਂ ਮੈਨੂੰ ਪਹੁੰਚਦਾ ਹੈ ਤਾਂ ਮੈਂ ਉਸ ਲਈ ਦੁਆ ਕਰਾਂਗਾ ਅਤੇ ਮੈਂ ਵਿਸ਼ਵਾਸ ਰਖਦਾ ਹਾਂ ਕਿ ਬਸ਼ਰਤੇ (ਇਸ ਸ਼ਰਤ ਨਾਲ) ਕਿ ਤਕਦੀਰੇ ਮੁਬਰਮ (ਅਟਲ ਤਕਦੀਰ) ਨ ਹੋਵੇ ਰੱਬ ਮੇਰੀ ਦੁਆ ਜ਼ਰੂਰ ਸੁਣੇਗਾ ਅਤੇ ਮੈਨੂੰ ਇਲਹਾਮ

⁸ ਰਾਹੀਂਦਾ ਹੈ ਕਿ ਪਤੱਰ ਅਤਿਅੰਤ ਸਾਵਧਾਨੀ ਨਾਲ ਰਜਿਸਟਰ ਡਾਕ ਰਾਹੀਂ ਆਵੇ ਅਤੇ ਉਸ ਰਾਜ (ਭੇਦ) ਨੂੰ ਸਮੇਂ ਤੋਂ ਪਹਿਲਾਂ ਡਾਸ਼ ਨ ਕੀਤਾ ਜਾਵੇ (ਭਾਵ ਗੁਪਤ ਰੱਖਿਆ ਜਾਵੇ) ਅਤੇ ਇਸ ਥਾਂ ਇਹ ਵੀ ਪੂਰੀ ਅਮਾਨਤ ਨਾਲ ਉਹ ਰਾਜ ਗੁਪਤ ਰੱਖਿਆ ਜਾਵੇਗਾ ਅਤੇ ਜੇਕਰ ਪਤੱਰ ਕਿਸੇ ਭਰੋਸੇਯੋਗ ਅਮੀਰ ਦਾ ਆਵੇ ਤਾਂ ਇਹ ਕੰਮ ਹੋਰ ਵੀ ਬਹੁਤ ਪ੍ਰਭਾਵੀ ਹੋਵੇਗਾ।

ਰਾਹੀਂ ਸੂਚਨਾ ਦੇਵੇਗਾ । ਇਸ ਗੱਲ ਤੋਂ ਨਿਰਾਸ਼ ਨ ਹੋਣ ਕੇ ਸਾਡੇ ਮੰਤਵ ਬਹੁਤ ਵਲ੍ਲੇਵੇਂਦਾਰ ਹਨ, ਕਿਉਂਕਿ ਰੱਬ ਹਰ ਚੀਜ਼ ਉਪਰ ਕਾਦਰ ਹੈ ਕੇਵਲ ਸ਼ਰਤ ਇਹ ਹੈ ਕਿ ਅਜ਼ਲੀ (ਅਨਾਦਿ) ਨਿਸ਼ਚਾ ਉਸ ਦੇ ਵਿਰੁਧ ਨ ਹੋਵੇ । ਅਤੇ ਜੇਕਰ ਅਜਿਹੇ ਸਾਹਿਬਾਨ ਦੇ ਬਹੁਤ ਸਾਰੇ ਪੱਤਰ ਆਏ ਤਾਂ ਉਹਨਾਂ ਨੂੰ ਕੇਵਲ ਸੂਚਨਾ ਦਿੱਤੀ ਜਾਵੇਗੀ ਜਿੰਨ੍ਹਾਂ ਦੀਆਂ ਔਕੁੜਾਂ ਦੇ ਹਲ ਬਾਰੇ ਇਲਾਹੀ ਜਲਾਲ ਵਾਲੇ ਰੱਬ ਵੱਲੋਂ ਖੁਸ਼ਖਬਦੀ ਮਿਲੇਗੀ । ਅਤੇ ਇਹ ਕਾਰਜ ਇਨਕਾਰੀਆਂ ਲਈ ਚਮਤਕਾਰ ਵੀ ਹੋਣਗੇ ਅਤੇ ਸੰਭਵਤਾ ਇਹ ਨਿਸ਼ਾਨ ਐਨ੍ਹੇ ਹੋ ਜਾਣ ਕਿ ਦਰਿਆ ਵਾਂਗ ਵਗੋਣ ਲੱਗ ਜਾਣ । ਅਖੀਰ ਵਿੱਚ ਮੈਂ ਹਰ ਇਕ ਮੁਸਲਮਾਨ ਦੀ ਸੇਵਾ ਵਿੱਚ ਨਸੀਹਤ ਵੱਜੋਂ ਕਹਿੰਦਾ ਹਾਂ ਕਿ ਇਸਲਾਮ ਲਈ ਜਾਗੋ ਕਿ ਇਸਲਾਮ ਸਖਤ ਝਸਾਦਾਂ ਵਿੱਚ ਘਰਿਆ ਹੈ ਇਸ ਦੀ ਮਦਦ ਕਰੋ ਕਿ ਇਹ ਹੁਣ ਗਰੀਬ ਹੈ ਅਤੇ ਮੈਂ ਇਸੇ ਲਈ ਆਇਆ ਹਾਂ ਅਤੇ ਮੈਨੂੰ ਰੱਬ ਨੇ ਕੁਰਾਨ ਕਰੀਮ ਦਾ ਗਿਆਨ ਬਖਸ਼ਿਆ ਹੈ ਅਤੇ ਸਚਾਈਆਂ ਤੇ ਮਾਰਡ ਆਪਣੀ ਇਸ ਕਿਤਾਬ ਦੀਆਂ ਮੇਰੇ ਉਪਰ ਖੋਲੀਆਂ ਹਨ ਅਤੇ ਚਮਤਕਾਰ ਮੈਨੂੰ ਪ੍ਰਦਾਨ ਕੀਤੇ ਗਏ ਹਨ । ਸੋ ਮੇਰੇ ਵੱਲ ਆਓ ਤਾਂ ਜੋ ਤੁਸੀਂ ਵੀ ਉਸ ਵਿੱਚੋਂ ਹਿੱਸਾ ਪਾਓ । ਮੈਨੂੰ ਸਹੁੰ ਹੈ ਉਸ ਜਾਤ (ਵਜੂਦ) ਦੀ ਜਿਸ ਦੇ ਹੱਥ ਵਿੱਚ ਮੇਰੀ ਜਾਨ ਹੈ ਕਿ ਮੈਂ ਰੱਬ ਵੱਲੋਂ ਭੇਜਿਆ ਗਿਆ ਹਾਂ । ਕੀ ਜੜੂਰੀ ਨਹੀਂ ਸੀ ਕਿ ਮਹਾਂ ਝਸਾਦਾਂ ਨਾਲ ਭਰੀ ਅਜਿਹੀ ਸਦੀ ਜਿਸ ਦੀਆਂ ਪ੍ਰਤਿ ਮੁਸੀਬਤਾਂ ਹਨ ਦੇ ਸਿਰੇ'ਤੇ ਇਕ 'ਮੁਜਦਦ' ਪ੍ਰਤਿ ਚਮਤਕਾਰਾਂ ਦੇ ਦਾਵੇ ਨਾਲ ਆਉਂਦਾ । ਸੋ, ਛੇਤੀ ਹੀ ਤੁਸੀਂ ਮੈਨੂੰ ਮੇਰੇ ਕੰਮਾ ਕਰਕੇ ਸ਼ਨਾਖਤ ਕਰੋਗੇ । ਹਰ ਕੋਈ ਜੋ ਰੱਬ ਵੱਲੋਂ ਆਇਆ, ਉਸ ਸਮੇਂ ਦੇ ਮੌਲਵੀਆਂ ਦੀ ਨਾਸਮੜੀ ਉਸ ਦੇ ਮਾਰਗ ਦੀ ਰੋਕ ਬਣੀ । ਅਖੀਰ ਜੱਦ ਉਹ ਪਛਾਣਿਆ ਗਿਆ ਤਾਂ ਆਪਣੇ ਕੰਮਾ ਕਰਕੇ ਪਛਾਣਿਆ ਗਿਆ ਕਿ ਕੋਝਾ ਰੁਖ ਮਿਠੇ ਢਲ ਨਹੀਂ ਲਿਆ ਸਕਦਾ ਅਤੇ ਰੱਬ ਗੈਰ ਨੂੰ ਉਹ ਬਰਕਤ ਨਹੀਂ ਦਿੰਦਾ ਜੋ ਵਿਸੇਸ਼ ਨੂੰ ਦਿੱਤੀ ਜਾਂਦੀ ਹੈ । ਹੋ, ਲੋਕੋ ! ਇਸਲਾਮ ਅਤਿਅੰਤ ਕਮਜ਼ੋਰ ਹੋ ਗਿਆ ਹੈ

ਅਤੇ ਧਰਮ ਦੇ ਵੈਰੀਆਂ ਦਾ ਚਾਰੇ ਪਾਸਿਓ ਘੇਰਾ ਹੈ ਅਤੇ ਤਿੰਨ ਹਜ਼ਾਰ ਤੋਂ
ਵੱਧ ਇਤਰਾਜ਼ਾਂ ਦਾ ਇਕੱਠ ਹੋ ਗਿਆ ਹੈ ਅਜਿਹੇ ਸਮੇਂ ਹਮਦਰਦੀ ਨਾਲ
ਆਪਣਾ ਇਮਾਨ ਦਿਖਾਓ ਅਤੇ ਇਲਾਹੀ ਮਾਰਗ ਵਿੱਚ ਥਾਂ ਪਾਓ ।

ਵਸੱਲਾਮ ਅਲਾ ਮਨਿਤਾਅਲ ਹੁਦਾ

نیکے شد دین احمد پیچ خویش و یار نیست
هر طرف سیل ضلالت صد هزاران تن ربود
اے خدا و مدنیان نجات ایں چینی غفلت چراست
اے مسلمانان خدا را یک نظر برحال دین
آتش افتاد است درخشش تیزید اے یلان
هر زمان از بیر دین درخون دل من می تپد
آنچہ برما می رواد از غم که دامد بخود خدا
هر کے غمخواری اهل و اقارب می کند
خون دین پیغم روان چون کششگان کربلا
حیرتم آید چو پیغم بذل شان درکار نفس
اے که داری مقدرت ہم عزم تائیدت دیں
بین کہ چون درخاک می غلطذر جورنا کسas
اندرین وقت مصیبت چارہ ما بیکسان
اے خدا ہرگز مکن شاداں دل تاریک را
اے برادر پیغام روز لایام عشرت ہا بود
راقم مرزاغلام احمد از قادیان ضلع گوردا سپورہ پنجاب

લેખક

ਮਿਰਜ਼ਾ ਗੁਲਾਮ ਅਹਮਦ ਕਾਦੀਆਂ ਜ਼ਿਲਾ ਗੁਰਦਾਸਪੁਰ ਪੰਜਾਬ

ਆਇਨਾਏ ਕਮਲਾਤਿ ਇਸਲਾਮ ਦੇ ਚਾਹਵਾਨਾ ਲਈ ਸੂਰਨਾ

ਇਸ ਸਮੇਂ ਇਕ ਕਿਤਾਬ 'ਆਇਨਾਏ ਕਮਲਾਤਿ ਇਸਲਾਮ' ਦੇ ਨਾਲ ਨਾਲ ਮੈਂ ਤਿਆਰ ਕੀਤੀ ਹੈ। ਜਿਸ ਵਿੱਚ ਬਹੁਤ ਸੂਖਮਤਾ ਨਾਲ ਖੋਜਬੀਨ ਕਰਕੇ ਇਸਲਾਮ ਤੇ ਕੁਰਾਨ ਕਰੀਮ ਦੀਆਂ ਖੂਬੀਆਂ ਤੇ ਕਮਾਲਾਤ ਵਰਨਣ ਕੀਤੇ ਹਨ ਇਸ ਤੋਂ ਬਿਨਾਂ ਧਰਮ ਦੇ ਵਿਰੋਧੀਆਂ ਦੇ ਝੂਠੇ ਅਕੀਦਿਆਂ ਦਾ ਰੱਦ (ਖੰਡਨ) ਹੈ ਅਤੇ ਪ੍ਰਕਿਤੀਵਾਦੀ ਲੋਕਾਂ ਦੇ ਅਪਵਾਦਤ ਵਿਚਾਰਾਂ ਨੂੰ ਵੀ ਚੰਗੀ ਤਰ੍ਹਾਂ ਜੜ੍ਹੇ ਪੁੱਟਿਆ ਗਿਆ ਹੈ। 650 ਪੰਨਿਆਂ ਤੇ ਅਧਾਰਤ ਇਸ ਪੁਸਤਕ ਦਾ ਮੁੱਲ ਤੋਂ ਤੁਪਏ ਹੈ, ਡਾਕ ਖਰ ਵਖੱਰਾ ਹੈ। ਇਸ ਤੋਂ ਬਿਨਾਂ ਹੇਠ ਲਿਖੀਆਂ ਵੀ ਮੌਜੂਦ ਹਨ :

ਛਤਹਿ ਇਸਲਾਮ, ਤੌਜੀਹ ਮਰਾਮ, ਅਜ਼ਾਲਾ ਔਹਾਮ ਆਦਿ ਡਾਕ ਖਰਚ ਵਖੱਰਾ ਹੈ। ਛਤਹਿ ਇਸਲਾਮ ਤੇ ਤੌਜੀਹ ਮਰਾਮ ਦਾ ਮੁੱਲ ਅੱਠ ਅੱਠ ਆਨੇ ਸੀ ਜੋ ਹੁਣ ਘਟਾ ਕੇ ਚਾਰ ਚਾਰ ਆਨੇ ਘੱਟ ਕਰ ਦਿੱਤੇ ਹਨ।

ਇਸਤਿਹਾਰ ਦਹਿੰਦ
ਮਿਰਜ਼ਾ ਗੁਲਾਮ ਅਹਮਦ
ਕਾਦੀਆਂ ਜ਼ਿਲਾ ਗੁਰਦਾਸਪੁਰ ਪੰਜਾਬ ।

بِسْمِ اللَّهِ الرَّحْمَنِ الرَّحِيمِ
اللَّهُمَّ صَلِّ عَلَى مُحَمَّدٍ وَآلِ مُحَمَّدٍ أَفْضَلِ الرَّسُولِ وَخَاتَمِ النَّبِيِّينَ

ਇਸ਼ਤਿਹਾਰ

ਕਿਤਾਬ 'ਬ੍ਰਾਹੀਨ ਅਹਮਦੀਆ' ਜਿਸ ਨੂੰ ਰੱਬ ਵੱਲੋਂ ਲੇਖਕ ਨੇ ਮੁਲਹਿਮ (ਇਲਹਾਮ ਪਾਉਣ ਵਾਲਾ) ਤੇ ਮਾਮੂਰ (ਨਿਯੁਕਤ ਕੀਤਾ ਹੋਇਆ) ਹੋਣ ਕਰਕੇ ਸੁਧਾਰ ਲਈ ਅਤੇ ਧਰਮ ਦੇ ਪੁਨਰ ਉਥਾਨ ਲਈ ਲਿੱਖਿਆ ਹੈ, ਜਿਸ ਦੇ ਨਾਲ 10 ਹਜ਼ਾਰ ਰੁਪਏ ਦਾ ਇਨਾਮੀ ਇਸ਼ਤਿਹਾਰ ਹੈ ਜਿਸ ਸਾਰ ਅਰਥ ਇਹ ਹੈ ਕਿ ਦੁਨੀਆ ਵਿੱਚ ਰੱਬ ਵੱਲੋਂ ਸਰਾਂ ਧਰਮ ਜਿਸ ਰਾਹੀਂ ਮਨੁੱਖ ਰੱਬ ਨੂੰ ਹਰ ਇਕ ਐਬ ਤੇ ਨੁਕਸਾਨ ਤੋਂ ਪਾਕ ਤੇ ਬੇਅੈਬ ਸਮਝਕੇ ਉਸ ਦੇ ਸਾਰੇ ਪਾਕ ਤੇ ਪੂਰਨ ਗੁਣਾ ਉਪੱਤ ਦਿਲੀ ਯਕੀਨ ਨਾਲ ਇਮਾਨ ਲਿਆਉਂਦਾ ਹੈ ਉਹ ਕੇਵਲ ਇਸਲਾਮ ਹੈ ਜਿਸ ਵਿੱਚ ਸਰਾਈ ਦੀਆਂ ਬਰਕਤਾਂ ਸੂਰਜ ਵਾਂਗ ਚਮਕ ਰਹੀਆਂ ਹਨ ਅਤੇ ਸਰਾਈ ਦੀ ਰੋਸ਼ਨੀ ਦਿਨ ਵਾਂਗ ਪ੍ਰਕਟ ਹੋ ਰਹੀਆਂ ਹਨ ਅਤੇ ਦੂਜੇ ਸਾਰਿਆਂ ਧਰਮਾਂ ਵਿੱਚ ਅਜਿਹੇ ਸਪਸ਼ਟ ਝੂਠ ਹਨ ਕਿ ਨ ਹੀ ਬੌਧਕ ਪੱਖੋਂ ਉਹਨਾਂ ਦੇ ਉਸ਼ਲ ਸਹੀ, ਠੀਕ ਤੇ ਦੁਰੁਸਤ ਸਾਬਤ ਹੁੰਦੇ ਹਨ ਅਤੇ ਨ ਹੀ ਉਹਨਾਂ ਤੇ ਚਲਕੇ ਇਕ ਰਤਾ ਰੂਹਾਨੀ ਬਰਕਤ ਤੇ ਇਲਾਹੀ ਪਰਵਾਨਗੀ ਮਿਲ ਸਕਦੀ ਹੈ ਸਗੋਂ ਉਹਨਾਂ ਦੀ ਪਬੰਦੀ ਨਾਲ ਮਨੁੱਖ ਅਤਿਅੰਤ ਦਰਜੇ ਦਾ ਕੋਰਾ ਝੂਠ ਤੇ ਸਿਆਹ ਦਿਲ ਦਾ ਹੋ ਜਾਂਦਾ ਹੈ ਜਿਸ ਦੀ ਬਦਨਸੀਬੀ ਦੀਆਂ ਨਿਸ਼ਾਨੀਆਂ ਇਸੇ ਸੰਸਾਰ ਵਿੱਚ ਪੈਂਦੇ ਹੋ ਜਾਂਦੀਆਂ ਹਨ।

ਇਸ ਕਿਤਾਬ ਵਿੱਚ ਇਸਲਾਮ ਧਰਮ ਦੀ ਸਰਾਈ ਨੂੰ ਦੋ ਤਰੀਕਿਆਂ ਨਾਲ ਸਾਬਤ ਕੀਤਾ ਗਿਆ ਹੈ। (1) ਪਹਿਲਾਂ ਤਿੰਨ ਸੌ ਠੋਸ ਤੇ ਮਜ਼ਬੂਤ ਬੌਧਕ ਦਲੀਲਾਂ ਨਾਲ ਜਿੰਨ੍ਹਾਂ ਦੀ ਸ਼ਾਨ, ਚਮਕ ਤੇ ਚੜ੍ਹਤ ਇਸ ਤੋਂ ਪ੍ਰਕਟ ਹੈ

ਕਿ ਜੇਕਰ ਕੋਈ ਇਸਲਾਮ ਦਾ ਵਿਰੋਧੀ ਇਹਨਾਂ ਦਲੀਲਾਂ ਨੂੰ ਤੋੜ ਦੇਵੇ ਤਾਂ
ਦਸ ਹਜ਼ਾਰ ਰੁਪਏ ਦੇਣ ਦਾ ਇਸ਼ਤਿਹਾਰ ਦਿਤਾ ਹੋਇਆ ਹੈ, ਜੇਕਰ ਕੋਈ
ਚਾਹੇ ਤਾਂ ਆਪਣੀ ਤਸੱਲੀ ਲਈ ਅਦਾਲਤ ਵਿੱਚ ਰਜਿਸਟਰੀ ਵੀ ਕਰਾ ਲਏ।

(2) ਦੂਜਾ ਉਹਨਾਂ ਆਕਾਸ਼ੀ ਚਮਤਕਾਰਾਂ ਨਾਲ ਜੋ ਸੱਚੇ ਧਰਮ ਦੀ ਕਾਮਲ
ਸਰਾਈ ਸਾਬਤ ਹੋਣ ਲਈ ਅਤਿ ਜ਼ਰੂਰੀ ਹੈ। ਇਸ ਦੂਜੇ ਕੰਮ ਵਿੱਚ ਲੇਖਕ
ਨੇ ਇਸ ਭਾਵਨਾ ਨਾਲ ਕਿ ਇਸਲਾਮ ਦੀ ਸਰਾਈ ਸੂਰਜ ਵਾਂਗ ਪ੍ਰਕਾਸ਼ਤ ਹੋ
ਜਾਏ, ਤਿੰਨ ਪ੍ਰਕਾਰ ਦੇ ਨਿਸ਼ਾਨ (ਚਿੰਨ੍ਹ) ਸਾਬਤ ਕਰਕੇ ਦਿਖਾਏ ਹਨ।
ਪਹਿਲੇ ਉਹ ਨਿਸ਼ਾਨ (ਚਿੰਨ੍ਹ) ਹਨ ਜੋ ਹਜ਼ਰਤ ਮੁਹਮਦ ਸਲਲਾਹੁ ਅਲੈਹਿ
ਵਸਲਮ ਯੁੱਗ ਵਿੱਚ ਵਿਰੋਧੀਆਂ ਨੇ ਆਪ ਹਜ਼ਰਤ ਮੁਹਮਦ ਮੁਸਤਫਾ
ਸਲਲਾਹੁ ਅਲੈਹਿ ਵਸਲਮ ਦੇ ਹੱਥੀ ਅਤੇ ਆਪਜੀ ਦੀਆਂ ਦੁਆਵਾਂ ਨਾਲ
ਅਤੇ ਇਲਾਹੀ ਤਵਜ਼ੁਹ (ਧਿਆਨ) ਤੇ ਬਰਕਤਾਂ ਨਾਲ ਪ੍ਰਕਟ ਹੁੰਦੇ ਦੇਖੇ
ਜਿੰਨ੍ਹਾਂ ਨੂੰ ਲੇਖਕ ਅਰਥਾਤ ਇਸ ਵਿਨਮ੍ਨ ਨੇ ਇਤਿਹਾਸਕ ਤੌਰ 'ਤੇ ਇਕ ਉਤੱਮ
ਦਰਜੇ ਦੇ ਸਬੂਤ ਵੱਜੋਂ ਵਿਸ਼ੇਸ਼ ਕਰਕੇ ਦਰਜ ਕੀਤਾ ਹੈ। ਦੂਜੇ ਉਹ ਨਿਸ਼ਾਨ ਜੋ
ਕੁਰਆਨ ਕਰੀਮ ਵਿੱਚ, ਉਸ ਦੀਆਂ ਬਰਕਤਾਂ ਵਿੱਚ ਹਮੇਸ਼ਾ ਲਈ ਆਦਿ ਤੋਂ
ਸਟੈਵੀ ਤੇ ਅਦੁੱਤੀ ਰੂਪ ਵਿੱਚ ਪਾਏ ਜਾਂਦੇ ਹਨ ਜਿੰਨ੍ਹਾਂ ਨੂੰ ਲੇਖਕ ਨੇ ਚੰਗੇ
ਵਿਸਥਾਰ ਨਾਲ ਹਰ ਇਕ ਸਾਧਾਰਣ ਤੇ ਵਿਸ਼ੇਸ਼ ਲਈ ਖੋਲ੍ਹਕੇ ਵਰਨਣ ਕਰ
ਦਿੱਤੇ ਹਨ ਅਤੇ ਕਿਸੇ ਵੀ ਪ੍ਰਕਾਰ ਦਾ ਉਜ਼ਰ ਕਿਸੇ ਲਈ ਬਾਕੀ ਨਹੀਂ ਰਹਿਣ
ਦਿਤਾ। ਤੀਜੇ ਉਹ ਨਿਸ਼ਾਨ ਕਿ ਅਲੱਹ ਦੀ ਕਿਤਾਬ (ਕੁਰਆਨ ਕਰੀਮ)
ਦੀ ਪੈਰੂਵੀ ਅਤੇ ਰਸੂਲੁਲਾਹ ਸਲਲਾਹੁ ਅਲੈਹਿ ਵਸਲਮ ਦੀ ਸੱਚੀ ਆਗਿਆ
ਕਾਰੀ ਨਾਲ ਕਿਸੇ ਪੈਰੂਵੀ ਕਰਨ ਵਾਲੇ ਵਿਅਕਤੀ ਨੂੰ ਵਿਰਸੇ ਵੱਜੋਂ
ਮਿਲਦੀਆਂ ਹਨ। ਜਿੰਨ੍ਹਾਂ ਦੇ ਪ੍ਰਮਾਣ ਵਿੱਚ ਇਸ ਦਰ 'ਤੇ ਪਾਏ ਬੰਦੇ ਨੇ ਰੱਬ
ਦੀ ਅਪਾਰ ਕ੍ਰਿਪਾ ਨਾਲ ਇਹ ਦ੍ਰਿਸ਼ਟੀਗੱਤ ਪ੍ਰਮਾਣ ਦਿਖਾਏ ਹੈ ਕਿ ਅਨੇਕਾਂ
ਹੀ ਸੱਚੇ ਇਲਹਾਮ, ਚਮਤਕਾਰ, ਕਰਮਾਤ, ਗੈਬ ਦੀਆਂ ਖਬਰਾ, ਗੁਪਤ
ਗਿਆਨ ਅਤੇ ਸੱਚੇ ਸੁਪਨੇ ਅਤੇ ਪਰਵਾਨਤ ਦੁਆਵਾਂ ਜੋ ਆਪ ਇਸ ਧਾਰਮਕ

ਸੇਵਕ ਤੋਂ ਵਾਪਰੀਆਂ ਹਨ ਅਤੇ ਜਿੰਨਾ ਦੀ ਸਰੱਈ ਉਪਰ ਅਨੇਕਾਂ ਹੀ ਵਿਰੋਧੀ ਧਰਮ (ਆਰਿਆ ਧਰਮ ਆਦਿ ਵਿੱਚ) ਦੀਆਂ ਦਿਸ਼ਟੀਗੱਤ ਗਵਾਹੀਆਂ ਮੌਜੂਦ ਹਨ, ਉਕਤ ਕਿਤਾਬ ਵਿੱਚ ਦਰਜ ਕੀਤੇ ਗਏ ਹਨ ਅਤੇ ਲੇਖਕ ਨੂੰ ਇਸ ਗੱਲ ਦਾ ਵੀ ਗਿਆਨ ਦਿੱਤਾ ਗਿਆ ਹੈ ਕਿ ਸਮੇਂ ਦਾ ‘ਮੁਜਦੱਦ’ ਹੈ ਅਤੇ ਰੂਹਾਨੀ ਤੌਰ’ਤੇ ਇਸ ਦੇ ਚਮਤਕਾਰ ਮਸੀਹ ਇਬਨੇ ਮਰਯੋਮ ਦੇ ਚਮਤਕਰਾਂ ਦੇ ਸਮਰੂਪ ਹਨ ਅਤੇ ਇਕ ਨੂੰ ਦੂਜੇ ਨਾਲ ਛੁਕੱਵੀਂ ਇਕਸਾਰਤਾ, ਅਨੁਕੂਲਤਾ ਤੇ ਇਕਰੂਪਤਾ ਹੈ ਅਤੇ ਇਸ ਨੂੰ ਨਵੀਆਂ ਤੇ ਰਸੂਲਾਂ ਦੇ ਗੁਣਾਂ ਅਨੁਸਾਰ ਕੇਵਲ ਮਾਨਵਤਾ ਦੇ ਪੁੰਜ ਸਰਬਉਤਮ ਰਸੂਲ ਹਜ਼ਰਤ ਮੁਹਾਮਦ ਰਸੂਲੁਲਾਹ ਸਲਲਾਹੁ ਅਲੈਹਿ ਵਸਲਮ ਦੀ ਪੈਰ੍ਵਵੀ ਕਰਨ ਦੀ ਬਰਕਤ ਕਰਕੇ ਉਹਨਾਂ ਅਨੇਕਾਂ ਹੀ ਔਲੀਆ ਤੇ ਰੱਬ ਦੀ ਨੇੜਤਾ ਰਖੱਣ ਵਾਲਿਆਂ ਉਪਰ ਝਜ਼ੀਲਤ (ਵੱਡਿਆਈ) ਦਿੱਤੀ ਗਈ, ਜੋ ਉਸ ਤੋਂ ਪਹਿਲਾਂ ਲੰਘ ਚੁਕੇ ਹਨ ਅਤੇ ਉਸ ਦੀਆਂ ਲੀਹਾਂ (ਪੈੜਾਂ) ਉਪਰ ਚਲੱਣਾ ਮੁਕਤੀ, ਖੁਸ਼ਨਮੀਬੀ ਤੇ ਬਰਕਤ ਦਾ ਮੁਜਬ ਹੈ ਅਤੇ ਉਸ ਦੇ ਵਿਰੁਧ ਚਲੱਣਾ ਬੇਨਸੀਬੀ ਤੇ ਦੂਰੀ ਦਾ ਮੁਜਬ ਹੈ। ਇਹ ਸਾਰੇ ਪ੍ਰਮਾਣ ਕਿਤਾਬ ‘ਬਾਹੀਨ ਅਹਮਦੀਆ’ ਪੜ੍ਹਨ ਨਾਲ ਜੋ ਕੋਈ 300 ਅੰਗਾਂ ਦੇ ਲਗਭਗ 37 ਅੰਗ ਛੱਪ ਚੁਕੀ ਹੈ ਪ੍ਰਗਟ ਹੁੰਦੇ ਹਨ ਅਤੇ ਸਰੱਈ ਦੇ ਜਾਚਕਾਂ ਲਈ ਲੇਖਕ ਆਪ ਪੂਰੀ ਪੂਰੀ ਤਸੱਲੀ ਕਰਾਉਣ ਲਈ ਹਰ ਸਮੇਂ ਤਿਆਰ ਬਰ ਤਿਆਰ ਹੈ।

(وَذَلِكَ فَضْلُ اللَّهِ الْعَظِيمِ مَن يَشَاءُ وَلَا يُخْرِجُ . وَالسَّلَامُ عَلَى مَنِ اتَّبَعَ الْهُدَى)

‘ਵੱਜ਼ਾਲਿਕਾ ਝਜ਼ਲੁਲਾਹਿ ਯੂਤੀਹਿ ਮੰਯਾਸਾਉ ਵਲਾ ਝਖਰਿ । ਵਸੱਲਾਮੁ
ਅਲਾ ਮਨਿਤਾਬਾਅਲਹੁਦਾ’।

ਜੇਕਰ ਇਸ ਇਸ਼ਤਿਹਾਰ ਦੇ ਬਾਦ ਵੀ ਕੋਈ ਮਨੁੱਖ ਧਰਮ ਦਾ ਸਰੱਗ ਜਾਚਕ ਬਣਕੇ ਆਪਣੀ ਭੁਲੇਖੇ ਦੁਰ ਕਰਨਾ ਨ ਚਾਹੇ ਅਤੇ ਮਨ ਦੀ ਸਰੱਈ ਨਾਲ ਹਾਜ਼ਰ ਨ ਹੋਵੇ ਤਾਂ ਸਾਡੇ ਵੱਲੋਂ ਉਸ ’ਤੇ ਤਰਕ ਪੂਰਾ ਹੋ ਜਾਂਦਾ ਹੈ ਜਿਸ ਦਾ

ਉਹ ਰੱਬ ਦੀ ਹਜ਼ੂਰੀ ਵਿੱਚ ਉਤੱਰਦਾਈ ਹੋਵੇਗਾ । ਅੰਤ ਇਸ ਇਸ਼ਤਿਹਾਰ ਨੂੰ
 ਇਸ ਦੁਆ' ਤੇ ਖਤਮ ਕੀਤਾ ਜਾਂਦਾ ਹੈ ਕਿ ਹੇ, ਮਿਹਰਵਾਨ ਰੱਬ ! ਸਾਰੀਆਂ
 ਕੋਮਾਂ ਦੇ ਤਤੱਪਰ ਮਨਾਂ ਨੂੰ ਸੁਮਾਰਗ ਪ੍ਰਦਾਨ ਕਰ ਤਾਂ ਜੋ ਤੇਰੇ ਪ੍ਰਵਾਨਤ ਤੇ
 ਸਰਬਉਤਮ ਰਸੂਲ ਹਜ਼ਰਤ ਮੁਹਾਮਦ ਰਸੂਲੁਹ ਸਲਲਹੁ ਅਲੈਹਿ ਵਸਲਮ
 ਅਤੇ ਤੇਰੇ ਕਾਮਲ ਤੇ ਸੰਪੂਰਨ ਕਲਾਮ (ਕੁਰਾਨ ਸ਼ਰੀਫ) ਉਪਰ ਇਮਾਨ
 ਲੈ ਆਉਣ ਅਤੇ ਉਸ ਦੇ ਆਦੇਸ਼ਾਂ ਉਪਰ ਚਲੱਣ ਤਾਂ ਜੋ ਉਹਨਾਂ ਸਾਰੀਆਂ
 ਬਰਕਤਾਂ, ਸਦਗੁਣਾ, ਖੁਸ਼ਨਸੀਬੀਆਂ, ਤੇ ਖੁਸ਼ਹਾਲੀਆਂ ਨਾਲ ਆਨੰਦਮਈ
 ਹੋ ਜਾਣ ਜੋ ਕਿ ਸੱਚੇ ਮੁਸਲਮਾਨ ਨੂੰ ਦੇਹਾਂ ਜਹਾਨਾਂ ਵਿੱਚ ਮਿਲਦਾ ਹੈ ਅਤੇ
 ਉਸ ਅਨਾਦਿ ਮੁਕਤੀ ਤੇ ਜੀਵਨ ਤੋਂ ਲਾਭ ਚੁਕੱਣ ਵਾਲੇ ਹੋਣ ਜੋ ਨ ਕੇਵਲ
 ਪਰਲੈ ਵਿੱਚ ਪ੍ਰਾਪਤ ਹੋ ਸਕਦਾ ਹੈ ਸਗੋਂ ਸੱਚੇ ਰਾਸਤਬਾਜ਼ (ਸੁਮਾਰਗੀ) ਨੂੰ
 ਇਸੇ ਸੰਸਾਰ ਵਿੱਚ ਇਸ ਨੂੰ ਹਾਸਲ ਕਰਦੇ ਹਨ ਵਿਸ਼ੇਸ਼ ਰੂਪ ਵਿੱਚ ਅੰਗ੍ਰੇਜ਼
 ਕੋਮ, ਜਿੰਨ੍ਹਾਂ ਨੇ ਹੁਣ ਤੱਕ ਇਸ ਸਰਾਈ ਦੇ ਸੂਰਜ ਤੋਂ ਕੁਝ ਵੀ ਚਾਨ੍ਹਲਾ
 ਹਾਸਲ ਨਹੀਂ ਕੀਤਾ ਅਤੇ ਜਿੰਨ੍ਹਾਂ ਦੀ ਵਿਨਮ੍ਰ, ਸੁਖੜ, ਸਭਿਅਚਾਰੀ ਤੇ
 ਮਿਹਰਵਾਨ ਸਰਕਾਰ ਨੇ ਸਾਨੂੰ ਆਪਣੇ ਉਪਕਾਰਾਂ ਅਤੇ ਮਿਤੱਰਤਾ ਪੂਰਨ
 ਮਾਮਲਿਆ ਨਾਲ ਪ੍ਰਸੰਸਨੀ ਕਰਕੇ ਇਸ ਗੱਲ ਲਈ ਦਿਲੀ ਜੋਸ਼ ਬਖਸ਼ਿਆ
 ਹੈ ਕਿ ਅਸੀਂ ਉਹਨਾਂ ਦੀ ਦੁਨੀਆਂ ਤੇ ਦੀਨ ਲਈ ਮਨ ਦੇ ਜੋਸ਼ ਨਾਲ ਤਰੱਕੀ
 ਤੇ ਸਲਾਮਤੀ ਮੰਗੀਏ ਤਾਂ ਜੋ ਉਹਨਾਂ ਦੇ ਗੋਰੇ ਤੇ ਸੁਫੈਦ ਮੂੰਹ ਜਿਵੇਂ ਦੁਨੀਆ
 ਵਿੱਚ ਸੁੰਦਰ ਹਨ ਪਰਲੈ ਵਿੱਚ ਵੀ ਰੂਰਾਨੀ ਤੇ ਰੋਸ਼ਨ ਹੋਣ ।

فَنِسَالُ اللَّهِ تَعَالَى خَيْرُهُمْ فِي الدُّنْيَا وَالْآخِرَةِ اللَّهُمَّ اهْدِهِمْ بِرُوحِ مِنْكَ وَاجْعَلْ
 لَهُمْ حَظًّا كَثِيرًا فِي دِينِكَ وَاجْزِبْهُمْ بِحُولِكَ وَقُوَّتِكَ لِيؤْمِنُوا بِكَتَابِكَ وَرَسُولِكَ
 وَيَدْخُلُوا فِي دِينِ اللَّهِ أَفْوَاجًا آمِينٌ ثُمَّ آمِينٌ وَالْحَمْدُ لِلَّهِ رَبِّ الْعَالَمِينَ

ਫਨਸਾਲਲਾਹੁ ਤਆਲਾ ਬੈਰਾਹੁਮ ਫਿਦੁੱਨੀਆ ਵਲ ਆਖਿਰਾ,
ਅਲੱਹਮੱਹਦਾਹੁਮ ਬਿਰੂਹਿ ਮਿਨਕਾ ਵਜ਼ਅਲਹੁਮ ਹਜ਼ਨ ਕਸੀਰਨ ਛੀ
ਦੀਨਿਕਾ ਵ ਅਜ-ਜ਼ਬਹੁਮ ਬਿਹੌਲਿਕਾ ਵ ਕੁਵੱਤਾਕਾ ਲਿਯੂਮਿਨੁ
ਬਿਕਿਤਾਬਾਕਾ ਵ ਰਸੂਲਕਾ ਵ ਯਦਬੁਲੂ ਛੀ ਦੀਨਿਲੱਹਿ ਅਫਵਾਜਾ ।
ਆਮੀਨ, ਸੁਮੱਾ ਆਮੀਨ ਵਲਹਮਦੁ ਲਿਲਾਹਿ ਰੱਬਿਲ ਆਲਾਮੀਨ ।

ਅਲਮੁਸ਼ਤਹਿਰ (ਵੱਲੋਂ)

ਖਾਕਸਾਰ (ਵਿਨਮ੍ਹ)

ਮਿਰਜ਼ਾ ਗੁਲਾਮ ਅਹਮਦ

ਕਾਦੀਆਂ, ਜ਼ਿਲਾ ਗੁਰਦਾਸਪੁਰ, ਪੰਜਾਬ

(ਵੀਹ ਹਜ਼ਾਰ ਇਸ਼ਤਿਹਾਰ ਛਾਪੇ ਗਏ)

ਛਾਪਾ : ਰਿਆਜ਼ ਹਿੰਦ ਪੈਸ ਅਮੂਤਸਰ ਪੰਜਾਬ

TRANSLATION OF THE VERNACULAR NOTICE ON REVERSE

Being inspired and commanded by God, I have undertaken the compilation of a book named "Barahin-i-Ahmadiyah," with the object of reforming and reviewing the religion, and have offered a reward of Rs. 10,000 to any one who would prove the arguments brought forward therein to be false. My object in this Book is to show that only true and the only revealed religion by means of which one might know God to be free from blemish, and obtain a strong conviction as to the perfection of His attributes is the religion of Islam, in which the blessings of truth shine forth like sun, and the impress of veracity is as vividly bright as the day-light. All other religions are so palpably and manifestly false that neither their principles can stand the test of reasoning nor their followers experience least spiritual edification. On the contrary those religions so obscure the mind and divest it of discernment that signs of future misery among the followers become apparent even in this world.

That the Muhammadan religion is the only true religion has been shown in this book in two ways: (1st), By means of 300 very strong and sound arguments based on mental reasoning (their congruity and sublimity being inferred from the fact that a reward of Rs. 10,000 has been offered by me to any one refuting them, and from my further readiness to have this offer registered for the satisfaction of any one who might ask for it); (2) From those Divine signs which are essential for the complete and satisfactory proof of a true religion. With a view to establish that Muhammadan religion is the only true religion in the world, I have adduced under this latter head 3 kinds of evidences: (1) The miracles performed by the Prophet during his life time either by deeds or words which were witnessed by people of other persuasions and are inserted in this book in a chronological order (based on the best kind of evidences); (2), The marks which are inseparably adherent in the Al-Quran itself, and are perpetual and everlasting, the nature of which has been fully expounded for facility of comprehension (3), The signs which by way of inheritances devolve on any believer in the Book of God and the follower of the true Prophet. As an illustration of this, I, the humble creature of God, by His help have clearly evinced myself to be possessed of such virtues by the achieving of many unusual and supernatural deeds by foretelling future events and secrets, and by obtaining from God the objects of my prayers to all of which many persons of different persuasions like Aryas, &c., have been eye-witness (A full description of these will be found in the said book).

I am also inspired that I am the Reformer of my time, and that as regards spiritual excellence, my virtues bear a very close similarity and strict analogy to those of Jesus Christ, in the same way as the distinguished chief of Prophets were assigned a higher

rank than that of other Prophets, I also by virtue of being a follower of the August Person (the benefactor of mankind, the best of the messengers of God) am favoured with a higher rank than, that assigned to many of the Saints and Holy Personages preceding me. To follow my footsteps will be a blessing and the means of salvation whereas any antagonism to me will result in estrangement and disappointment. All these evidences will be found by perusal of the book which will consist of nearly 4800 pages of which about 592 pages have been published. I am always ready to satisfy and convince any seeker of truth. "All this is a Grace of God He gives it to whomsoever. He likes and there is no bragging in this." "Peace be to all the followers of righteousness!"

If after the publication of this notice any one does not take the trouble of becoming earnest enquirer after the truth and does not come forward with an unbiased mind to seek it then my challenging (discussion) with him ends here and he shall be answerable to God.

Now I conclude this notice with the following prayer: Oh Gracious God! guide the pliable hearts of all the nations, so that they may have faith on Thy chosen Prophet (Muhammad) and on Thy holy Al-Quran, and that they may follow the commandments contained therein, so that they may thus be benefitted by the peace and the true happiness which are specially enjoyed by the true Muslims in both the worlds, and may obtain absolution and eternal life which is not only procurable in the next world, but is also enjoyed by the truthful and honest people even in this world. Especially the English nation who have not as yet availed themselves of the sunshine of truth, and whose civilized, prudent and merciful empire has, by obliging us numerous acts of kindness and friendly treatments, exceedingly encouraged us to try our utmost for their numerous acts of welfare, so that their fair faces may shine with heavenly effulgence in the next. We beseech God for their well being in this world and the next. Oh God! guide them and help them with Thy grace, and instil in their minds the love for Thy religion, and attract them with Thy power, so that they may have faith on Thy Book and prophet, and embrace Thy religion in groups Amen! Amen!"

"Praise be to God the supporter of creation!"

(Sd) **MIRZA GULAM AHMAD**

Chief of Qadian, District Gurdaspur, Punjab, India